

# ਮੇਰੇ ਪਿੰਡ ਦਾ ਜੀਵਨ

ਗਿਆਨੀ ਗੁਰਦਿੱਤ ਸਿੰਘ



ਪ੍ਰਕਾਸ਼ਕ:  
ਸਾਹਿਤ ਪ੍ਰਕਾਸ਼ਨ, ਚੰਡੀਗੜ੍ਹ ਅਤੇ  
ਪਟਿਆਲਾ



[www.PunjabiLibrary.com](http://www.PunjabiLibrary.com)

## ਮੇਰੇ ਪਿੰਡ ਦਾ ਜੀਵਨ

(ਇਸ ਪੁਸਤਕ ਨੂੰ ਯੂਨੈਸਕੋ ਇਨਾਮ ਪ੍ਰਾਪਤ ਹੋ ਚੁੱਕਾ ਹੈ)

ਗਿਆਨੀ ਗੁਰਦਿੰਤ ਸਿੰਘ



ਪ੍ਰਕਾਸ਼ਕ:

ਸਾਹਿਤ ਪ੍ਰਕਾਸ਼ਕ, ਚੰਡੀਗੜ੍ਹ

ਅਤੇ

ਪਟਿਆਲਾ


ਸਭ ਹੱਕ ਰਾਖਵੇਂ ਹਨ, ਬਿਨਾਂ ਆਗਿਆ ਕੋਈ ਖੁਲਾਸਾ ਜਾਂ ਵਿੱਚੋਂ ਲੇਖ  
ਛਾਪਣ ਦੀ ਖੇਤਰ ਨਾ ਕਰੋ!

ਮੁੱਲ ਤਿੰਨ ਰੁਪਏ

ਦੂਜੀ ਵਾਰ  
ਪ੍ਰਕਾਸ਼ਕ: ਸਾਹਿਤ ਪ੍ਰਕਾਸ਼ਕ, ਚੰਡੀਗੜ੍ਹ  
੨੦/ਰਜਵਾਹਾ ਰੋਡ, ਪਟਿਆਲਾ।

## **੩੩ਕਰਾ**

੧.	ਮੇਰਾ ਪਿੰਡ	੬
੨.	ਡਾਕਖਾਨਾ ਭਾਸ	੧੧
੩.	ਪਿੰਡ ਦਾ ਸਕੂਲ	੧੨
੪.	ਮੇਰੇ ਵੱਡੇ ਵੱਡੇ	੧੫
੫.	ਮੇਰਾ ਬਚਪਨ	੨੨
੬.	ਮੇਰੇ ਪਿੰਡ ਦੇ ਕੰਮ ਧੰਦੇ	੩੨
੭.	ਮੇਰੇ ਪਿੰਡ ਦੇ ਮੰਗਤੇ	੪੨
੮.	ਮੇਰੇ ਪਿੰਡ ਦੇ ਇਸ਼ਟ	੫੩
੯.	ਸੰਤਾਂ ਸਾਧਾਂ ਲਈ ਸ਼ਰਧਾ	੬੨
੧੦.	ਹਾੜ੍ਹਾਂ ਦੇ ਦੁਪਹਿਰੇ	੭੮
੧੧.	ਸਿਆਲਾਂ ਦੀਆਂ ਧੂਣੀਆਂ	੮੨
੧੨.	ਤਿੰਝਣ	੧੦੨



**ਮਿੱਤੇ ਪਿਆਰੇ ਬਲੋਨਜ ਸਾਹਨੀ ਰੂ !**

# ਮੇਰੇ ਪਿੰਡ ਦਾ ਮੂੰਹ ਮੁੱਸਾ

ਮੇਰੇ ਪਿੰਡ ਦਾ ਨਾਂ ਹੈ ਮਿੱਠੇਵਾਲ। ਕਹਿੰਦੇ  
ਇਹ ਨਾਂ ਇਸ ਕਰਕੇ ਪਿਆ ਸੀ ਕਿ ਸਾਡਾ ਪਿੰਡ  
ਅਕਬਰ ਦੇ ਸਮੇਂ ਪਰਗਣਾ ਦੀਨਾ ਕਾਂਗੜ ਦੇ ਇਕ  
ਮੁਖੀ ਚੌਪਰੀ, ਮਹਿਰ ਮਿੱਠੇ ਨੇ ਬੰਨਿਆ ਸੀ। ਪਹਾੜਾਂ  
ਜੇਡੇ ਉੱਚੇ ਰੇਤ ਦੇ ਟਿੱਬਿਆਂ ਅਤੇ ਚੀਜ਼ਾਂ ਜੇਡੇ ਲੰਮੇ  
ਲੰਝੇ ਜ਼ੋਗੀ ਸੂਕਰਾਂ ਪਾਂਦੇ ਸਰਕੜੇ ਦੇ ਸੰਘਣੇ ਜੰਗਲਾਂ  
ਵਿਚਾਲੇ, ਪਲ੍ਲੇਂ ਵਾਲੀ ਕਾਲੀ ਮਿੱਟੀ ਨਾਲ ਲਿਬੇ  
ਹੋਏ ਕੱਚਿਆ ਕੋਠਿਆਂ ਵਾਲਾ ਇੱਕ ਟਾਪੂਜਿਹਾ ਹੈ  
ਮੇਰਾ ਪਿੰਡ, ਜਿਹੜਾ ਆਪਣੇ ਨਾਂ ਨਾਲੋਂ ਵੀ  
ਵੱਧਮਿੱਠੇ ਸੁਆਦ ਆਪਣੀਆਂ ਯਾਦਾਂ ਵਿਚ ਸਮਾਈ  
ਬੈਠਾ ਹੈ।

ਕੱਚਿਆ ਕੋਠਿਆਂ ਵਿਚ ਪੰਜ ਸੱਤ ਕਲੀ  
ਕੀਤੇ ਲਿਸ਼ਕਦੇ ਬਨੇਰੇ ਚੰਗਾ ਘਰ ਬਣਾ ਤੇ ਪਹਿਨ-  
ਪੱਚਰ ਕੇ ਲਿਸ਼ਕਦੇ ਬਨੇਰੇ ਚੰਗਾ ਘਰ ਬਣਾ ਤੇ  
ਪਹਿਨ-ਪੱਚਰ ਕੇ ਜਿੰਦਗੀ ਲੰਘਾਉਣ ਵਾਲੇ  
ਲਾਣਿਆਂ ਦੀ ਨਿਸ਼ਾਨੀ ਹਨ, ਜੋ ਪਿੰਡ ਦੀ ਅਮੀਰੀ  
ਦੀ ਚੰਗੀ ਜਚਵੀਂ ਪ੍ਰਦਰਸ਼ਨੀ ਕਰ ਰਹੇ ਹਨ।



ਮੇਰੇ ਪਿੰਡ ਨੂੰ ਰੇਲਵੇ ਸਟੇਸ਼ਨ ਕਿਉਂ ਕਿ ੧੦-੧੫ ਕੋਹ ਤੋਂ ਨੇੜੇ ਕੋਈ ਵੀ ਨਹੀਂ ਲਗਦਾ, ਇਸ ਲਈ ਸਮਝਿਆ ਇਹ ਜਾਂਦਾ ਹੈ ਕਿ ਚਾਰ ਚੁਫੇਰੇ ਦੇ ਸਾਰੇ ਹੀ ਸ਼ਹਿਰ ਸਾਡੇ ਪਿੰਡ ਦੇ ਨਜ਼ਦੀਕੀ ਸਟੇਸ਼ਨ ਹਨ। ਆਜ਼ਾਦੀ ਆਉਣ ਨਾਲ ਜਿੰਨ੍ਹਾਂ ਪਿੰਡਾਂ ਵੱਲੋਂ ਰੇਲ ਨਹੀਂ ਲੰਘਦੀ ਸੀ ਹੁਣ ਉਹਨਾਂ ਵਿਚੋਂ ਬਹੁਤੇ ਨਵੀਆਂ ਬਣ ਰਹੀਆਂ ਸੜਕਾਂ ਉੱਤੇ ਆ ਗਏ ਹਨ। ਪਰ ਮੇਰਾ ਪਿੰਡ ਇਤਨਾ ਖੁਸ਼ਕਿਸਮਤ ਜਾਂ ਬਦਕਿਸਮਤ ਹੈ ਕਿ ਇਨ੍ਹਾਂ ਉੱਨਤੀ ਸਕੀਮਾਂ ਵਿਚ ਨਿਕਲਣ ਵਾਲੀਆਂ ਸੜਕਾਂ ਦੇ ਇਸ ਦੇ ਲਾਗਿਓਂ ਲੰਘਣ ਦੀ ਤਾਂ ਗੱਲ ਬਹੁਤ ਵੱਡੀ ਹੈ ਉਹ ਤਾਂ ਮੇਰੇ ਪਿੰਡ ਦੇ ਨਾਲ ਲੱਗਦੀ ਕਿਸੇ ਜੂਹ ਵਾਲੇ ਪਿੰਡ ਵਿਚੋਂ ਵੀ ਨਹੀਂ ਲੰਘਦੀਆਂ।

ਚਲੋ ਜੇ ਮੇਰੇ ਪਿੰਡ ਦੀ ਹੁਣ ਕਦਰ ਨਹੀਂ ਹੋ ਰਹੀ ਤਾਂ ਕੇਹੜੀ ਗੱਲ ਹੈ। ਥੋੜ੍ਹੇ ਚਿਰ ਨੂੰ ਜਦੋਂ ਭਾਰਤ ਦੇ ਸਾਰੇ ਪਿੰਡ ਵਧੀਆ ਤੇ ਨਵੀਆਂ ਕਿਸਮਾਂ ਦੇ ਬਣ ਗਏ, ਉਦੋਂ ਬਾਹਰਲੇ ਸੈਲਾਨੀਆਂ ਨੂੰ, ਜਿਵੇਂ ਹੁਣ ਨਵੇਂ ਪਿੰਡ ਦਿਖਾਏ ਜਾਂਦੇ ਹਨ, ਪੁਰਾਣਾ ਭਾਰਤ ਦਿਖਾਉਣ ਲਈ ਤਾਂ ਮੇਰਾ ਪਿੰਡ ਪਹਿਲੇ ਨੰਬਰ 'ਤੇ ਹੋਵੇਗਾ, ਉਦੋਂ ਤਾਂ ਫਿਰ ਜ਼ਰੂਰ ਕਦਰ ਹੋਵੇਗੀ ਨਾ?

ਮੇਰੇ ਪਿੰਡ ਵਿਚੋਂ ਕਿਸੇ ਮੋਟਰ ਦਾ ਲੰਘ ਜਾਣਾ ਸਾਧਾਰਨ ਤੇ ਸੁਖੱਲੀ ਗੱਲ ਨਹੀਂ। ਜਦੋਂ ਕੋਈ ਕੋਈ ਮੋਟਰ ਪਿੰਡ ਦੇ ਨੇੜੇ ਆਉਂਦੀ ਦਿਸਦੀ ਹੈ ਤਾਂ ਪਿੰਡ ਦੇ ਸਾਰੇ ਬੁੱਚੇ ਬਾਲ, ‘ਅੱਹ ਆ ਗਈ’, ‘ਅੱਹ ਆ ਗਈ’ ਕਰਦੇ ਪਿੱਛੋਂ ਬਾਹਰ ਹੀ ਉਸਦੇ ਸਵਾਗਤ ਨੂੰ ਜਾ ਪੁੱਜਦੇ ਹਨ। ਕਈ ਸਾਉ ਅਤੇ ਸਿਆਣੇ ਆਦਮੀ ਤਾਂ ਇਸ ਉਠਾਂ ਅਤੇ ਬਲਦਾਂ ਤੋਂ ਬਿਨ੍ਹਾਂ ਚਲਦੀ ਸਵਾਗੀ ਨੂੰ ਅਜੂਬੇ ਦੀ ਤਰ੍ਹਾਂ ਦੇਖਣ ਲੱਗ ਜਾਂਦੇ ਹਨ। ਪਿੰਡ ਦੇ ਬਹਾਦਰ ਨਿਆਣੇ ਮੌਤ ਦੀ ਪਰਵਾਹ ਨਾ ਕਰਦੇ ਹੋਏ ਜਿੱਥੇ ਕਿਤੇ ਵੀ ਮੋਟਰ ਦੇ ਪਿੰਡੇ 'ਤੇ ਨਹੁੰ ਫਸਦਾ ਹੋਵੇ ਜੋਕਾਂ ਵਾਂਗ ਚਿਮਕ ਜਾਂਦੇ ਹਨ। ਜਦੋਂ ਮੋਟਰ ਦੌੜਦੀ ਹੈ ਉਦੋਂ ਮੁੱਛ ਫੁੱਟ ਗੱਭਰੂ ਵੀ ਪਿੱਛੇ ਨਹੀਂ ਰਹਿੰਦੇ, ਕਈ ਪਲਾਕੀ ਮਾਰ ਕੇ ਪਿੱਛੋਂ ਦੀਜਿੱਥੇ ਟੰਗ ਬਾਂਹ ਅੜੇ, ਮੋਟਰ ਨਾਲ ਜਾ ਲਟਕਦੇ ਹਨ। ਅਜਿਹੀ ਚੀਜ਼ ਫਿਰ ਝਾਟੀਆਂ ਲੈਣ ਲਈ ਖਬਰੇ ਕਦੋਂ ਲੱਭੇ ਸਵਾਗਤ ਨੂੰ ਜਾ ਪੁੱਜਦੇ ਹਨ। ਕਈ ਸਾਉ ਅਤੇ ਸਿਆਣੇ ਆਦਮੀ ਤਾਂ ਇਸ ਉਠਾਂ ਅਤੇ ਬਲਦਾਂ ਤੋਂ ਬਿਨ੍ਹਾਂ ਚਲਦੀ ਸਵਾਗੀ ਨੂੰ ਅਜੂਬੇ ਦੀ ਤਰ੍ਹਾਂ ਦੇਖਣ ਲੱਗ ਜਾਂਦੇ ਹਨ। ਪਿੰਡ ਦੇ ਬਹਾਦਰ ਨਿਆਣੇ ਮੌਤ ਦੀ ਪਰਵਾਹ ਨਾ ਕਰਦੇ ਹੋਏ ਜਿੱਥੇ ਕਿਤੇ ਵੀ ਮੋਟਰ ਦੇ ਪਿੰਡੇ 'ਤੇ ਨਹੁੰ ਫਸਦਾ ਹੋਵੇ ਜੋਕਾਂ ਵਾਂਗ ਚਿਮਕ ਜਾਂਦੇ ਹਨ। ਜਦੋਂ ਮੋਟਰ ਦੌੜਦੀ ਹੈ ਉਦੋਂ ਮੁੱਛ ਫੁੱਟ ਗੱਭਰੂ ਵੀ ਪਿੱਛੇ ਨਹੀਂ ਰਹਿੰਦੇ, ਕਈ ਪਲਾਕੀ ਮਾਰ ਕੇ ਪਿੱਛੋਂ ਦੀ ਜਿੱਥੇ ਟੰਗ ਬਾਂਹ ਅੜੇ, ਮੋਟਰ ਨਾਲ ਜਾ ਲਟਕਦੇ ਹਨ। ਅਜਿਹੀ ਚੀਜ਼ ਫਿਰ ਝਾਟੀਆਂ ਲੈਣ ਲਈ ਖਬਰੇ ਕਦੋਂ ਲੱਭੇ।

ਕੁਦਰਤ ਦੀ ਸਿਤਮ ਜ਼ਗੀਢੀ ਇਹ ਹੈ ਕਿ ਰੌਸ਼ਨੀ ਦੇ ਇਸ ਨਵੇਂ ਯੁਗ ਵਿਚ ਵੀ ਮੇਰੇ ਪਿੰਡ ਵਿਚ ਕਿਸੇ ਪਾਸਿਓਂ ਰੌਸ਼ਨੀ ਦੀ ਕੋਈ ਕਿਰਨ ਪੂਰਾ ਜ਼ੇਰ ਲਾ ਕੇ ਵੀ ਪਹੁੰਚ ਨਹੀਂ ਸਕਦੀ। ਨਹਿਰ ਸਰਹਿੰਦ ਵਿਚੋਂ ਨਿਕਲਿਆ ਇਕ ਸੁਆ (ਰਜਬਾਹਾ) ਮੇਰੇ ਪਿੰਡ ਕੋਲੋਂ ਦੀ ਲੰਘਦਾ ਹੈ, ਪਰ ਉਸ ਦੇ ਪਾਣੀ ਦੀ ਇਕ ਤਿੱਪ ਵੀ ਮੇਰੇ ਪਿੰਡ ਦੀ ਧਰਤੀ ਦੇ ਪਿੰਡੇ ਨੂੰ ਨਸੀਬ ਨਹੀਂ। ਆਖਦੇ ਹਨ ਕਿ ਜਦੋਂ ਨਹਿਰ ਨਿਕਲੀ ਸਾਡੇ ਪੁਰਾਣੇ ਬਾਦਸ਼ਾਹ-ਮਲੇਰਕੱਟਲੇ ਦੇ ਨਵਾਬ ਨੇ ਅੰਗਰੇਜ਼ਾਂ ਨੂੰ ਆਪਣੇ ਰਿਸੇ ਬਹਿੰਦਰੁਪਈਏ ਨਹੀਂ ਸਨ ਇੱਤੇ। ਇਸ ਕਰਕੇ ਸਾਡੇ ਪਿੰਡਾਂ ਨੂੰ ਪਾਣੀ ਨਹੀਂ ਸੀ ਮਿਲਿਆ। ਕਈ ਰਾਜ ਭਗਤ ਕਹਿੰਦੇ ਹਨ ਕਿ ‘ਰੁਪਈਏ ਤਾਂ ਸਾਡਾ ਨਵਾਬ ਦੇਂਦਾ ਸੀ ਪਰ, ਉਹ ਕਹਿੰਦਾ ਸੀ ਕਿ ਮੈਂ ਆਪਣੀ ਟਕਸਾਲ ਦੇਵਾਂਗਾ (ਜਿਹੜੇ ਅੰਗਰੇਜ਼ੀ ਰੁਪਈਏ ਦ ਚਾਰ ਹੁੰਦੇ ਸਨ) ਅੰਗਰੇਜ਼

ਕਹਿੰਦੇ ਸੀ ਸਾਡੇ ਬਣਾਏ ਰੁਪਈਏ ਦੇਹ।' ਇਸ ਕਰਕੇ ਖਟਪਟੀ ਹੋ ਗਈ? ਕਿਵੇਂ ਵੀ ਹੋਵੇ ਸਾਡੇ ਮਲੇਰਕੋਟਲੇ ਦੇ ਨਵਾਬ ਕੌਲ ਰੁਪਏ ਨਾ ਹੋਣ ਕਾਰਨ, ਜਾਂ ਕਿਸੇ ਤਰ੍ਹਾਂ ਹੋਰ ਸਾਂਝ ਨਾ ਪਾਉਣ ਕਰਕੇ ਕਈ ਹੋਰ ਪਿੰਡਾਂ ਵਾਂਗ ਸਾਡੇ ਪਿੰਡ ਨੂੰ ਵੀ ਕੱਸੀ ਦਾ ਪਾਣੀ ਨਹੀਂ ਮਿਲਿਆ।

ਹੁਣ ਟਿਊਬਵੈਲਾਂ ਦੀ ਲਾਈਨ ਟੁਰੀ ਆਉਂਦੀ ਮੇਰੇ ਪਿੰਡ ਦੀ ਸਰਹੱਦ ਉੱਤੇ ਆ ਕੇ ਘੁਮਿਆਰ ਦੇ ਅੜੀਅਲ ਖੇਤੇ ਵਾਂਗ ਪੈਰ ਗੱਡ ਕੇ ਆ ਖੜੀ ਹੋਈ ਹੈ। ਹਸਪਤਾਲ ਅਤੇ ਸਕੂਲ ਮੇਰੇ ਪਿੰਡੋਂ ਉਨੇ ਹੀ ਦੂਰ ਹਨ (ਤੇ ਮੇਰਾ ਅਸ਼ੁਭ ਖਿਆਲ ਹੈ ਕਿ ਉਨੇ ਹੀ ਦੂਰ ਰਹਿਣਗੇ) ਜਿੰਨੇ ਪਹਿਲਾਂ ਸਨ, ਕਿਉਂ ਕਿ ਡਾਕਘਰ ਜੁ ਹਾਲੇ ਪਹਿਲਾਂ ਵਾਲੀ ਥਾਂ 'ਤੇ ਹੀ ਝੰਡੇ ਬੁੰਗੇ ਗੱਡੀ ਬੈਠਾ ਹੈ। ਮੇਰੇ ਪਿੰਡ ਨੂੰ ਡਾਕਘਰ ਕੰਗਣਵਾਲ ਲੱਗਦਾ ਹੈ ਜੇ ਉਥੋਂ ਸਿਰਫ ੧੫-੧੬ ਮੀਲ ਦੂਰ ਹੈ, (ਫਿਰ ਲਹਟ ਵੱਦੀ ਹੋ ਗਿਆ ਸੀ ਜੇ ਪਹਿਲੇ ਨਾਲੋਂ ਦੋ ਮੀਲ ਨੇੜੇ ਸੀ) ਉਥੋਂ ਡਾਕੀਆ ਹਫ਼ਤੇ ਵਿਚ ਇਕ ਵਾਰ ਆਉਂਦਾ ਹੈ ਜੇ ਕਿਸੇ ਦਾ ਮਨੀਆਰਡਰ ੨੫ ਰੁਪਏ ਤੱਕ ਦਾ ਹੋਵੇ ਤਾਂ ਮਿਹਰਬਾਨੀ ਕਰਕੇ ਪਿੰਡਾਂ ਵਿਚਲੇ ਪੈਂਚਾਂ ਦੀ ਗਵਾਹੀ ਲੈ ਕੇ ਪਿੰਡ ਦੀ ਸੱਥ ਵਿਚ ਹੀ ਵਸੂਲ ਕਰਨ ਵਾਲੇ ਨੂੰ ਸੱਦਕੇ ਦੇ ਆਉਂਦਾ ਹੈ। ਤਾਂ ਜੇ ਜਿਨ੍ਹਾਂ ਨੇ ਹੁਦਾਰ ਸੁਧਾਰ ਲੈਣਾ ਹੋਵੇ ਉਹ ਅਗਲੇ ਦੋ ਪੈਸ ਘਰ ਲਿਜਾਣ ਤੋਂ ਪਹਿਲਾਂ ਹੀ ਲੈ ਲੈਣ। ਜੇ ਕਿਸੇ ਦੇ ਵਰਿਆਂ ਤੋਂ ਮਿਰਕਣ ਜਾਂ ਕਿਸ ਟਾਪੂ ਵਿਚ ਗਏ ਬੰਦੇ ਦੇ ਇਸ ਨਾਲੋਂ ਵੱਧ ਰੁਪਏ ਆ ਜਾਣ ਤਾਂ ਸਾਰੇ ਮੁਹੱਲੇ ਨੂੰ ਬਿਪਤਾ ਪੈ ਜਾਂਦੀ ਹੈ। ਡਾਕੀਆ ਘਰੇ ਸੁਨੋਹਾ ਪਹੁੰਚਾ ਜਾਂਦਾ ਹੈ ਕਿ 'ਬੋਡਾ ਮਨੀਆਰਡਰ ਐ, ਦੋ ਗਵਾਹ ਨਾਲ ਲੈ ਕੇ ਕੰਗਣਵਾਲੋਂ ਛੁਡਾ ਲਿਆਉਣਾ।' ਮਨੀਆਰਡਰ ਨਾ ਹੋਇਆ ਕੋਈ ਬੰਦਾ ਕੈਦ ਹੋ ਗਿਆ ਸਮਝੇ? ਜਿਵੇਂ ਉਸ ਜਾਮਨੀ ਨਿਨਾਂ ਛੁੱਟਣਾ ਮੁਸ਼ਕਲ ਹੋ ਗਿਆ ਹੋਵੇ?

ਇਸ 'ਨਮੂਨੇ' ਦੇ ਪਿੰਡ ਦੇ ਠੱਠੇ ਹੋਏ ਦਰਵਾਜ਼ੇ ਤੇ ਉੱਚੀਆਂ ਚੌਕੜੀਆਂ ਵਾਲੀ ਧਰਮਸਾਲਾ ਦੇ ਸਾਹਮਣੇ ਛੋਟਾ ਜਿਹਾ ਚੁਗਾਨ ਤੇ ਇਸ ਦੇ ਨਾਲ ਇਕ ਵਾਰਗਲਾ (ਬਾਰ-ਅੱਗਲਾ) ਖਹ ਹੈ। ਇਹੋ ਮੇਰੇ ਪਿੰਡ ਦੀ ਸੱਥ ਹੈ ਜਿਥੇ ਪਾਰਲੀਮੈਂਟ ਤ ਅਸੈਂਬਲੀ ਨਾਲੋਂ ਵੱਧ ਚੁੱਝਾਂ ਦੇ ਭੋੜ ਹੋ ਕੇ ਹਰ ਇਕ ਬੋਲਦਾ-ਚਾਲਦਾ ਬੰਦਾ ਆਪਣੀ ਰਾਏ ਪਰਗਟ ਕਰਕੇ ਸਰਬ-ਸਧਾਰਨ ਨੂੰ ਲਾਭ ਪਹੁੰਚਦਾ ਹੈ। ਇਨ੍ਹਾਂ ਚੌਕੜੀਆਂ, ਖਾਰੇ, ਬੋੜੇ, ਉੱਭਲ ਖੂਹਾਂ ਦੀਆਂ ਮੌਣਾਂ ਤੇ ਕੰਧਾਂ ਨਾਲ ਪਏ ਕਿੱਕਰਾਂ ਅਤੇ ਪਿੱਪਲਾਂ ਦੇ ਪੁਰਾਣੇ ਖੁੰਢਾ ਉੱਤੇ, ਸਿਆਲਾਂ ਵਿਚ ਸਵੇਰੇ, ਹਾਡ੍ਹਾਂ ਵਿਚ ਸ਼ਾਮਾਂ ਨੂੰ, ਪਿੰਡ ਦੇ ਕੁਝ ਨੇਤਰਹੀਣ ਬਜ਼ੁਰਗ, ਅੰਗ ਭੰਗ ਤੇ ਕੰਮ ਕਾਜ ਨਾ ਕਰ ਸਕਣ ਵਾਲੇ ਲੁਲ੍ਹੇ, ਲੰਗੜੇ, ਕਾਣੇ, ਬੁੱਢੇ ਖੌਂਦੇ ਦਮੇ ਦੇ ਖਾਧੇ ਸੱਤੇ ਅੱਠ ਮਹਾਨੁਭਾਵ ਪੂਰੇ ਨਖਰੇ ਨਾਲ ਆ ਜੜਦੇ ਹਨ। ਇੱਥੇ ਉਹ 'ਜਮਾਨੇ ਦੀ ਚਲ ਰਹੀ ਹਵਾ' ਦੇ 'ਰੁਖ ਪੜਤਾਲਦੇ ਤੇ ਉਨ੍ਹਾਂ ਉੱਤੇ ਆਪਣੀਆਂ ਘੋਖਵੀਆਂ ਕੀਮਤੀ ਰਾਵਾਂ ਦੇਂਦੇ ਹਨ। ਕਦੇ ਕਦੇ ਕਿਸੇ ਵਿਹਲੇ ਦਿਨ ਲਾਗੇ ਦੇ ਖੁੰਢਾ ਉੱਤੇ ਪਿੰਡਾਂ ਦੇ ਕਈ ਨਿੱਕੇ ਵੱਡੇ ਮੁੰਡੇ ਖੁੰਡੇ ਤੇ ਧੱਕੇ ਨਾਲ ਬਣੇ ਖੜਪੈਂਚ ਵੀ ਆ ਧਮਕਦੇ ਹਨ, 'ਸੁਣਾ ਚੰਨਣ ਸਿੱਹਾਂ, ਕੋਈ ਰੱਬ ਦੇ ਘਰ ਦੀ ਨਵੀਂ ਤਾਜ਼ੀ!' ਇਉਂ ਆਖ ਕੇ ਖੱਦਰ ਦਾ ਪਰਨਾ ਹੇਠਾਂ ਸੁੱਟ ਕੇ ਲੋਕਾਂ ਦੀ ਇਸ ਵਿਚਾਰ ਸਭਾ ਵਿਚ ਆ ਸ਼ਗੀਬ ਹੁੰਦੇ ਹਨ। ਆਪਣੀਆਂ ਦਿਮਾਗੀ ਚਤੁਰਾਈਆ ਨਾਲ ਜਿਮੀਂ ਅਸਮਾਨ ਦੇ ਉਹ ਕੁੰਡੇ ਮੇਲਦੇ ਹਨ। ਕਿ ਕਲਪਨਾ ਹਫ਼ਤੇ ਵੱਡਾ ਪੈਂਦੀ ਹੈ।

ਮੇਰੇ ਪਿੰਡ ਨੂੰ ਚਾਰੇ ਪਾਸਿਆ ਤੋਂ ਟੋਭਿਆ ਨੇ ਘੇਰਿਆ ਹੋਇਆ ਹੈ। ਇਕ ਪਾਸੇ ਚਿੱਲਣ ਵਾਲਾ ਟੋਭਾ ਹੈ ਜਿਥੇ ਗਾਈਆਂ ਮਹੀਆਂ ਦਾ ਵੱਗ ਛਿੜਦਾ ਹੈ, ਦੂਜੇ ਪਾਸੇ ਵੱਡਾ ਟੋਭਾ ਹੈ ਜਿਥੇ ਸਾਉਣ ਦੇ ਮਹੀਨੇ ਵੱਡੇ ਵਰੋਟਿਆਂ ਨਾਲ ਕੁੜੀਆਂ ਪੀਘਾਂ ਪਾਉਂਦੀਆਂ

ਹਨ ਜਾਂ ਨਵੀਂ ਵੱਡੀ ਮੱਕੀ ਦੇ ਟਾਂਡਿਆਂ ਦੇ ਮੁਹਾਰੇ ਲਾਏ ਜਾਂਦੇ ਹਨ ਤੀਜੇ ਪਾਸੇ ਝੜੀ ਵਾਲਾ ਟੋਭਾ ਹੈ ਜਿਥੇ ਮੁਰਦਿਆਂ ਨੂੰ ਦਬਿਆ ਫੂਕਿਆ ਜਾਂਦਾ ਹੈ। ਚੌਥੇ ਪਾਸੇ ਚਮਾਰਾਂ ਦੀ ਛੱਪੜੀ ਹੈ—ਜਿਸ ਦੇ ਇਕ ਕੰਢੇ ਲੱਗੀ ਖੂਹੀ ਉੱਤੇ ਚਮਾਰਾਂ ਦੀਆਂ ਕੁੰਨਾਂ ਚੜੀਆਂ ਰਹਿੰਦੀਆਂ ਹਨ। ਦੂਰ ਪਰੇ ਨਵੀਂ ਪਿੰਡ ਦੀ ਢੁਬ ਹੈ। ਜਿੱਥੋਂ ਕਾਲੀ ਮਿੱਟੀ ਲਿਆ ਕੇ ਲੋਕ ਕੱਚੇ ਘਰਾਂ ਦੀਆਂ ਕੰਧਾਂ ਲਿਪਦੇ ਹਨ।

ਚਮਾਰਾਂ ਦੀ ਛੱਪੜੀ ਵਿਚ ਨਵੀਂ ਵੱਡੀ ਕਿੱਕਰ ਦਾ ਕਸ ਪਾ ਕੁੰਨਾਂ ਦੀਆਂ ਖੂਹੀਆਂ ਉੱਤੇ ਬੰਨ੍ਹ ਕੇ ਨਵੀਂ ਲਾਹੀ ਖੱਲ ਦਾ ਜਦੋਂ ਚਮਝਾ ਪਕਾਇਆ ਜਾਂਦਾ ਹੋਵੇ ਦੂਜੇ ਟੋਭਿਆ ਅਤੇ ਟੋਇਆ ਵਿਚ ਸਣ ਤੇ ਸਣ-ਕੁਕੜੇ ਦੇ ਗਰੂਨੇ ਦੱਬ ਕੇ ਸਾੜੇ ਜਾ ਰਹੇ ਹੋਣ ਅਤੇ ਕੱਚਾ ਗੋਹਾ ਮੀਂਹ ਪੈਣ ਨਾਲ ਰੂੜੀਆਂ ਤੋਂ ਸਜ਼ਿਹਾਂਦ ਛੱਡ ਦੇਵੇ ਤਾਂ ਪਿੰਡ ਦਾ ਸਾਰਾ ਵਾਯੂ ਮੰਡਲ ਕਸ਼ਮੀਰ ਦੀਆਂ ‘ਕੈਸਰ ਕਿਆਰੀਆਂ’ ਨਾਲੋਂ ਵੀ ਵੱਧ ਖੁਸ਼ਬੋਂ ਬਿੰਨੀਆਂ ਹਵਾਵਾਂ ਨਾਲ ਮਹਿਕ ਉਠਦਾ ਹੈ।

ਅਜੇਹੀ ਬਹਾਰ ਵਿਚ ਇਹ ਟੋਭੇ ਜੋ ਨਜ਼ਾਰਾ ਪੇਸ਼ ਕਰਦੇ ਹਨ। ਉਨ੍ਹਾਂ ਸਾਹਮਣੇ ਸੀ ਨਗਰ ਦੀ ਡਲ ਅਤੇ ਮਾਨ ਸਰੋਵਰ ਦੀ ਝੀਲ ਦੀਆਂ ਮਹਿਕਾਂ ਹੁਲਾਰਦੀਆਂ ਲਹਿਰਾਂ ਨੂੰ ਕੀ ਧਰਿਆ ਹੋਇਆ ਹੈ? ਟਿੱਬਿਆਂ ਵਿਚਾਲੇ ਟੋਭਿਆਂ ਨਾਲ ਘਰਿਆ ਹੋਇਆ ਮੇਰਾ ਪਿੰਡ ਦੂਰੋਂ ਇਉਂ ਲੱਗਦਾ ਹੈ ਜਿਵੇਂ ਹੜੱਪਾ ਕਾਲ ਦੇ ਕਿਸੇ ਪੁਰਾਣੇ ਤੇ ਉੱਚੇ ਥੇਹ ਉੱਤੇ ਬਿਸ਼ਿਆ ਹੁੰਦਾ ਹੈ, ਪਰ ਜਦੋਂ ਥੋੜੇ ਜਿਹੇ ਮੀਂਹ ਪੈਣ ਨਾਲ ਹੜ੍ਹ ਆਉਣੇ ਸ਼ੁਰੂ ਹੁੰਦੇ ਹਨ ਤਾਂ ਅੱਧੇ ਪਿੰਡ ਦੀਆਂ ਕਾਛੜਾਂ ਵਿਚ ਪਾਣੀ ਆ ਵੜਦਾ ਹੈ।

ਮੇਰੇ ਪਿੰਡ ਦੀਆਂ ਖੁਬਸੂਰਤ ਗਲੀਆਂ ਦਾ ਪੂਰੇ ਵੇਰਵੇ ਨਾਲ ਵਰਨਣ ਮੈਂ ਇਸ ਕਰਕੇ ਨਹੀਂ ਕਰਦਾ ਕਿ ਕਿਧਰੇ ਚੰਡੀਗੜ੍ਹ ਨੂੰ ਸਿਰਜਣ ਵਾਲਾ ਫਰਾਸੀਸੀ ਇੰਜੀਨੀਅਰ ਸਾਡੇ ਪਿੰਡ ਨੂੰ ਹੀ ਵਹੀਂਨਾਂ ਨਾ ਪਾ ਦੇਵੇ। ਮੇਰੇ ਪਿੰਡ ਦੀਆਂ ਗਲੀਆਂ (ਸਟਰੀਟਾਂ) ਦੀ ਖੁਬਸੂਰਤੀ ਦਾ ਤੁਸੀਂ ਉਨ੍ਹਾਂ ਦੇ ਕੁਝ ਨਾਵਾਂ ਤੋਂ ਹੀ ਚੰਗੀ ਤਰ੍ਹਾਂ ਅੰਦਾਜ਼ਾਂ ਲਗਾਸਕੋਗੇ: ਭੀੜੀ ਬੀਹੀ, ਨੀਵੀਂ ਬੀਹੀ, ਉੱਚੀ ਬੀਹੀ। ਇਹ ਨਾਂ, ਨਾਮ ਮਾਤਰ ਨਹੀਂਸਗੋਂ ਕਈ ਹਕੀਕਤਾਂ ਆਪਣੀ ਕੁੱਛ ਵਿਚ ਲੁਕਾਈ ਬੈਠੇ ਹਨ। ਭੀੜੀ ਬੀਹੀ ਦਾ ਨਾਂ ਯਾਦ ਆਉਂਦਿਆਂ ਹੀ ਸੰਤ ਮਸਤੂਆਣੇ ਵਾਲਿਆਂ ਦੀ ਇਕ ਧਾਰਨਾ ਆਪ ਮੁਹਾਰੇ ਹੀ ਬੁਲ੍ਹਾਂ ਤੇ ਆ ਜਾਂਦੀ ਹੈ:

‘ਅਗੇ ਭੀੜੀਆਂ ਸੁਣੀ ਦੀਆਂ ਗਲੀਆਂ  
ਜਿੱਥੋਂ ਦੀ ਜਮ ਲੈ ਕੇ ਜਾਣਗੇ।’

ਸੰਤਾਂ ਨੂੰ ਕੌਣ ਦੱਸਦਾ ਕਿ ਉਨ੍ਹਾਂ ਗਲੀਆਂ ਵਿਚੋਂ ਇਕ ਸਾਡੇ ਪਿੰਡ ਵੀ ਹੈ, ਜਿਥੇ ਆਦਮੀ ਦੋਹਾਂ ਪਾਸਿਆਂ ਦੀਆਂ ਕੰਧਾਂ ਨੂੰ ਕਿਸਰੇ ਬਿਨਾਂ ਪਾਰ ਨਹੀਂ ਲੰਘਸਕਦਾ। ਨੀਵੀਂ ਗਲੀ ਤਾਂ ਜੇ ਕਿਸੇ ਦੇ ਬੁਹੇ ਅਗੇ ਡੋਹਲੇ ਹੋਏ ਪਾਣੀ ਤੋਂ ਪੈਰ ਤਿਲਕੇ ਤਾਂ ਬੰਦਾ ਅਗਲੇ ਸਿਰੇ ਜਾ ਕੇ ਭਾਵੇਂ ਲੱਭੇ। ਉੱਚੀ ਬੀਹੀ ਕੀ ਹੋਈ! ਬਿਲਕੁਲ ਉਠ ਦੀ ਕੁਹਾਂਣ।

ਮੇਰੇ ਪਿੰਡ ਦੀ ਅਪਾਰ ਖੁਸ਼ਹਾਲੀ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਉਥੇ ਦੀ ਹਰ ਸਾਂਝੀ ਚੀਜ਼, ਦਰਵਾਜ਼ਾ, ਤੇ ਧਰਮਸਾਲਾ ਸਰਹਿੰਦ ਦੇ ਬੰਡਰਾਂ ਨੂੰ ਸ਼ਰਮਾ ਰਹੇ ਹਨ। ਮੇਰੇ ਪਿੰਡ ਦਾ ਪਟਵਾਰੀ ਜੋ ਇਕ ਤਰ੍ਹਾਂ ਪਿੰਡ ਦੀ ‘ਗਾਜ਼ਧਾਨੀ’(ਪਟਵਾਰਖਾਨੇ) ਦਾ ਰਾਜਾ ਸੀ, ਪਟਵਾਰਖਾਨੇ ਦੀ ਇਮਾਰਤ ਢਹਿ ਜਾਣ ਕਰਕੇ ਸਾਡਾ ਪਿੰਡ ਛੱਡ ਕੇ ਲਾਗਲੇ ਪਿੰਡ ਚਲਿਆ ਗਿਆ ਹੈ।

ਇਹ ਸ਼ੁੱਕਰ ਦੀ ਗੱਲ ਹੈ ਕਿ ਗੁਰਦੁਵਾਰੇ ਦੀ ਇਮਾਰਤ ਹਾਲਾਂ ਕਾਇਮ ਹੈ। ਇਕ ਪਰਾਇਮਰੀ ਸਕੂਲ ਜੋ ਪਿੱਛੇ ਜਿਹੇ ਧੱਕੇ ਨਾਲ ਹੀ ਜਾਗੀ ਹੋ ਗਿਆ ਹੈ ਉਸ ਲਈ ਕੋਈ ਥਾਂ

ਨਹੀਂ ਲੱਭਦੀ। ਕਦੇ ਗੁਰਦਵਾਰੇ ਦੀਆਂ ਕੋਠੜੀਆਂ ਵਿਚ ਤੇ ਕਦੇ ਵਾਹਣਾਂ ਵਿਚ ਟੈਗੋਰ ਦੇ ਸ਼ਾਂਤੀ ਨਿਕੇਤਨ ਵਾਂਗ ਜਮਾਤਾਂ ਲਗਦੀਆਂ ਸਨ।

ਪਰ ਫਿਰ ਪਿੰਡੋਂ ਦੂਰ ਇਕ ਟਿੱਬੀ ਉੱਤੇ ਭੋਰੇ ਵਾਲੀ ਸਾਧ ਦੀ ਕੁਟੀਆ ਨੂੰ ਸਕੂਲ ਲਈ ਚੁਣ ਲਿਆ ਹੈ। ਬਿਨਾਂ ਹਿਗ ਫਟਕੜੀ ਲੱਗੇ ਇਉਂ ਸਕੂਲ ਦੀ ਇਮਾਰਤ ਲੱਭ ਲੈਣੀ ਕੀ ਛੋਟੀ ਜਿਹੀ ਸਿਆਣਪ ਹੈ? ਮੇਰੇ ਪਿੰਡ ਦੇ ਲੋਕ ਬੜੇ ਕਮਾਉਂ, ਦਿਨ ਰਾਤ ਇਕ ਕਰਕੇ ਜਾਨ ਮਾਰ ਕੇ ਫਸਲਾਂ ਪੈਦਾ ਕਰਨ ਵਾਲੇ ਕਾਮੇ ਕਿਸਾਨ ਹਨ। ਉੱਜ ਥਕੇਵਾ ਲਾਉਣ ਲਈ ਪਿੰਡ ਵਿਚ ਦੇਸੀ ਸ਼ਗਾਬ ਦਾ ਠੇਕਾ ਵੀ ਹੈ, ਪਰ ਮਲਵਈ ਚਾਹ ਦਾ ਗੁੜਾਣਾ ਉਨ੍ਹਾਂ ਦਾ ਆਮ ਸ਼ੁਗਲ ਹੈ। ਮੇਰੇ ਪਿੰਡ ਦੇ ਲੋਕ ਚੰਗੇ ਖੁਲ ਦਿਲੇ ਲੰਘਦੇ ਰਾਹੀਂ ਪਾਂਧੀ ਨਾਲ ਫੜ੍ਹੇ ਫੜ੍ਹੀ ਦੀ ਸਾਂਝ ਪਾਉਣ ਵਾਲੇ, ਚਾਹ ਪਾਣੀ ਪੀਣ ਪਿਆਉਣ ਤੇ ਖੜਕੇ ਦੜਕੇ ਵਾਲੇ ਬੰਦੇ ਹਨ।

ਨਹਿਰਾਂ ਅਤੇ ਬੰਬੀਆਂ ਦਾ ਪਾਣੀ ਮੇਰੇ ਪਿੰਡ ਦੀ ਧਰਤੀ ਦੇ ਮੱਬੇ ਦੀ ਰੇਖਾ ਵਿਚ ਹੈ ਨਹੀਂ ਇਸ ਲਈ ਦਿਨ ਰਾਤ ਵਾਰੇ ਵਾਰੀ ਖੂਹਾਂ ਦੇ ਥੱਲੇ ਕੰਲਜਣ ਵਿਚ ਮੇਰੇ ਪਿੰਡ ਦੇ ਕਿਰਸਾਨਾਂ ਦੇ ਟਾਕਰੇ ਦੇ ਹੋਰ ਕਿਧਰੇ ਉਦਮੀ ਕਿਰਸਾਨ ਸ਼ਾਇਦ ਹੀ ਕਿਧਰੇ ਹੋਣ।

ਸੋਹਣੀਆਂ ਲਹਿ-ਲਹਾਉਂਦੀਆਂ ਪੈਲੀਆਂ ਮੇਰੇ ਪਿੰਡ ਦਾ ਭਾਗ ਹਨ ਜਿਨ੍ਹਾਂ ਨੂੰ ਇਹ ਦਿਨ ਰਾਤ ਸਿਜਦੇ ਗੋਡਦੇ ਤੇ ਸਵਾਰਦੇ ਰਹਿੰਦੇ ਹਨ। ਇਹਨਾਂ ਨੂੰ ਬਾਹਰ ਦੀ ਦੁਨੀਆਂ ਨਾਲ ਕੀ, ਇਹਨਾਂ ਦੇ ਇਹ ਖੇਤ ਹਰੇ ਭਰੇ ਰਹਿਣ!

ਆਜ਼ਾਦੀ ਆਉਣ ਨਾਲ ਜਿੱਥੇ ਭਾਰਤ ਦੀ ਸਰਹੱਦ ਨੇੜੇ (ਵਾਹਗੇ) ਆ ਗਈ ਹੈ। ਉਥੇ ਮੇਰਾ ਪਿੰਡ ਜਿਹੜਾ ਪਹਿਲਾਂ ਮਲੇਰਕੋਟਲੇ ਰਿਆਸਤ ਦਾ ਸਰਹੱਦੀ ਪਿੰਡ ਸੀ ਆਪਣੀ 'ਖਾਸ' ਮਹੱਤਤਾ ਇਸ ਕਰਕੇ ਗੁਆ ਬੈਠਾ ਹੈ ਕਿਉਂ ਕਿ ਇਸ ਦੀ ਸਰਹੱਦ ਖਤਮ ਹੋ ਗਈ ਹੈ।

ਜਦੋਂ ਮੇਰਾ ਪਿੰਡ ਇਸ ਰਿਆਸਤ ਦਾ ਸਰਹੱਦੀ ਪਿੰਡ ਹੁੰਦਾ ਸੀ ਮਲੇਰਕੋਟਲੇ ਦੀ ਦੇਸੀ ਸਸਤੀ ਸ਼ਗਾਬ ਇਥੋਂ ਨਾਲ ਲੱਗਦੀਆਂ ਰਿਆਸਤਾਂ ਦੇ ਪਿੰਡਾਂ ਨੂੰ ਜਿਨ੍ਹਾਂ ਗੁਪਤ ਤਰੀਕਿਆਂ ਨਾਲ ਜਾਂਦੀ ਸੀ, ਉਹ ਨਜ਼ਾਰੇ ਜਿਉਂਦੇ ਜੀਅ ਨਹੀਂ ਭੁੱਲ ਸਕਦੇ। ਸਾਰਾ ਦਿਨ ਹੀਰੇ ਦੇ ਠੇਕੇਦਾਰ ਦੇ ਘਰੇ ਉਠਾਂ ਅਤੇ ਗਧਿਆਂ ਦੀਆਂ ਹੇੜਾ ਇਕੱਠੀਆਂ ਹੁੰਦੀਆਂ ਰਹਿਣੀਆਂ ਅਤੇ ਉਸਦੇ ਵਿਹੜੇ ਅਤੇ ਨੀਰੇ ਵਾਲੀ ਕੋਠੜੀ ਸਬਾਤ ਵਿਚ ਪਈਆਂ ਬੋਤਲਾਂ ਇਕੋ ਰਾਤ ਵਿਚ ਸਿਮਟ ਜਾਣੀਆਂ। ਅਤੇ ਜਦੋਂ ਠੇਕਾ ਟੁੱਟ ਕੇ ਬੋਤਲ ਅੱਠਾਂ ਦਸਾਂ ਆਨਿਆਂ ਨੂੰ ਹੋ ਜਾਣੀ ਉਦੋਂ ਤੇ ਲਾਗਲੀਆਂ ਰਿਆਸਤਾਂ ਦੀ ਖਲਕਤ ਟੁੱਟ ਕੇ ਪੈ ਜਾਂਦੀ ਸੀ।

ਮੈਨੂੰ ਯਾਦ ਹੈ ਕਿ ਸਾਡੇ ਪਿੰਡ ਪਹਿਲਾ ਪਾਣੀ ਦਾ ਨਲਕਾ ਉਸਨੇ ਇਸ ਕਰਕੇ ਲਗਾਇਆ ਸੀ ਕਿ ਬੋਤਲਾਂ ਵਿਚੋਂ ਸ਼ਗਾਬ ਕੱਢ ਕੇ ਉਸਦੇ ਥਾਂ ਪਾਣੀ ਪਾਉਣ ਦੀ ਸੇਵਾ ਲਈ ਖਾਰੇ ਖੂਹ ਤੋਂ ਪਾਣੀ ਢੋਣਾ ਪੈਦਾ ਸੀ, ਜਦੋਂ ਨਲਕਾ ਲਾ ਲਿਆ ਫੇਰ ਤਾਂ 'ਰੱਬ ਨੇ ਦਿੱਤੀਆਂ ਗਾਜ਼ਰਾਂ ਵਿਚੇ ਰੰਬਾਂ ਰੱਖ' ਵਾਲੀ ਗੱਲ ਬਣ ਗਈ।

ਮੈਨੂੰ ਮੇਰੇ ਪਿੰਡ ਦੇ ਮੂੰਹ ਮੱਬੇ ਨਾਲੋਂ ਵੱਧ ਏਥੋਂ ਦੇ ਬਜ਼ੁਰਗਾਂ ਦੀਆਂ ਅਚੰਭੇ ਭਰੀਆਂ ਗੱਲਾਂ ਤੇ ਆਪਣੀਆਂ ਜੀਵਨ ਯਾਦਾਂ, ਵਧੇਰੇ ਪਿਆਰੀਆਂ ਲੱਗਦੀਆਂ ਹਨ। ਜੇਹੜੀਆਂ ਮੇਰੇ ਪਿੰਡ ਦੀ ਯਾਦ ਆਉਣ ਨਾਲ ਅੱਖਾਂ ਅੱਗੋਂ ਦੀ ਕਤਾਰਾਂ ਬੰਨ੍ਹ ਕੇ ਲੰਘ ਜਾਂਦੀਆਂ ਹਨ। ਢਰ ਚਿਰ ਬਾਅਦ ਇਸ ਕਿਤਾਬ ਦੇ ਏਸ ਰੂਪ ਵਿਚੋਂ ਆਉਂਦਿਆਂ ਆਉਂਦਿਆਂ ਦੇ ਅਹਿਮ ਖਬਰਾਂ ਮਿਲੀਆਂ ਹਨ ਜੋ ਅੱਗੇ ਦਰਜ ਹਨ:



## ਡਾਕਖਾਨਾ ਪਾਸ:

ਭਾਰਤ ਸਰਕਾਰ ਦੀ ਪਿੰਡ ਪਿੰਡ ਡਾਕਘਰ ਖੇਲਣ ਵਾਲੀ ਸਰੀਮ ਵਿਚ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਪਿੰਡ ਦਾ ਵੀ ਸੁੱਭ ਨਾਂ ਆ ਗਿਆ। ਲੋਕਾਂ ਨੇ ਏਸ ਬੁਜੀ ਵਿਚ ਕੁੰਭ ਕਰਨੀ ਨੀਂਦਰ ਦਾ ਤਿਆਗ ਕਰਕੇ ਪੰਜ ਸੱਤ ਸੌ ਰੁਪਏ ਇਸ ਨੇਕ ਕੰਮ ਉੱਤੇ ਖਰਚ ਕਰਕੇ—‘ਡਾਕਖਾਨਾ ਖਾਸ ਵਾਲਾ ਕੰਡਾ ਜਿਹਾ ਕੱਢ ਲੈਣਾ ਹੀ ਠੀਕ ਸਮਝਿਆ। ਜੋ ਖਰਚ ਹੋਵੇ ਸੋ ਹੋਵੇ ਡਾਕਖਾਨਾ ਤਾਂ ‘ਖਾਸ’ ਹੋਵੇਗਾ ਹੀ’—ਇਸ ਉੱਦਮ ਦੇ ਅਧੀਨ ਸਾਰੇ ਕਾਰਜ ਰਾਸ ਕਰ ਲਏ। ਬੜੇ ਚਾਵਾਂ ਨਾਲ ਬਾਹਰ ਗਏ ਨੌਕਰਾਂ ਤੇ ਰਿਸ਼ਤੇ ਨਾਤਿਆਂ ਵਿਚ ਚਿੱਠੀਆਂ ਲਿਖ ਕੇ ਇਹ ਬੁਸ਼ਬਥਰੀ ਸੁਣਾਈ ਗਈ, ਵਈ ਹੁਣ ਆਪਣੇ ਪਿੰਡ ਹੀ ਡਾਕਖਾਨਾ ‘ਖਾਸ’ ਹੋ ਗਿਆ, ਪਹਿਲਾ ਵਾਲਾ ਟੰਟਾ ਪੰਚਾਇਤ ਨੇ ਮੁਕਾ ਦਿੱਤਾ ਹੈ, ਸਿੱਧੀ ਚਿੱਠੀ ਪਿੰਡ ਪੁੱਜ ਜਾਂਦੀ ਹੈ। ਮੈਨੂੰ ਬੁਜੀ ਹੋਈ ਵੀ ਚਲੋ ਬਾਰ੍ਹਾਂ ਵਰਿਆਂ ਪਿੱਛੋਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਚੰਗਾ ਹੋਇਆ ਅਸੀਂ ਵੀ ਡਾਕਖਾਨਾ ਖਾਸ ਵਾਲੇ ਪਿੰਡ ਦੇ ਵਾਸੀ ਬਣ ਗਏ। ਬੜੇ ਚਿਰ ਪਿੱਛੋਂ ਪਤਾ ਲੱਗਿਆ ਕਿ, ਲੋੜੀਦੀਆਂ ਚਿੱਠੀਆਂ ਦਾ ਏਥੇ ਆਉਣ ਜਾਣ ਨਾ ਹੋਣ ਕਾਰਨ ਡਾਕੀਆ ਹਫਤੇ ਵਿਚ ਪਹਿਲਾਂ ਦੇ ਵਾਰੀ ਆਉਣ ਲੱਗ ਪਿਆ ਸੀ, ਫਿਰ ਇਕ ਵਾਰੀ। ਚਿੱਠੀਆਂ ਪਾਉਣ ਲਈ ਲਟਕਾਏ ਗਏ ਲਾਲ ਰੰਗ ਦੇ ਬਾਲਟੇ ਜਿਹੇ (ਲੈਟਰਬਕਸ) ਵਿਚੋਂ ਜਦੋਂ ਕੁਝ ਵੀ ਨਾ ਨਿਕਲਿਆ ਤਾਂ ਪਿੰਡ ਦੇ ਲੋਕਾਂ ਨੂੰ ਬੜੀ ਉਦਾਸੀ ਹੋਈ, ਵਈ ਏਨੇ ਪੈਸੇ ਵੀ ਖਰਚੇ ਤੇ ਇਹ ਬਾਲਟਾ ਜਿਹਾ ਕਿਸੇ ਕੰਮ ਨਾ ਆਇਆ।

ਇਕ ਦਿਨ ਬੈਲਾਂ ਦੀ ਜੋੜੀ ਦੇ ਹਲ ਪੰਜਾਲੀ ਪਾਈ ਜਾ ਰਹੇ ਇਕ ਅੱਖੜ ਜਿਹੇ ਜੱਟ ਨੂੰ ਲੈਟਰ ਬਕਸ ਦੇਖ ਕੇ ਏਨਾ ਗੁੱਸਾ ਚੜ੍ਹਿਆ, ਉਸ ਨੇ ਚਾਓ ਦਾ ਫਾਲਾ ਫਸਾ ਕੇ ਕੰਧ ਵਿਚ ਲਗੀਆਂ ਉਸ ਦੀਆਂ ਮੇਖਾਂ ਉਖਾੜ ਦਿਤੀਆਂ ਤੇ ਲੈਟਰ ਬਕਸ ਭੁੰਝੇ ਸੁੱਟ ਲਿਆ। ਫਿਰ ਉਸ ਹੇਠਾਂ ਪਏ ਗੱਲ ਲੈਟਰ ਬਕਸ ਵਿਚ ਦਬ ਕੇ ਠੁੱਡੇ ਮਾਰ ਕੇ ਪੰਜ ਸੱਤ ਪੰਚਾਇਤ ਨੂੰ ਗਾਲਾ ਕੱਢ ਕੇ ਉਸ ਨੇ ਕਿਹਾ—‘ਕਿਉਂ ਬਈ ਪੰਚਾਇਤੇ ਇਹੋ ਈ ਐ ਉਹ ਭੂਤਨਾ (ਭੂਕਨਾ) ਜਿਹਾ ਜੀਹਦੇ ਉੱਤੇ ਹਜ਼ਾਰ ਰੁਪਇਆ ਪਿੰਡ ਦਾ ਪੱਟਿਆ ਸੀ’ ਨਾਲੇ ਪੰਚਾਇਤ ਨੂੰ ਚੰਗੀਆਂ ਮੰਦੀਆਂ ਸੁਣਾਉਂਦਾ ਜਾਵੇ ਤੇ ਨਾਲੋਂ ਨਾਲ ਪੈਰਾਂ ਦੇ ਠੁੱਡੇ ਮਾਰ ਕੇ ਲੈਟਰ ਬਕਸ ਨੂੰ ਗਲੀ ਵਿਚ ਰੋੜਦਾ ਜਾਵੇ—ਨਾ ਕੁਝ ਇਸ ਵਿਚ ‘ਕੱਝਣੇ’ ਨੂੰ ਨਾ ਪਾਉਣ ਨੂੰ ਕੋਈ ਬੰਦਦਾ ਹੋਵੇ ਤਾਂ, ਪੁਥੇ, ਏਥੇ ਤਾਂ ਸਭ ਤੀਵੀਆਂ ਹੀ ਵਛਦੀਆਂ ਨੇ ਕੋਈ ਕਿਸੇ ਨੂੰ ਕੁਥ ਪੁਥਦਾ ਗਿਥਦਾ ਹੀ ਨਹੀਂ। ਵਈ ਇਹ ਅਭਣ ਦੀ ਰਕਮ ਪਿੰਡ ਦੇ ਸਿਰ ਕਾਹਤੋਂ ਪਾਈ ਏ। ਉਸ ਦੀ ਤੇਤਲੀ ਅਤੇ ਬੱਖੀ ਜ਼ਬਾਨ ਵਿਚ ਜਦੋਂ ਮੈਨੂੰ ਇਹ ਗੱਲ ਸੁਣਾਈ ਮੇਰਾ ਅੰਦਰ ਹਾਸੇ ਨਾਲ ਭਰ ਗਿਆ। ਕੀਹਦੇ ਜੀ ਲੈਟਰ ਬਕਸ ਦਾ ਖੜਕਾ ਸੁਣ ਕੇ ਉਦੋਂ ਈ ਘਰਾਂ ਵਿਚੋਂ ਚਾਰ ਪੰਜ ਨਿਆਣੇ ਨਿੱਕਲ ਆਏ। ਉਹ ਉਸ ਨੂੰ ਡੰਡਿਆ ਨਾਲ ਢੋਲ ਵਜਾਉਣ ਵਾਂਗ ਕੁੱਣ ਲੱਗ ਪਏ। ਇਹ ਕਰੇ ਮੈਂ ਇਸ ਦੇ ਪਹਿਲਾਂ ਡੰਡਾ ਮਾਰਨਾ ਹੈ ਦੂਜਾ ਕਰੇ ਮੈਂ ਪਹਿਲ ਕਰਨੀ ਹੈ। ਬੱਚਿਆਂ ਨੂੰ ਮੁਹਤ ਦੀ ਖੇਡ ਜੋ ਲੱਭ ਪਈ ਸੀ।

ਮੇਰੇ ਪਿੰਡ ਦੇ ਗੁਰਦੁਵਾਰੇ ਨੂੰ ਖਾਲੀ ਸਮਝ ਕੇ ਨਾਲ ਦੇ ਪਿੰਡ ਦੇ ਕਈ ਪਾਗਲ ਰੋਟੀਆਂ ਭੰਨਣ ਲਈ ਸੰਯੋਗ ਨਾਲ ਜੁੜੇ ਹੋਏ ਸੀ ਇਕ ਹੱਟਾ ਕੱਟਾ ਮਸਤਾਨਾ ਰੌਲਾ ਸੁਣ ਕੇ ਵਿੱਚੋਂ ਦੀ ਉਥੇ ਆ ਧਮਕਿਆ? ਹਿੰਮਤ ਕਰਕੇ ਬਾਦਰਾਂ ਵਿਚਾਲੇ ਪਈ ਭੇਲੀ ਜਿਵੇਂ ਚੁੱਕਣੀ ਹੋਵੇ, ਉਸ ਮਸਤਾਨੇ ਨੇ ਇਕ ਹੱਥ ਨਾਲ ਲੈਟਰ ਬਕਸ ਚੁੱਕ ਲਿਆ। ਦੂਜੇ ਹੱਥ

ਨਾਲ ਇਕ ਨਿਆਣੇ ਤੋਂ ਨਿਰੋਆ ਜਿਹਾ ਡੰਡਾ ਖੋਹ ਲਿਆ। ਢੋਲ ਵਜਾਉਣ ਵਾਲਿਆਂ ਵਾਂਗ ਉਹ ਡੰਡੇ ਨਾਲ ਭੁਗਡੁਗੀ ਵਜਾਉਂਦਾ ਮਸਤੀ ਵਿਚ ਆ ਕੇ ਖੇਤਾਂ ਵਿਚ ਦੀ ਸਿੱਧਾ ਟਿੱਬਿਆਂ ਵੱਲ ਨੂੰ ਏਨੇ ਜੋਰ ਦੀ ਦੌੜਿਆ ਕਿ ਕੋਈ ਨਿਆਣਾ ਉਸ ਦੇ ਨਾਲ ਨਾ ਰਲ ਸਕਿਆ। ਉਹ ਪਾਗਲ ਤਾਂ ਕੁਝ ਦਿਨਾਂ ਮਹਾਰੋਂ ਫਿਰ ਗੁਰਦੁਵਾਰੇ ਰੋਟੀਆਂ ਭੰਨਣ ਆ ਗਿਆ, ਪਰ ਮੇਰੇ ਪਿੰਡ ਦਾ ਇਹ ‘ਡਾਕਖਾਨਾ ਖਾਸ’ ਐਸਾ ਗੁਆਚਿਆ ਹੈ ਕਿ ਉਹ ਮੁੜ ਲੱਭਿਆ ਹੀ ਨਹੀਂ।

ਉਜ ਤਾਂ ਹੁਣ ਮੇਰੇ ਪਿੰਡ ਦੇ ਨਾਂ ਸਰਕਾਰੀ ਕਾਗਜ਼ਾਂ ਵਿਚ ‘ਡਾਕਖਾਨਾ ਖਾਸ’ ਹੀ ਹੈ, ਪਰ ਅਸਲ ਵਿਚ ਕਿਤੇ ਵੀ ਨਹੀਂ। ਮਹੀਨਾ ਵੀਹ ਦਿਨ ਪਿੱਛੋਂ ਕਿਧਰੋਂ ਨਾ ਕਿਧਰੋਂ ਇਸ ਡਾਕਖਾਨਾ ‘ਖਾਸ’ ਵਾਲੇ ਪਤੇ ਉਤੇ ਜੇ ਭਾਗਾਂ ਨਾਲ ਕੋਈ ਚਿੱਠੀ ਪਹੁੰਚ ਜਾਂਦੀ ਹੈ ਤਾਂ ਹਗੀ ਇਛਿਆ, ਨਹੀਂ ਫਿਰ ਉਹੋ ਭਾਗਾ! ਤਾਂ ਹੈਨ ਈ।

ਜਿਧਰ ਰੱਬ ਰਜਾਇ ਵਹਿਣ ਤਿਥਾਉਂ ਦਉ ਕਰੋ।



## ਪਿੰਡ ਦਾ ਸਕੂਲ

ਦੂਜਾ ਤਾਜ਼ਾ ਸਮਾਚਾਰ ਹੈ ਪਿੰਡ ਵਿਚ ਸਕੂਲ ਬਨਾਉਣ ਦਾ। ਦੇਖਾ ਦੇਖੀ ਸੁਣਿਆ ਸੁਣਾਇਆ ਮੇਰੇ ਪਿੰਡ ਦੇ ਲੋਕਾਂ ਨੇ ਸਮੇਤ ਮੇਰੇ, ਪਿੰਡ ਵਿਚ ਸਕੂਲ ਖੋਲ੍ਹਣ ਦਾ ਹੱਸਲਾ ਕੀ ਕੀਤਾ ਜਾਣੀ ਜੁਗ ਪਲਟਾਉਣਾ ਮਿਥ ਲਿਆ। ਜਦੋਂ ਅਸੀਂ ਕੱਠੇ ਹੋ ਕੇ ਉਗਰਾਹੀ ਨੂੰ ਟੁਰੇ ਤਾਂ ਪਿੰਡ ਦੀਆਂ ਬੁੜ੍ਹੀਆਂ ਧਰਤੀ ਨਮਸਕਾਰਨ-‘ਰੱਬ ਬੈਰ ਕਰੋ! ਭਾਗੋ! ਇਸ ਪਿੰਡ ਦੀ ਟਿੱਕਰੀ ਵਿਚ ਆਹ ਦਿਨ ਵੀ ਲਿਖਿਆ ਹੋਇਆ ਸੀ, ਚੰਗਾ ਹੋਇਆ ਦਿਨ ਫਿਰਨ ਲਗੇ ਨੇ ਤਾਬੋਂ ਜੇ ਆਪਣੇ ਨਸੀਬ ਫੁੱਟੇ ਹੋਏ ਸੀ ਉਲਾਦ ਤਾਂ ਚੰਗੀ ਹੋਵੇਗੀ ਈ। ‘ਦੂਜੀ ਕਰੋ,’ - ਨੀ ਰਹਿਣ ਦੇ ਚੰਦ ਕੁਰੇ, ਆਪਾਂ ਤਾਂ ਉਦੋਂ ਮੰਨਾਂਗੇ ਜਦੋਂ ਨਿਆਣੇ ਸਕੂਲ ਵਿਚ ਬੈਠ ਕੇ ਪੜ੍ਹਣ ਲਗ ਪਏ, ‘ਏਹੋ ਜਿਹੇ ਇਥੇ ਬਥੇ ਚੱਜ ਹੁੰਦੇ ਰਹਿੰਦੇ ਨੇ।

ਜੱਕੋ ਤੱਕੋ, ਕਰਦਿਆਂ ਦੋ ਢਾਈ ਹਜ਼ਾਰ ਰੁਪਏਂ ਪਿੰਡ ਦੇ ਲੋਕਾਂ ਨੇ ਉਸੇ ਵੇਲੇ ਕੱਠਾ ਕਰਕੇ ਸਰਪੰਚ ਨੂੰ ਫੜਾ ਦਿੱਤਾ। ਇਕ ਚੰਗੀ ਗੱਲ ਦਾ ਮੇਰੇ ਪਿੰਡ ਨੂੰ ਤਸੀਲੋਂ ਇਨਾਮ ਮਿਲਣਾ ਸੀ-ਵਈ ਜਿਸ ਪਿੰਡ ਨੇ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਹੋਵੇ, ਉਸ ਨੂੰ ਇਕ ਸਾਲ ਦਾ ਮਾਲੀਆ ਵਾਪਸ ਦਿੱਤਾ ਜਾਵੇਗਾ? ਦੋ ਹਜ਼ਾਰ ਦੇ ਕਰੀਬ ਦੀ ਇਹ ਰਕਮ ਵੀ ਪਿੰਡ ਦੇ ਮੁਖੀਏ ਕਢਾ ਲਿਆਏ ਦੋ ਢਾਈ ਹਜ਼ਾਰ ਦੀ ਰਕਮ ਵਜੀਰਾਂ ਦੇ ਸਪੈਸ਼ਲ ਫੰਡਾਂ ਵਿਚੋਂ ਚੰਡੀਗੜ੍ਹ ਤੋਂ ਮੈਂ ਭਿਜਵਾ ਦਿਤੀ। ੫-੬ ਹਜ਼ਾਰ ਰੁਪਏਂ ਆ ਇਕ ਸਕੂਲ ਲਈ ਕਾਫ਼ੀ ਸੀ, ਪੰਦਰਾਂ ਵਿਖੇ ਵਧੀਆ ਜ਼ਮੀਨ ਚੁਣੀ ਗਈ। ਇੱਟਾਂ ਵੇਈਆਂ ਗਈਆਂ, ਸੀਮੈਂਟ ਤੇ ਲੋਹਾ ਆ ਗਿਆ। ਸਾਰੀ ਸਮੱਗਰੀ ਇਕੱਠੀ ਹੋ ਜਾਣ ’ਤੇ ਫੈਸਲਾ ਕੀਤਾ, ਵਈ ਹੁਣ ਪਿੰਡ ਵਿਚ ਇੰਨਾ ਸ਼ੁੱਭ ਅਤੇ ਵੱਡਾ ਕੰਮ ਕਰਨਾ ਹੈ ਇਹ ਕੰਮ ਨਿਰਖਿਵਘਨ ਤੋੜ ਚੜ੍ਹੇ ਅਤੇ ਇਸ ਕੰਮ ਵਿਚ ਸਾਰੇ ਮਹਿਕਮੇ ਸਹਾਈ ਹੋਣ, ਇਹ ਗੱਲਾਂ ਮੁਖ ਰਖ ਕੇ ਰਾਜ ਦਾ ਮੁਖ ਮੰਤਰੀ ਨੀਂਹ ਪੱਥਰ ਲਈ ਸੱਦਿਆ ਗਿਆ। ‘ਨੀਂਹ ਪੱਥਰ’ ਪਵਿੱਤਰ ਅੰਮ੍ਰਿਤਸਰ ਜੀ ਦੇ ਕਾਰਖਾਨੇ ਤੋਂ ਦੁੱਧਚਿੱਟੇ ਸੰਗਮਰਮਰ ਦੇ ਖੁਦਵਾ ਕੇ ਲਿਆਉਣ ਲਈ ਦੋ ਜ਼ਿੰਮੇਵਾਰ ਅਤੇ ਸਿਆਣੇ ਆਦਮੀ ਭੇਜੇ ਗਏ। ਮੁੱਖ ਮੰਤਰੀ ਨੂੰ ਮੈਂ ਖੁਦ ਨਾਲ ਲੈ ਕੇ ਗਿਆ ਕਿ ਕਿਤੇ ਸ਼ੁਭ ਘੜੀ ਦਾ ਸਮਾਂ ਨਾ ਬੁੰਝ ਜਾਵੇ। ਸਾਰੇ ਮਹਿਕਮੇ ਜੋੜੇ ਗਏ ਤੇ

ਸਾਰੇ ਇਲਾਕੇ ਦੇ ਮੈਂਬਰ ਪੁੱਜੇ ਹੋਏ ਸੀ। ਸਵਾਗਤੀ ਤਕਰੀਰ ਦੇ ਬਹਾਨੇ, ਇਲਾਕੇ ਦੀ ਵਿਖਿਆ ਮੈਂ ਅਜੇਹੀ ਗੱਡਵੇਂ ਸ਼ਬਦਾਂ ਵਿਚ ਦੱਸੀ, ਕਰਤਾਰ ਸਿੰਘ ਦੀਵਾਨਾ ਕਰੇ—‘ਅਜ ਤਾਂ ਅਤਾਉੱਲਾ ਸ਼ਾਹ ਬੁਖਾਰੀ ਮਾਰ ਕਰ ਦਿੱਤਾ।’ ਬੜੇ ਜਸ਼ਨ ਤੇ ਧੂਮ ਧੜ੍ਹਕੇ ਵਿਚ ਜੀ ਅਸੀਂ ਆਪਣੇ ਪਿੰਡ ਉਦਾਲਿਓਂ ਬੇਅਕਲੀ ਦਾ ਗੜ੍ਹ ਤੋੜਣ ਲਈ ਹਮਲਾ ਕੀਤਾ। ਪਰ ਕਿਸੇ ਕੜਮੇ ਮੱਥੇ ਵਾਲੇ ਦੀ ਅਜਿਹੀ ਨਜ਼ਰ ਲੱਗੀ ਵਈ ਸਕੂਲ ਵਾਲਾ ਤਾਂ ਸਮਝੇ ਉਦੋਂ ਈ ਭੱਠਾ ਬੈਠ ਗਿਆ, ਜਦੋਂ ਮੈਂ ਮੁੜ ਕੇ ਪਿੰਡ ਗਿਆ ਤਾਂ ਲੋਕਾਂ ਨੇ ਦਸਿਆ ‘ਬੜੇ ਦਿਨਾਂ ਦੀ ਗੱਲ ਅੰਇਕ ਅਫਸਰ ਆਇਆ ਸੀ, ਉਸ ਨੇ ਸਰਪੰਚ ਨੂੰ ਸੱਦ ਕੇ ਕਿਹਾ ਕਿ ਵਈ ਦੱਸੋ ਕਿੰਨੇ ਪੈਸੇ ਪੰਚਾਇਤ ਦੇ ਕੋਲ ਨੇ, ਉਸ ਨੇ ਹਿਸਾਬ ਦੇਖਦਿਆ ਈ ਕਿਹਾ ‘ਇਹ ਤਾਂ ਬੋਡੇ ਕੋਲ ਬੜੀ ਮੌਟੀ ਰਕਮ ਹੈ, ਚਲੋ ਅੱਧੀ ਬਚਤ ਫੰਡ ਵਿਚ ਦੇ ਦੇਵੇ, ਫਿਰ ਜੀ, ‘ਸਰਬ ਸੰਮਤੀ’ ਨਾਲ ਚੁਣੇ ਸਰਪੰਚ ਨੇ ਉਸੇ ਵੇਲੇ ਇਹ ਆਖ ਕੇ ਅੰਗੂਠਾ ਲਗਾ ਦਿਤਾ ‘ਜੀ ਏਧਰ ਹੋਇਆ ਕਿ ਉਧਰ ਸਾਰੇ ਪੈਸੇ ਸਰਕਾਰ ਦੇ ਈ ਨੇ।’ ਤੇ ਹੁਣ ਤਾਂ ਸਰਕਾਰ ਵੀ ਆਪਣੀ ਹੋਈ।

ਬੜੇ ਦਿਨਾਂ ਪਿੱਛੋਂ ਚੀਨ ਦੀ ਜੰਗ ਦਾ ਗੌਂਗਾ ਫੈਲਿਆ, ਤਾਂ ਉਸੇ ਆਫੀਸਰ ਨੇ ਰਹਿੰਦੀ ਰਕਮ ਦੇਸ ਨੂੰ ਖਤਰਾ ਦੱਸ ਕੇ ਵਾਰ ਫੰਡ ਲਈ ਹੁੰਡ ਲਈ। ਅਥੇ ਜੀ! ਜੇ ਦੇਸ਼ ਨਾ ਰਿਹਾ ਆਪਾਂ ਕਿਥੇ ਰਹਾਂਗੇ। ਸਕਲ ਤਾਂ ਬਣਦੇ ਈ ਰਹਿੰਦੇ ਨੇ, ਪਿੰਡ ਦੇ ਮੁਖੀਆਂ ਨੇ ਰਹਿੰਦੀ ਰਕਮ ਇਹ ਆਖ ਕੇ ਉਸਦੇ ਲੇਖੇ ਲਾ ਦਿੱਤੀ। ਲੋਕਾਂ ਨੇ ਸਰਪੰਚ ਨੂੰ ਪੁੱਛਿਆ ਵਈ ਤੋਂ ਸਕਲ ਦੇ ਪੈਸੇ ਐਵੇਂ ਈ ਕਿਉਂ ਵੰਡ ਚੁੰਡ ਦਿੱਤੇ। ਅਗੋਂ ਜੀ ਉਸਨੇ ਘੋਟਵਾਂ ਜਵਾਬ ਦਿੰਦਿਆਂ ਕਿਹਾ—ਸਰਕਾਰੀ ਬੰਦਾ ਹੁੰਦਾ ਹੋਇਆ ਆਫੀਸਰ ਸਾਹਮਣੇ ਮੈਂ ਕਿਵੇਂ ਹੁੱਤ ਕਰ ਸਕਦਾ ਸੀ, ਜੇ ਮੈਂ ਆਪ ਗੂੰਠਾ ਨਾ ਲਾਉਂਦਾ ਤਾਂ ਉਹ ਫੜ ਕੇ ਲਗਾ ਲੈਂਦਾ। ਜੋ ਲਿਖਣਾ ਸੀ ਉਹ ਤਾਂ ਉਸਨੇ ਆਪ ਈ ਲਿਖ ਲਿਆ ਸੀ। ਜਿਨ੍ਹਾਂ ਨੇ ਸਕੂਲ ਲਈ ਪੈਸੇ ਦਿੱਤੇ ਸੀ ਉਹਨਾਂ ਨੇ ਖਿਕ ਕੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਤਾਂ ਪਿੰਡ ਦੀ ਸ਼ਾਮਲਾਤ ਦੇਹ ਦਰਖਤ ਵੇਚ ਕੇ ਸੁਘੜ ਪੰਚ ਨੇ ਉਹਨਾਂ ਦੀ ਰਕਮ ਵਾਪਸ ਕਰ ਦਿੱਤੀ।

ਸਕੂਲ ਲਈ ਲਿਆਂਦੀਆਂ ਇੱਟਾਂ ਵੀ ਢੰਗਰਾਂ ਨੂੰ ਪਾਣੀ ਪਿਲਾਉਣ ਵਾਲੀ ਖੂਹੀ ਉਤੇ ਲਗਾ ਦਿਤੀਆਂ, ਲੋਹੇ ਨਾਲ ਧਰਮਸ਼ਾਲਾ ਛੱਤ ਦਿੱਤੀ, ਸੀਮੈਂਟ ਦਾ ਪਤਾ ਕੀਤੇ, ਤਾਂ ਲੋਕ ਕਹਿੰਦੇ ਜੀ, ਉਹ ਤਾਂ ਮੀਹਾਂ ਵਿਚ ਪਿਆ ਪਿਆ ਉਥੇ ਈ ਪੱਥਰ ਬਣ ਗਿਆ ਹੈ। (ਹੇ ਮੇਰੇ ਪਿੰਡ ਦੀ ਅਹਿੱਲਿਆ ਰੂਪੀ ਕਿਸਮਤ ਤੈਨੂੰ ਰਾਮ ਦੀ ਛੋਹ ਲਗੇ।) ਉਧਰੋਂ ਮਹਿਕਮਾ ਰੈਵਨਿਊ ਮੰਗ ਕਰਦਾ ਹੈ ਕਿੱ ਪੈਸਿਆਂ ਦੇ ਖਰਚਣ ਦਾ ਹਿਸਾਬ ਦੱਸੋ। ਵਜੀਰਾਂ ਦੇ ਸਹਾਇਤਾ ਫੰਡ ਵਾਲੇ ਵੱਖ ਹਿਸਾਬ ਮੰਗਦੇ ਹਨ। ਤਾਂ ਅੱਗੋਂ ਪੰਚਾਇਤ, ਸਰਬ ਸੰਮਤੀ ਨਾਲ ਚੁਣੇ ਹੋਏ ਸਰਪੰਚ ਦੇ ਅੰਗੂਠੇ ਦੇ ਨਿਸ਼ਾਨ ਦਿਖਾ ਦਿੰਦੀ ਹੈ। ‘ਜੀ ਰੁਪਈਏ ਤਾਂ ਸਰਕਾਰ ਈ ਲੈ ਗਈ ਹੈ। ਸਾਡੇ ਸਰਪੰਚ ਦਾ ਗੂੰਠਾ ਦੇਖ ਲਉ।’ ਅਫਸਰ ਨੇ ਕਿਹਾ,—‘ਇਹ ਭਲਿਓ? ਸਰਕਾਰ ਦਾ ਅੰਗੂਠਾ ਕਿੱਥੇ ਲਗਿਐ ਵਈ ਉਹ ਰਕਮ ਵਾਪਸ ਲੈ ਲਈ ਗਈ ਹੈ?

ਬੈਰ ਜੀ ਹੁਣ ਪਾਣੀ ਰਿੜਕਣ ਤੋਂ ਕੀ ਨਿਕਲਣਾ ਹੈ। ਜਿਥੇ ਸਕੂਲ ਦੀਆਂ ਨੀਂਹਾਂ ਭਰੀਆਂ ਸੀ ਉਹ ਇੱਟਾਂ ਵੀ ਉਖੜ ਗਈਆਂ ਹਨ। ਨੀਂਹ ਪੱਥਰ ਵੀ ਕਿਧਰੇ ਰੁਲਦਾ ਖੁਲਦਾ ਹੋਉ। ਨੀਂਹਾਂ ਦੇ ਨਾਲ ਲੱਗਦੀ ਜ਼ਮੀਨ ਅੰਨ-ਉਪਜਾਊ ਸਕੀਮ ਹੇਠ ਆ ਗਈ ਹੈ। ਇਹ ਕਿਤੇ ਘਟ ਹਿੰਮਤ ਵਾਲੀ ਗੱਲ ਹੈ? ਧੰਨ ਉੱਦਮ ਤੇ ਧੰਨ ਸਿਆਣਪ!! ਇਹ ਦੇਖ ਕੇ ਸ਼ਿਵ ਪਾਰਬਤੀ ਦੀ ਕਥਾ ਯਾਦ ਆ ਜਾਂਦੀ ਹੈ:-

‘ਕਹਿੰਦੇ ਸ਼ਿਵ ਪਾਰਬਤੀ ਇਕ ਥਾਂ ਲੰਘੇ ਜਾਂਦੇ ਸੀ। ਇਕ ਗਰੀਬ ਜਿਹੇ ਬੰਦੇ ਤੇ

ਪਾਰਬਤੀ ਦਾ ਮਨ ਪਸੀਜ ਗਿਆ, ਕਿਹਾ ਭੋਲੇ ਨਾਥ! ‘ਇਸ ਨੂੰ ਵੀ ਦੌਲਤ ਬਖਸ਼ੇ? ਵਿਚਾਰਾ ਕਿਵੇਂ ਤੰਗੀ ਦੇ ਦਿਨ ਕੱਟਦਾ ਹੈ’

ਸ਼ਿਵ ਸੰਭੂ ਬੋਲੇ, ‘ਭਲੀਏ ਲੋਕੇ ਇਸ ਦੀ ਕਿਸਮਤ ਵਿਚ ਈਂ ਨਹੀਂ ਅਜਮਾ ਕੇ ਦੇਖ ਲੈ, ਦੇਵ ਨੇਤ ਨਾਲ ਉਸ ਰਾਹ ਜਾਂਦੇ ਬੰਦੇ ਅੱਗੇ ਮੁਹਰਾਂ ਦੀਆਂ ਬੈਲੀਆਂ ਛਿਗ ਪਈਆਂ। ਓਧਰ ਉਸ ਗਰੀਬ ਬੰਦੇ ਦੇ ਮਨ ਵਿਚ ਆਈ, ਵਈ ਜੇ ਅੰਨ੍ਹੇ ਹੋ ਜਾਈਏ ਫਿਰ ਕਿਵੇਂ ਟੁਰੀਦਾ ਐ, ਲਉ ਅੰਖਾਂ ਮੀਚ ਕੇ ਟੁਰ ਕੇ ਦੇਖਦੇ ਆਂ। ਉਹ ਅੰਨ੍ਹਾ ਬਣ ਕੇ ਟੁਰਿਆਂ ਤੇ ਬੈਲੀਆਂ ਉਸ ਅੰਨ੍ਹੇ ਹੋਣ ਦੇ ‘ਤਜਰਬਾ ਕਾਲ’ ਵਿਚ ਉਥੇ ਦੀਆਂ ਉਥੇ ਪਈਆਂ ਰਹਿ ਗਈਆਂ।

ਪਾਰਬਤੀ ਨੇ ਤਾਂ ਕਿਸਮਤ ਦੀ ਗੱਲ ਪਤਾ ਨਹੀਂ ਕਿਸ ਤਰੀਕੇ ਨਾਲ ਮੰਨੀ ਹੋਣੀ ਹੈ, ਪਰ ਮੇਰਾ ਤਾਂ ‘ਜੈ ਭੋਲੇ ਨਾਥ, ਜੈ ਸ਼ਿਵ ਸੰਭੂ’, ਦੇ ਜੈਕਾਰੇ ਲਾ ਕੇ ਸ਼ਿਵ-ਸਿਧਾਂਤ ਮੰਨਣ ਬਿਨਾਂ ਕੋਈ ਚਾਰਾ ਨਹੀਂ।



## ਮੇਰੇ ਵੱਡੇ ਵੱਡੇ

ਮੇਰੇ ਦਾਦੇ ਪੜਦਾਦੇ,  
ਵੱਡੇ ਵੱਡੇ ਕਿਸੇ ਰਾਜੇ ਨਵਾਬ  
ਦੇ ਨੌਕਰ, ਰਈਸ ਜਾਂ ਬਖਤਾਵਰ  
ਨਹੀਂ ਸਨ, ਨਾ ਹੀ ਉਹ  
ਅਧਿਆਤਮਕ ਖੇਤਰ ਵਿਚ ਕੋਈ  
ਦਰਜਾ ਰਖਦੇ ਸੀ, ਤੇ ਵਿਦਵਾਨ  
ਹੋਣਾ ਤਾਂ ਉਹਨਾਂ ਲਈ ਇਕ  
ਦਮ ਹੀ ਅਜਨਥੀ ਹੋਇਆ। ਉਹ  
ਕੇਵਲ ਆਪਣੇ ਜ਼ਮਾਨੇ ਦੇ ਮਨੁੱਖ  
ਸਨ। ਮੇਰੇ ਵੱਡੇ ਵੱਡੇ ਜੇ ਕਿਸੇ



ਰਾਜੇ ਨਵਾਬ ਦੇ ਮੁਲਾਜ਼ਮ ਹੁੰਦੇ ਤਾਂ ਅਸੀਂ ਵੀ ਕਿਸੇ ਦਫ਼ਤਰ ਦੇ ਕਲਰਕ ਹੋ ਕੇ ਨੱਬਿਆਂ  
ਦੇ ਲੇਖੇ ਵਿਚ ਪਿਆ ਹੋਣਾ ਸੀ। ਜਾਂ ਕਿਤੇ ਛੋਕੀ ਅਫਸਰੀ ਛਾਂਟਦੇ ਹੁੰਦੇ। ਜੇ ਉਹ  
ਵਿਸਵੇਦਾਰ ਤੇ ਜੰਗੀਰਦਾਰ ਹੁੰਦੇ ਤਾਂ ਅਸੀਂ ‘ਗਿਆਨੀ’ ਹੋਣ ਦੀ ਥਾਂ ਸ਼ਿਕਾਰੀ ਹੁੰਦੇ,  
ਕੁਤਿਆਂ ਤੇ ਬੰਦੂਕਾਂ ਦੇ ਦਲਾਂ ਨਾਲ ‘ਦਲ-ਭੰਜਨੀ’ ਸ਼ਸਤ੍ਰ ਅਤੇ ਸਮਿਆਨ ਲੈ ਕੇ  
ਰੋਹੀਆਂ ਕੱਢਦੇ ਹੋਏ। ਜੇ ਉਹ ਅਧਿਆਤਮਕ ਭਾਵਾਂ ਵਾਲੇ ਪੂਜਨੀਕ ਹੁੰਦੇ ਤਾਂ ਅਸੀਂ  
ਕਿਸੇ ਡੇਰੇ ਦੀ ਮਹੰਤੀ ਸੰਭਾਲੀ ਹੁੰਦੀ, ਜਿਨ੍ਹਾਂ ਦੇ ਮਹੰਤਾ ਦਾ ਕਮ ਅਜ ਕਲ ਕਥਾ  
ਕੀਰਤਨ ਦੀ ਥਾਂ ਸਵੇਰੇ ਆਪਣੇ ਹਾਲੀਆਂ ਪਾਲੀਆਂ ਨੂੰ ਧੰਦੇ ਲਾਉਣਾ ਟਿਊਬਵੈਲਾਂ  
ਅਤੇ ਟਰੈਕਟਰ ਚਲਾਉਣਾ ਰਹਿ ਰਿਆ ਹੈ। ਸਾਡੇ ਵੱਡੇ ਵੱਡੇ ਜੋ ਵੀ ਸਨ ਠੀਕ ਹੀ ਸਨ,  
ਆਪਣੇ ਵੱਡੇ ਵੱਡੇ ਰਿਆਂ ਦਾ ਵਰਨਣ ਮੈਂ ‘ਪਿਦਰਮ ਸੁਲਤਾਨ ਬੂਦ’ ਦਾ ਰੋਹਬ ਜਮਾਉਣ  
ਲਈ ਨਹੀਂ, ਇਸ ਲਈ ਕਰਨਾ ਜ਼ਰੂਰੀ ਸਮਝਦਾ ਹਾਂ ਮੇਰੇ ਪਿੰਡ ਦੇ ਆਪਣੇ ਵੇਲੇ ਦੇ ਜਾਂ  
ਇਉਂ ਕਹੋ ਕਿ ਉਹ ਪੁਰਾਣੇ ਪੰਜਾਬ ਦੇ ਇਕ ਨਮੂਨੇ ਦੇ ਪੁਰੱਖੇ ਸਨ। ਮੈਂ ਆਪਣੇ ਦਾਦੇ  
ਬਾਬੇ ਅੱਖੀਂ ਨਹੀਂ ਦੇਖੇ। ਉਹਨਾਂ ਦੀਆਂ ਕਹਾਣੀਆਂ ਹੀ ਕੰਨੀਂ ਸੁਣੀਆਂ ਨੇ। ਤੇ ਉਹ  
ਕਥਾਵਾਂ ਹੁਣ ਵੀ ਮੇਰੇ ਪਿੰਡ ਦੇ ਕਿਸੇ ਵੀ ਪੁਰਾਣੇ ਆਦਮੀ ਤੋਂ ਸੁਣੀਆਂ ਜਾ ਸਕਦੀਆਂ  
ਹਨ। ਜਦੋਂ ਮੈਂ ਪਿੰਡ ਰਹਿੰਦਾ ਹੁੰਦਾ ਸੀ ਮੇਰੀਆਂ ਪਾਈਆ ਕੁ ਦੀਆਂ ਹੱਡੀਆਂ ਤੇ  
ਇਕਹਿਰੇ ਕਾਰੰਗੇ ਵਾਲਾ ਜੂਸਾ ਦੇਖ ਕੇ ਪਿੰਡ ਦੇ ਪੁਰਾਣੇ ਲੋਕ ਕਿਹਾ ਕਰਦੇ ‘ਵੇਹਖਾਂ  
ਕਾਗਜ਼ੀ! ਭਲਵਾਨ ਕਿਵੇਂ ਕੁਲ ਨੂੰ ਲੀਕ ਲਾਉਣ ਵਾਲਾ ਇਹ ਬਾਬਿਆਂ ਦੇ ਘਰ  
ਨਕਵਾਇਆ ਪੁੱਤ ਜੰਮ ਪਿਆ ਏ, ਜੇ ਅੱਜ ਇਸ ਦਾਦੇ ਬਾਬੇ ਆ ਕੇ ਦੇਖਣ ਵਈ,  
ਸਾਡੀ ਅੱਲਾਦ ਵਿਚ ਇਹ ਵੀ ਇਕ ‘ਚੰਨ-ਚਰਾਗ’ ਹੈ ਤਾਂ ਦੋਹੱਬੜੀ ਪਏ ਪਿੱਟਣ।  
ਕਿਥੇ ਉਹ ਦਿਉਆ ਜੇਡੇ ਵੱਡੇ ਕਦ ਕਾਠ ਵਾਲੇ ਬੰਦੇ ਕਿਥੇ ਇਹ ‘ਬਲੂੰਗੜਾ ਪਹਿਲਵਾਨ!’

ਮੇਰੇ ਵੱਡੇ ਵੱਡੇ ਰਿਆਂ ਦੀਆਂ ਕਈ ਮਜ਼ਦਾਰ ਕਹਾਣੀਆਂ ਹਨ, ਜਿਨ੍ਹਾਂ ਨੂੰ ਪਿੰਡ  
ਦੇ ਸਿਆਣੇ ਲੋਕ ਤੇ ਗਾਲੜੀ ਚੱਟਖਾਰੇ ਲਾ ਲਾ ਸੁਣਾਇਆ ਕਰਦੇ ਸਨ। ਮੇਰੇ ਦਾਦੇ ਚਾਰ  
ਭਰਾ ਸਨ-ਦਾਸ, ਪੁੱਣੂ, ਰਾਮ ਦਿਤਾ ਤੇ ਸਾਹਿਬ ਸਿੰਘ,-ਉਦੋਂ ਕੱਛ ਪਾਉਣੀ ਬੜੀ  
ਬਚਿਤ੍ਰ ਗੱਲ ਮੰਨੀ ਜਾਂਦੀ ਸੀ, ਛੋਟੇ ਬਾਬੇ ਦੇ ਕੱਛ ਦੇਖ ਕੇ ਲੋਕੀਂ ਉਸ ਨੂੰ ਖਿਡਾਉਣ  
ਲਈ ‘ਸਿਖ’ ਵੀ ਆਖਦੇ ਸਨ।

ਚਾਰੇ ਭਰਾ ਕੱਦ ਵੱਲੋਂ ਏਨੇ ਨਰੋਏ ਤੇ ਵੱਡੇ, ਰੱਜ ਕੇ ਖਾਣ ਤੇ ਦੱਬ ਕੇ ਵਾਹੁਣ  
ਵਾਲੇ ਇਹੋ ਜਿਹੇ ਕਿ, ਆਸ ਪਾਸ ਦੇ ਪਿੰਡਾਂ ‘ਲਈ ਹਉਆ ਬਣੇ ਹੋਏ ਸਨ। ਲੋਕ ਆਖਦੇ

ਹੁੰਦੇ ਕਿ ਜਿਸ ਖੇਤ ਦੇ ਵਿਚੋਂ ਦੀ ਇਹ ਚਾਰੇ ਬਾਬੇ ਲੰਘ ਜਾਣ, ਉਸ ਖੇਤ ਵਿਚ ਡੰਡੀ ਆਪੇ ਪੈ ਜਾਂਦੀ ਹੈ। ਸਾਡੇ ਵੱਡਿਆਂ ਦਾ ਨੇੜੇ ਦੇ ਪਿੰਡ 'ਛਾਪੇ' ਖੂਨ ਦਾ ਰਿਸ਼ਤਾ ਹੋਣ ਕਰਕੇ ਵਰਤ-ਵਰਤਾਰਾ ਸੀ। ਉਹਨਾਂ ਨੇ ਇਕ ਵਿਆਹ ਸਮੇਂ ਮੇਰੇ ਦਾਦਿਆਂ ਨੂੰ ਰੋਟੀ ਉਤੇ ਸੱਦਿਆ, ਉਹ ਉਸ ਦਿਨ ਰੋਹੀ ਵਿਚ ਹਲ ਵਾਹੁੰਦੇ ਸੀ, ਉਥੋਂ ਹੀ ਬਲਦ ਪਿੰਡ ਨੂੰ ਤੋਰ ਕੇ ਸਿੱਧੇ ਦੁਪਹਿਰੇ ਰੋਟੀ ਵੇਲੇ ਨੂੰ ਪਿੰਡ 'ਛਾਪੇ' ਜਾ ਪੁੱਜੇ। ਅਗੋਂ ਵਿਆਹ ਵਾਲਿਆਂ ਨੇ ਮੇਲ ਗੋਲ ਲਈ ਇਕ ਕੜਾਹਾਂ ਗੁੜ ਦੇ ਪੁਸ਼ਾਦ ਦਾ ਕੱਢਿਆ ਹੋਇਆ ਸੀ। ਅਗਲਿਆਂ ਨੇ ਕਿਹਾ ਪਹਿਲਾਂ ਸ਼ਰੀਕੇ ਨੂੰ ਖਵਾ ਲਈਏ, ਸਾਡੇ ਬਾਬੇ ਕੜਾਹ ਖਾਣ ਲਈ ਪਹਿਲਾਂ ਹੀ ਬੈਠ ਗਏ। ਚਾਰੇ ਭਾਈ ਜਿਉਂ ਨੀਵੀਂ ਪਾ ਕੇ ਖਾਣ ਲੱਗੇ ਪੁਸ਼ਾਦ ਦਾ ਸਾਰਾ ਕੜਾਹਾ ਨਬੇੜ ਛੱਡਿਆ। ਉਹਨਾਂ ਦੇ ਵਰਤਾਵਿਆਂ ਨੇ ਬਥੋਰਾ ਇਧਰ ਉੰਧਰ ਦੇਖਿਆ ਵਈ ਕਿਧਰੇ ਇਹ ਕੜਾਹ ਪੁਸ਼ਾਦ ਕਿਸੇ ਚੀਜ਼ ਵਿਚ ਸੁੱਟੀ ਤਾਂ ਨਹੀਂ ਜਾਂਦੇ। ਪਰ ਉਹਨਾਂ ਦੇ ਕੱਦ ਕਾਠ 'ਤੇ ਖੁਰਾਕ ਈਂਏਨੀ ਸੀ ਕਿ ਜੇ ਇਕ ਕੜਾਹਾ ਹੋਰ ਬਣਿਆ ਹੁੰਦਾ, ਅੱਧ, ਪਚੱਧ ਉਸ ਵਿਚੋਂ ਕੇਹੜਾ ਨਾ 'ਚਰ' ਜਾਂਦੇ।

ਸਾਡੇ ਉਹਨਾਂ ਸਬੰਧੀਆਂ ਨੇ ਇਹਨਾਂ ਮਹਾਨ ਪੁਰਖਾਂ ਦੀ ਇਹ 'ਕਰਣੀ ਕਮਾਈ' ਦਾ ਧਿਆਨ ਧਰ ਕੇ ਫੈਸਲਾ ਕਰ ਲਿਆ ਕਿ ਅੱਗੇ ਨੂੰ ਏਨਾਂ ਦੇ ਨਾ ਕਦੇ ਵਿਆਹ-ਸ਼ਾਦੀ ਤੇ ਜਾਣਾ ਹੈ ਅਤੇ ਨਾ ਹੀ ਇਹਨਾਂ ਨੂੰ ਮੁੜ ਕੇ ਸੱਦਣਾ ਹੈ। ਜਦੋਂ ਮੇਰੇ ਜਿਹੇ ਛਟਾਕੀਆਂ ਖਾਣ ਵਾਲੇ ਕੁਲ ਵਿਚ 'ਚੰਨ ਚਰਾਗ' ਪ੍ਰਗਟ ਹੋਏ, ਫਿਰ ਜਾ ਕੇ ਪੀੜੀਆਂ ਦੀ ਟੁੱਟੀ ਗੰਢੀ ਗਈ।

ਖਾਣ ਪੀਣ ਦੇ ਪੱਖ ਨਾਲੋਂ ਵੱਧ ਪ੍ਰਸਿੱਧੀ ਉਹਨਾਂ ਦੀ ਜ਼ੋਰਾਵਰੀ ਵਧੇਰੇ ਮਸ਼ਹੂਰ ਸੀ। ਲੋਕ ਗੱਲਾਂ ਸੁਣਾਉਂਦੇ ਹਨ: ਪੁਰਾਣੇ ਵਿਚ ਪਹਿਲਵਾਨ, ਢੋਲ ਵਾਲੇ ਨੂੰ ਨਾਲ ਲੈ ਕੇ ਦਿਗ ਵਿਜੈ ਦਾ ਝੰਡਾ ਫੜ ਕੇ ਚੜ੍ਹਦੇ ਹੁੰਦੇ ਸੀ। ਇਕ ਪਿੰਡ ਫਤਿਹ ਕਰਨਾ ਦੂਜੇ ਪਿੰਡ ਉਤੇ ਚੜ੍ਹਾਈ ਕਰ ਦੇਣੀ। ਨਾਲ ਮੰਡੀਹਰ, ਤੇ ਉਹਨਾਂ ਦੇ ਕਈ ਪੱਠੇ ਚਾਂਭਲੇ ਹੁੰਦੇ, ਜਿਸ ਪਿੰਡ ਪੁਜਦੇ ਪਿੰਡ ਦੇ ਲੋਕਾਂ ਲਈ ਪਹਿਲਵਾਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ। ਤੇ ਉਹ ਸਵਾਗਤ ਪਿਛੋਂ ਸਭਾ ਵਿਚ ਝੰਡਾ ਗੱਡ ਦੇਂਦੇ, ਵਈ ਜੇ ਕੋਈ ਬੰਦਾ ਏਥੇ ਜ਼ੋਰ ਵਾਲਾ ਹੈ ਤਾਂ ਸਾਡੇ ਨਾਲ ਘੁਲ ਲਵੇ।

ਇਸ ਤਰ੍ਹਾਂ ਦਾ ਇਕ ਜੰਗਲ ਵੱਲ ਦਾ ਭੁਸਰਿਆਂ ਹੋਇਆ ਪਹਿਲਵਾਨ ਆਪਣੀ 'ਬਿਜੈਪਾਤਾਕਾ' ਲਹਿਰਾਉਂਦਾ ਸਾਡੇ ਪਿੰਡ ਵੀ ਆ ਗੱਜਿਆ। ਪਿੰਡ ਦਾ ਚੌਧਰੀ ਚੜ੍ਹਤ ਸਿੰਘ ਉਸ ਦੇ ਸੁਆਗਤ ਲਈ ਗਿਆ। ਇਕ ਸਬਾਤ (ਬੈਠਕ) ਵਿਚ ਉਤਾਰਾ ਕਰਾਇਆ ਗਿਆ। ਸਾਡਾ ਛੋਟਾ ਜਿਹਾ ਪਿੰਡ ਦੇਖ ਕੇ ਪਹਿਲਵਾਨ ਹੋਰ ਹੰਕਾਰ ਗਿਆ। ਉਹ ਬਿੰਦੇ ਝਟੇ ਆਪੇ, 'ਇਥੋਂ ਦਾ ਤਾਂ ਕਦੇ ਕੋਈ ਪਹਿਲਵਾਨ ਸੁਣਿਆ ਈਂਨਹੀਂ, ਤੁਸੀਂ ਪੱਕੀ ਰਸਤ ਹਵਾਲੇ ਕਰੋ ਅਗਲੇ ਪਿੰਡ ਜਾਈਏ?' ਪਿੰਡ ਦਾ ਚੌਧਰੀ ਸਿਆਣਾ ਸੀ, ਉਸ ਨੇ ਕਿਹਾ, 'ਰਸਤਾਂ ਨੂੰ ਕੇਹੜਾ ਜੀ ਅਸੀਂ ਕੋਈ ਨਾਹ ਨਕਰ ਕਰਨੀ ਏ ਅਸੀਂ ਕਿਸੇ ਚੀਜ਼ ਤੋਂ ਨਾਬਰ ਨਹੀਂ, ਚੌਗੇ ਭਾਗਾਂ ਨੂੰ ਪਿੰਡ ਵਿਚ ਮਸਾਂ ਮਸਾਂ ਭਲਵਾਨ ਦੇ ਚਰਨ ਪਏ ਨੇ-ਇਕ ਰਾਤ ਤਾਂ ਕਟੋ, ਹੁਣ ਖਾਣ ਪੀਣ ਜੇਗੀ ਰਸਤ ਭੇਜ ਦਿੰਦੇ ਹਾਂ, ਦਿਨ ਚੜ੍ਹਦੇ ਨੂੰ ਸਾਰੀ ਗੱਲ ਨਜ਼ਿੱਠ ਲਵਾਂਗੇ।

ਓਸ ਪੁਰਾਣੇ ਜਮਾਨੇ ਵਿਚ ਪਹਿਲਵਾਨਾਂ ਨੂੰ ਪਿੰਡਾਂ ਦੇ ਲੋਕ ਘਿਓ ਇਕੱਠਾ ਕਰਕੇ ਦਿੰਦੇ ਹੁੰਦੇ ਸਨ, ਗੁੜ ਤੇ ਕਪਦਿਆਂ ਦੇ ਬਾਨਾਂ ਦੀਆਂ ਪੰਡਾਂ ਬੰਨ੍ਹ ਦੇਂਦੇ ਸੀ। ਨਗਦੀ ਵੀ, ਪੀਗਾਂ ਛਕੀਰਾਂ ਵਾਂਗ ਚੜ੍ਹਾਈ ਜਾਂਦੀ ਸੀ। ਇਹ ਪਹਿਲਵਾਨ ਪਿਛਲੇ ਪਿੰਡਾਂ ਤੋਂ ਕਾਫ਼ੀ ਸਮੱਗਰੀ, ਘਿਓ ਤੇ ਕਈ ਤਰ੍ਹਾਂ ਦੇ ਬਦਾਮ ਆਦਿ ਮੇਵੇ ਤੇ ਹੋਰ ਗੁੜ ਗੰਡ, ਪੂਰੇ

ਗੱਡੇ ਦਾ ਲੱਦ ਇਕੱਠਾ ਕਰੀ ਨਾਲੋਂ ਨਾਲ ਚੁਕੀ ਫਿਰਦਾ ਸੀ। ਉਪਰੋਂ ਬਿਆਸੀਏ ਦਾ ਕਾਲ ਪਿਆ ਹੋਇਆ ਸੀ। ਮੰਗ ਨਾ ਪੈਣ ਕਰ ਕੇ ਕਹਿਤ ਪੈਣ ਨਾਲ ਇਧਰ ਖਾਣ ਨੂੰ ਦਲੀਆ ਨਾ ਜੁੜੇ ਪਹਿਲਵਾਨ ਨੇ ਆ ਕੇ ਪੱਕੀ ਰਸਤ ਵੀ ਚੱਟੀ ਲਗਾ ਦਿੱਤੀ। ਪੱਕੀ ਰਸਤ ਘੱਟੋਂ ਘੱਟੋਂ ਧੜੀ ਘਿਓ, ਏਨੀ ਹੀ ਖੰਡ ਬਦਾਮ ਤੇ ਹੋਰ ਸੀਧਾ ਬਾਧਾ ਹੁੰਦਾ ਸੀ। ਰਸਤ ਤਾਂ ਦੇਣੀ ਏਨੀ ਅੰਖੀ ਸ਼ਾਇਦ ਕਾਲ ਵੇਲੇ ਵੀ ਨਾ ਮੰਨੀ ਜਾਂਦੀ ਪਰ ਪਿੰਡ ਦੀ ਹਲੱਤਣ (ਹੱਤਕ) ਝੱਲਣੀ ਬਹੁਤ ਅੰਖੀ ਸੀ ਪਹਿਲਵਾਨਾਂ ਦੇ ਜਥੇ ਨੂੰ ਰਾਤ ਨੂੰ ਰਸਤ ਦੇ ਕੇ ਚੜ੍ਹਤ ਸਿੰਘ ਚੌਧਰੀ, ਬਾਬੇ ਪੂਰ੍ਣੇ ਕੋਲ ਆਇਆ ਪਿੰਡ ਦੇ ਚੌਧਰੀ ਨੂੰ ਘਰੋਂ ਆਇਆ ਦੇਖ ਕੇ ਬੈਠਣ ਲਈ ਪੀਹੜੀ ਦਿੱਤੀ ਤੇ ਪੁੱਛਿਆ ‘ਚੌਧਰੀ ਅੱਜ ਕਵੇਲ ਕਿਵੇਂ ਆਉਣਾ ਹੋਇਆ? ਚੌਧਰੀ ਨੇ ਸਾਰੀ ਗੱਲ ਸੁਣਾਈ, ਤੇ ਪਿੰਡ ਦੀ ਇਜ਼ਤ ਦਾ ਵਾਸਤਾ ਪਾ ਕੇ ਕਿਹਾ, ‘ਬਾਬਾ! ਤੂੰ ਹੀ ਲਾਜ ਰਖ ਸਕਦਾ ਹੈਂ। ਬੱਸ ਮੈਨੂੰ ਇਕ ਵਾਰੀ ‘ਹਾਂ’ ਕਰਦੇ’ ਚੌਧਰੀ ਨੂੰ ਬਾਬੇ ਦੀ ਤਾਕਤ ਦਾ ਪਤਾ ਸੀ ਵਈ ਉਹ ਕਈ ਪਹਿਲਵਾਨਾਂ ਨਾਲੋਂ ਵਧ ਤਾਕਤਵਾਰ ਹੈ। ਇਸ ਲਈ ਉਸ ਨੇ ‘ਹਾਂ’ ਦੀ ਮੰਗ ਹੀ ਕੀਤੀ।

ਅਥੇ! ਸੋਚ ਸੋਚ ਕੇ ਪੂਰ੍ਣੇ ਬੁੜੇ ਨੇ ਕਿਹਾ, ਚੌਧਰੀ ਦਾ ਕਹਿਣਾ ਮੇੜਣਾ ਵੀ ਅੰਖਾ ਹੈ, ਹੰਮਾ ਧਾਰ ਕੇ ਆਇਆ ਹੈ, ਪਰ ਉਤੋਂ ਲਵੇਰੀਆਂ ਦੇ ਦੁੱਧ ਤਾਂ ਇਕ ਪਾਸੇ ਰੁੱਖ ਵੀ ਸੁੱਕ ਗਏ ਨੇ, ਖਾਣ ਪੀਣ ਨੂੰ ਚੜ੍ਹ ਹਾਲ ਦੀ ਰੋਟੀ ਵੀ ਨਹੀਂ ਜੁੜਦੀ, ਦੇਖੀਂ ਚੌਧਰੀ ਕਿਤੇ ਸੁਕੇ ਹੱਡੀਂ ਮਰਵਾ ਦੇਵੇਂ? ਬਾਬੇ ਨੇ ਨੀਮ ਰਜਾਮੰਦੀ ਪ੍ਰਗਟ ਕਰਦਿਆਂ ਨਿਹੋਰੇ ਨਾਲ ਕਿਹਾ।

ਚੌਧਰੀ ਨੇ ਕਿਹਾ—‘ਬਾਬਾ ਤੂੰ ਫਿਕਰ ਨਾ ਕਰ ਸੈਂ ਇਕ ਦੋ ਦਿਨ ਤਿਉੜ ਕਰਕੇ ਤੈਨੂੰ ਮੋਠ ਬਾਜਰੇ ਦੀ ਰਜਵੀਂ ਖਿਚੜੀ ਭੇਜਦਾ ਰਹੂੰਗਾ, ਤੂੰ ਜਗ ਆਸ ਬਨ੍ਹਾ, ਆਪਾਂ ਤੋਂ ਪਿੰਡ ਦੀ ਹੀਣਤਾ ਨਹੀਂ ਝੱਲੀ ਜਾਂਦੀ।

ਦੂਜੇ ਦਿਨ ਚੌਧਰੀ ਨੇ ਪਹਿਲਵਾਨ ਨੂੰ ਆਖ ਦਿੱਤਾ, ‘ਜੀ! ਅਸੀਂ ਪੱਕੀ ਰਸਤ ਦੇਣ ਦੀ ਥਾਂ ਜਿੱਦਣ ਕਰੋ ਦੋ ਹੱਥ ਈਕ ਕਰਕੇ ਦੇਖਾਂਗੇ। ‘ਪਿੰਡ ਦੀ ਹੱਲਤਣ ਲੋਕ ਕਹਿੰਦੇ ਨੇ ਜੀ, ਸਾਬੋਂ ਝੱਲੀ ਨਹੀਂ ਜਾਂਦੀ।’ ਦਿਨ ਬੰਨਿਆ ਗਿਆ, ਪਿੰਡਾਂ ਦੇ ਪਿੰਡ ਟੁੱਟ ਕੇ ਤਮਾਸਾ ਵੇਖਣ ਆ ਪਏ, ਬਹੁਤੀ ਹੈਰਾਨੀ ਇਹ, ਵਈ ਟਿੱਡੇ ਜਿਹਾ ਪਿੰਡ ਏਥੇ ਨਾਭੀ ਪਹਿਲਵਾਨ ਨਾਲ ਕੇਹੜਾ ਲੋਹ ਲੈਣ ਵਾਲਾ ਜੰਮ ਪਿਆ ਹੈ, ‘ਚਲੋ ਦੇਖੀਏ ਤਾਂ ਸਹੀ?’

ਢੋਲ ਵੱਜਿਆ, ਛਿੰਝ ਮੱਘ ਗਈ, ਪਹਿਲਵਾਨ ਦਾ ਨਿਹਾਰੀਆਂ ਖਾ ਖਾ ਗੁਨਿਆ ਜਿਸਮ ਤੇ ਨਿੱਤ ਦਾ ਕਰਤਬੀ ਜੁਸਾ ਦੇਖ ਕੇ ਸਾਰੇ ਲੋਕ ਹੈਰਾਨ, ਵਈ ਏਸ ਚੁਸਤ ਜੁਆਨ ਨਾਲ ਕੌਣ ਘੁਲੇਗਾ? ਬਾਬਾ ਪੁਰੂੰ ਅਖਾੜੇ ਦੇ ਇਕ ਪਾਸੇ ਖੇਸ ਦੀ ਬੁੱਕਲ ਮਾਰੀ ਬੈਠਾ ਸੀ। ਪਹਿਲਵਾਨ ਅਖਾੜੇ ਵਿਚ ਗੋੜੇ ਮਾਰ ਮਾਰ ਕੇ, ਰੋਹਬ ਪਾਉਂਦਾ ਤੇ ਆਪਣੇ ਸਰੀਰ ਦੇ ਸੋਹਣੇ ਅੰਗ ਦਿਖਾਉਂਦਾ ਚਟਕਾਉਂਦਾ ਮਟਕਾਉਂਦਾ ਫਿਰਦਾ ਰਿਹਾ। ਜਦੋਂ ਅਖਾੜਾ ਜੰਮ ਗਿਆ ਚੌਧਰੀ ਚੜ੍ਹਤ ਸਿੰਘ ਬਾਬੇ ਪੂਰ੍ਣੇ ਕੋਲ ਆਇਆ। ਮੱਥਾ ਟੇਕ ਕੇ ਕਿਹਾ ‘ਬਾਬਾ ਰੱਖ ਪਿੰਡ ਦੀ ਪੱਤ, ਰੱਬ ਵਿਚ ਸਤ ਪਾਵੇ “ਬਾਬੇ ਨੇ ਖੇਸ ਲਾਹ ਕੇ ਅਖਾੜੇ ਵਿਚ ਛਾਲ ਮਾਰੀ। ਕਿਥੇ ਨਾਗ ਵਾਂਗ ਲਿਸ਼ਕਦੇ ਜਿਸਮ ਵਾਲਾ ਪਹਿਲਵਾਨ ਦਾ ਜੁੱਸਾ ਕਿਥੇ ਬਾਬਾ ਪੁਰੂੰ ਦਾ ਖੁਰਦੜਾ ਪਿੰਡਾ, ਜਿਸ ਦੇ ਪਿੰਡੇ ਨੂੰ ਤੇਲ ਦੀ ਤਿੱਪ ਵੀ ਨਹੀਂ ਛੋਹੀ ਹੋਈ ਸੀ। ਪਹਿਲਾਂ ਤਾਂ ਬਾਬੇ ਪੂਰ੍ਣੇ ਨੂੰ ਦੇਖ ਕੇ ਪਹਿਲਵਾਨ ਖਿੜ ਖਿੜਾ ਕੇ ਹਸਿਆ, ਫਿਰ ਰਹਿਮ ਦੇ ਘਰ ਆ ਕੇ ਬੋਲਿਆ, ‘ਕਿਉਂ ਵਿਚਾਰੇ ਗਰੀਬ ਕਬੀਲਦਾਰ ਬੰਦੇ ਨੂੰ ਮਰਵਾਉਣ ਲੱਗੇ ਓ! ਕਿਸੇ ਪਹਿਲਵਾਨ ਨੂੰ ਕੱਢੋ ਜੇ ਦੇ ਹੱਥ ਕਰਨੇ ਹਨ।

ਬਾਬੇ ਪੂਰ੍ਣੇ ਨੇ ਧੀਰਜ ਨਾਲ ਕਿਹਾ, ‘ਕੋਈ ਨਾ ਭਾਈ, ਪਹਿਲਵਾਨ ਕਦੇ ਫੇਰ

ਕੱਢਾਂਗੇ ਪਹਿਲਾਂ ਤੂੰ ਮੇਰੇ ਅੱਖੜ ਜਿਹੇ ਬੰਦੇ ਨਾਲ ਹੀ ਦੇਖ ਲੈ । ਇਕ ਦੋ ਆਰੰਭਕ ਹੱਥ ਕਰਨ ਪਿੱਛੋਂ ਬਾਬੇ ਪੁਨ੍ਹੇ ਨੇ ਪਹਿਲਵਾਨ ਦੀ ਠੋਡੀ ਹੇਠਾਂ ਕੂਹਣੀ ਦਾ ਹੋੜਾ ਦੇ ਕੇ ਮਗਰੋਂ ਗਰਦਨ ਵੱਲੋਂ ਵਲੇਵੇ ਨਾਲ ਉਤਾਂਹ ਨੂੰ ਉੱਗੀਸ ਕੇ ਪਹਿਲਵਾਨ ਨੂੰ ਬਾਹਾਂ ਉੱਤੇ ਧਰਤੀ ਤੋਂ ਉੱਪਰ ਵੱਲ ਨੂੰ ਅਜਿਹਾ ਚੁੱਕਿਆ ਕਿ ਉਸਦੇ ਪੈਰ ਧਰਤੀ ਉੱਤੇ ਨਾ ਲੱਗਣ। ਸਾਰਾ ਭਾਰ ਮੂੰਹ ਦੀ ਠੋਡੀ ਅਤੇ ਗਰਦਨ ਉੱਤੇ ਆ ਪਿਆ। ਥੋੜ੍ਹੇ ਚਿਰ ਪਿੱਛੋਂ ਜਦੋਂ ਉਸਦੇ ਅੱਖਾਂ ਦੇ ਆਂਡੇ ਬਾਹਰ ਆਉਣ ਲੱਗੇ, ਸਿਰ ਚਕਰਾਇਆ ਤਾਂ ਲੱਗਾ ਘੋਰੜੂ ਵੱਜਣ। ਪਹਿਲਵਾਨ ਦੇ ਸਾਥੀ ਲੱਗੇ ਤੌਰ ਭੌਰ ਹੋ ਕੇ ਦੇਖਣ। ਮਸਾਂ ਮਸਾਂ ਇਸ਼ਾਰਿਆਂ ਨਾਲ ਜਾਣ ਬਖਸ਼ਾਉਣ ਦੇ ਵਾਸਤੇ ਪਾ ਕੇ ਪਹਿਲਵਾਨ ਨੇ ਖਹਿੜਾ ਛੁਡਾਇਆ। ਬਾਬੇ ਪੁਨ੍ਹੇ ਨੇ ਲੋਕਾਂ ਨੂੰ ਕਿਹਾ, ‘ਦੇਖੋ ਭਾਈ ਅਸੀਂ ਅਜੇ ਘੁਲੇ ਨਹੀਂ, ਇਸ ਪਹਿਲਵਾਨ ਨੂੰ ਕਰੋ ਜਿਨ੍ਹਾਂ ਚਿਰ ਇਕ ਜਾਣਾ ਪੁੱਠਾ ਸਿੱਧਾ ਨਹੀਂ ਹੋ ਜਾਂਦਾ। ਉਤਨਾ ਚਿਰ ਕੁਸਤੀ ਪੂਰੀ ਨਹੀਂ ਹੁੰਦੀ। ਲੋਕ ਉਸ ਪਹਿਲਵਾਨ ਨੂੰ ਘੇਰ ਕੇ ਅਖਾੜੇ ਵੱਲ ਖਿੱਚਣ ਤੇ ਉਹ ਉਥੋਂ ਭੱਜਣ ਦੇ ਰਾਹ ਲੱਭੇ। ਆਖਰ ਦਿਨ ਛਿਪਦੇ ਤੋਂ ਪਹਿਲਾਂ ਆਪਣਾ ਲੰਗ ਲਾਣਾ ਛੱਡ ਕੇ ਪੱਤਰਾ ਵਾਰ ਗਿਆ। ‘ਬਾਬੇ ਪੁਨ੍ਹੇ ਦੀ ਜੈ’ ਦੀ ਧੁਨੀ ਲੋਕਾਂ ਦੇ ਦਿਲਾਂ ਵਿਚ ਕਈ ਵਰ੍ਹੇ ਗੰਜਦੀ ਰਹੀ।

ਦੂਜੇ ਬਾਬੇ ਦਾਸ ਦੀ ਕਹਾਣੀ ਇਸ ਤਰ੍ਹਾਂ ਹੈ: ਸਾਡੇ ਪਿੰਡ ਵਿਚ ਇਕ ਮਾਰ ਖਾਂਡਾ ਸਾਂਚ ਹੁੰਦਾ ਸੀ, ਜਦੋਂ ਉਹ ਪਿੰਡ ਦੇ ਲਾਗੇ ਆਉਂਦਾ ਲੋਕ ਕੋਠਿਆਂ ਉੱਤੇ ਚੜ੍ਹ ਜਾਂਦੇ, ਕੋਈ ਕਿਸੇ ਤਰ੍ਹਾਂ ਲੁਕ ਛਿਪ ਕੇ ਜਾਨ ਬਚਾਉਂਦਾ ਕੋਈ ਕਿਸੇ ਤਰ੍ਹਾਂ, ਆਦਮੀ ਦੇਖਿਆ ਨਹੀਂ ਤੇ ਉਹ ਸਾਂਚ (ਛੱਠਾ) ਮਗਰ ਪਿਆ ਨਹੀਂ, ਜਿਤਨਾ ਚਿਰ ਆਪਣੇ ਤਿੱਖੇ ਸਿੰਫਾ ਨਾਲ ਅਗਲੇ ਦਾ ਘੋਗਾ ਚਿੱਤ ਨਾ ਕਰ ਦਿੰਦਾ ‘ਉਸ ਗਉਂ ਦੇ ਜਾਏ ਨੂੰ ਸ਼ਾਂਤੀ ਨਾ ਮਿਲਦੀ।

ਬਾਬਾ ‘ਦਾਸ’ ਇਕ ਦਿਨ ਖੁੰਢਾਂ ਉਤੇ ਬੈਠਾ ਸੀ। ਉਧਰੋਂ ਉਹ ਮਾਰ ਖਾਂਡਾ ਢੱਠਾ ਆ ਬੜੁਕਿਆ। ਕੋਲ ਬੈਠੇ ਦੂਜੇ ਆਦਮੀ ਨੇ ਕਿਹ, ‘ਬਾਬਾ’! ਅੱਜ ਤਾਂ ਜਾਨ ਗਈ ਕੰਗ ਦੇ ਭਾੜੇ। ‘ਬਾਬੇ ਨੇ ਕਿਹਾ, ਚੁੱਪ ਕਰਕੇ ਬੈਠਾ ਰਹਿ, ਤੈਨੂੰ ਕੁਛ ਨਹੀਂ ਹੋਣ ਲਗਾ।’ ਉਹਨਾਂ ਨੂੰ ਮਾਰਨ ਲਈ ਢੱਠਾ ਦੂਰੋਂ ਝੁਟੀ ਨਾਲ ਆਉਂਦਾ ਦੇਖਿਆ ਤਾਂ ਬਾਬੇ ਨੇ ਕੋਲ ਪਏ ਹਲ ਦੇ ਮੁੰਨੇ ਦਾ ਪਤਲਾ ਪਾਸਾ ਹੱਥ ਵਿਚ ਫੜਦਿਆਂ ਅਜੇਹਾ ਘੁਮਾ ਕੇ ਢੱਠੇ ਦੇ ਸਿਰ ਵਿਚ ਮਾਰਿਆ ਕਿ ਉਸ ਦਾ ਇਕ ਸਿੰਫ ਝੜ ਕੇ ਉਥੇ ਹੀ ਡਿਗ ਪਿਆ। ਪਾਟੇ ਹੋਏ ਮੱਥੇ ਵਿਚੋਂ ਖੂਨ ਵਗਾਉਂਦਾ ਢੱਠਾ ਅਜਿਹਾ ਪਿਛਲੇ ਪੈਰੀਂ ਨੱਸਿਆ ਕਿ ਮੁੜ ਕਦੀ ਪਿੰਡ ਨਾ ਵੱਡਿਆ। ਦਿਨ ਪਾ ਕੇ ਉਸ ਦਾ ਸਿਰ ਤੇ ਰਾਜੀ ਹੋ ਗਿਆ ਪਰ ਅੰਦਰੋਂ ਅਜਿਹਾ ਰੋਰੀ ਹੋਇਆ, ਕਹਿੰਦੇ ਜਦੋਂ ਬਾਬੇ ‘ਦਾਸ’ ਨੇ ਖੰਘੂਰ ਮਾਰਨਾ, ਢੱਠੇ ਨੂੰ ਭਾਜੜਾ ਪੈ ਜਾਣੀਆਂ।

ਮੇਰੇ ਬਾਪੂ ਨੇ ਦੱਸਿਆ ਸੀ-ਇਕ ਵਾਗੀ ਉਸ ਦਾ ਬਾਪੂ-ਕਨੇਡ੍ਰੇ ਚੁੱਕ ਕੇ ਉਸ ਦੇ ਨਾਨਕੀ-ਵੱਡਿਆ ਵਚੇਰਿਆਂ ਦੀ ਮਿੱਟੀ ਕੱਢਣ ਲਈ-ਨਾਲ ਲੈ ਗਿਆ। ਉਹ ਰਾਹਾਂ ‘ਤੇ ਟੁਰਨ ਨਾਲੋਂ ਸਿੱਧਾ ਹੀ ਬਾਹਣਾਂ ਵਿਚ ਦੀ ਟੁਰਿਆ ਜਾਂਦਾ ਸੀ, ਅਗੋਂ ਮਿਰਚਾਂ ਦਾ ਖੇਤ ਆ ਗਿਆ। ਰਾਹ ਵਿਚ ਮਿਰਚਾਂ ਵਾਲੇ ਖੇਤ ਦੇ ਮਾਲਕ ਨੇ ਟੋਕ ਦਿੱਤਾ, ‘ਅਖੇ ਭਲੇ ਮਾਣਸਾ ਇਹ ਕੋਹੜਾ ਰਾਹ ਫੜਿਆ ਹੈ, -ਸਿੱਧਾ ਹੀ ਮੂੰਹ ਚੁੱਕੀ ਟੁਗੀ ਜਾਨੈ।’ ਦੋਵਾਂ ਵਿਚ ਗਲ ਵੱਧ ਗਈ, ਪਰ ਝਗੜਾ ਹੋਣੋਂ ਬਚ ਗਿਆ। ਉਹ ਮਿਰਚਾਂ ਨੂੰ ਪਾਣੀ ਦੇ ਕੇ ਮੁੜ ਗਿਆ ਤੇ ਸਾਡਾ ਬੁੱਢਾ ਸਵੇਰੇ ਹੀ ਮੂੰਹ ਹਨੇਰੇ ਮੁੜਦਾ ਹੋਇਆ ਉਥੇ ਆ ਬੈਠਾ-ਮੇਰਾ ਬਾਪੂ ਦਸਦਾ ਸੀ-ਕਿ, ਉਸ ਨੇ ਮੈਨੂੰ ਉਤਾਰ ਕੇ ਮਿਰਚਾਂ ਦੇ ਬੂਟੇ ਪੱਟ ਕੇ ਦੋਹਰ ਦੀ ਮਗਰੀ ਵਿਚ ਪਾਉਣੇ ਸ਼ੁਰੂ ਕਰ ਦਿੱਤੇ। ਆਪਣੇ ਖੇਸ ਦੀ ਮਗਰੀ ਵਿਚ ਜਦੋਂ ਉਸ ਖੇਤ ਵਿਚੋਂ, ਬੂਝਿਆਂ ਸਮੇਤ ਕਿੰਨੇ ਸਾਰੇ ਬੂਟੇ ਪੁੱਟ ਕੇ ਪਾ ਲਏ ਤੇ ਉੱਤੇ ਮੈਨੂੰ ਬਿਠਾ ਲਿਆ ਤੇ ਪੰਜ ਛੋਂ ਕੋਹ

ਟਰਕੇ ਸੂਰਜ ਚੜ੍ਹਦੇ ਨੂੰ ਪਿੰਡ ਆ ਵੜ੍ਹਿਆ। ਮਿਰਚਾਂ ਦੀ ਮਗਰੀ ਥੋਲ ਕੇ ਘਰਦਿਆਂ ਨੇ ਜਦੋਂ ਮਿਰਚਾਂ ਤੌੜ ਕੇ ਤੌਲੀਆਂ, ਤਾਂ ੧੨ ਯੜ੍ਹੀਆਂ ਹੋਈਆਂ। ਪ੍ਰਸ਼ਾਦ ਵਾਂਗੁ ਉਹ ਇਕ ਇਕ ਧੜੀ ਸਾਰੇ ਘਰਾਂ ਵਿਚ ਵੰਡ ਦਿੱਤੀਆਂ ਮੇਰੇ ਬਾਪੂ ਨੇ ਦੱਸਿਆ ਕਿ ਉਤੇ ਮਣ ਕੁ ਦਾ ਹਾਲੇ ਮੈਂ ਬੈਠਾ ਸੀ, ਬੂਝੇ ਅਤੇ ਮਿਰਚਾਂ ਦਾ ਲਕਾ ਤੁਕਾ ਹੋਰ ਕਿਤਨਾ ਕੁ ਹੋ ਸਕਦਾ ਹੈ? ਉਹ ਮਿਰਚਾਂ ਨਾਲੋਂ ਦੁਗਣੇ ਥੋੜੇ ਨਾਲੋਂ ਘਟ ਕੀ ਹੋਵੇਗਾ? ਤੇ ਬਾਬਾ ਜੀ ਮਹਾਰਾਜ ਇਹ ਸੱਭੇ ਕੁਝ ਸਹਿਜ ਸੁਭਾ ਕਈ ਮੀਲਾਂ ਚੁਕੀ ਲਿਆਏ।

ਇਕ ਵਾਰ ਦੀ ਗੱਲ ਹੈ ਇਕ ਪੁਰਾਣੇ ਸ਼ਹਿਰੂਪ ਦਾ ਦਰਖਤ ਹਨੇਰੀ ਨਾਲ ਜੜ੍ਹਾਂ ਤੋਂ ਉਖੜ ਕੇ ਰਾਹ ਵਿਚਾਲੇ ਛਿੱਗ ਪਿਆ। ਉਸ ਦੀ ਜੜ੍ਹਾਂ ਧਰਤੀ ਤੋਂ ਉਖੜ ਕੇ ਬਾਹਰ ਆ ਗਈਆਂ, ਪਰ ਵਿਚੋਂ ਅਲਹਿਦਾ ਨਾ ਹੋਣ। ਦਰੱਖਤ ਰਾਹ ਵਿਚ ਅੜਿੱਕਾ ਬਣ ਕੇ ਪੈ ਗਿਆ। ਸਾਡਾ ਇਕ ਬੁੱਢਾ ਬਾਬਾ ਉਧਰ ਦੀ ਲੰਘ ਰਿਹਾ ਸੀ, ਸ਼ਹਿਰੂਪ ਕੋਲ ਖੜੇ ਇਕ ਦੋ ਬੰਦੇ ਸੋਰ ਰਹੇ ਸੀ ਵਈ ਇਸ ਦੇ ਬੜ੍ਹਾਂਗ ਨੂੰ ਪਹਿਲਾਂ ਛਾਂਗੀਏ ਜਾਂ ਜੜ੍ਹਾਂ ਦੇ ਤਣੇ ਵੱਢੀਏ, ਤਾਂ ਜੁ ਕਿਵੇਂ ਛੇਤੀ ਰਾਹ ਬਣੇ ਤੇ ਲਾਂਘਾ ਹੋਵੇ, ਕੋਲੋਂ ਦੀ ਲੰਘਿਆ ਜਾਂਦਾ ਬਾਬਾ ਦੇਖ ਕੇ ਪੁੱਛਣ ਲੱਗੇ, ‘ਬਾਬਾ’! ਇਸ ਦੀ ਛਾਂਗ ਛਗਾਂਈ ਦੱਸ ਕਿਵੇਂ ਕਰੀਏ?’

ਬਾਬੇ ਨੇ ਕਿਹਾ, ‘ਖਿਚ ਕੇ ਘਰ ਲੈ ਜਾਵੇ ਆਪੇ ਛਾਂਗ ਛੰਗਾਈ ਹੁੰਦੀ ਰਹੇਗੀ।’ ਉਹਨਾਂ ਕਿਹਾ ਲੈ ਵਈ ਬਾਬਾ। ਰਹੀ ਗੱਲ ਜੇ ਤੂੰ ਖਿੱਚ ਕੇ ਲੈ ਜਾਵੇਂ ਤਾਂ ਸ਼ਹਿਰੂਪ ਤੇਰਾ ਹੋਇਆ? ਬੱਸ ਜੀ ਫਿਰ ਕੀ ਸੀ ਬਾਬੇ ਨੇ ਪਹਿਲਾਂ ਬਚਾਂਗ ਵਾਲੇ ਪਾਸਿਉਂ ਉਥਲ ਪੁੱਥਲ ਕ ਜੜ੍ਹਾਂ ਉਖਾੜ ਦਿਤੀਆਂ ਫਿਰ ਜੜ੍ਹਾਂ ਵਲੋਂ ਖਿਚ ਕੇ ਅੰਦਰ ਵਾੜ ਕੇ ਦਮ ਲਿਆ। ਤੰਗ ਦਰਵਾਜ਼ੇ ਵਿਚ ਅੜਿੱਕਾ ਲਗਿਆ ਦੋ ਚਾਰ ਝਟਕੇ ਲਾ ਕੇ ਜੜ੍ਹਾਂ ਵਲੋਂ ਟਾਹਣੇ ਟਾਹਣੀਆਂ ਫੜ੍ਹ ਕੇ ਅਜੇਹੇ ਖਿੱਚੇ ਕਿ ਉਹ ਸੁਕਚ ਕੇ ਨਾਲ ਲੱਗ ਗਈਆਂ, ਫਿਰ ਦੋ ਚਾਰ ਹੁਜ਼ਕਿਆਂ ਨਾਲ ਸਾਰਾ ਰੁੱਖ ਘਸੀਟ ਕੇ ਅੰਦਰ ਖਿੱਚ ਕੇ ਸੁੱਟ ਲਿਆ।

ਜਿਨ੍ਹਾਂ ਸੱਜਣਾਂ ਨੂੰ ਇਹਨਾਂ ਗੱਲਾਂ ਉਤੇ ਇਤਥਾਰ ਨਾ ਆਵੇ ਉਹ ਸਾਡੇ ਇਕ ਘਰ ਵਿਚ ਕਿੱਕਰ ਦੀ ਚੜ੍ਹੀ ਹੋਈ ਲਟੈਣ ਦਾ ਪ੍ਰਤੱਖ ਪ੍ਰਮਾਣ ਅੱਖਾਂ ਦੇਖ ਸਕਦੇ ਹਨ। ਜਿਸ ਦੀ ਕਥਾ ਇਸ ਤਰ੍ਹਾਂ ਹੈ: ‘ਕਹਿੰਦੇ ਸਾਡਾ ਵੱਡਾ ਦਾਦਾ ‘ਦਾਸ’ ਬਾਹਰ ਮੈਰੇ ਵਿਚ ਢੰਗਰਾਂ ਨੂੰ ਵੱਗ ਵਿਚ ਰਲਾਉਣ ਗਿਆ, ਫਿਰਦੇ ਫਿਰਾਦੇ ਦੀ ਇਕ ਕਿੱਕਰ ਦੀ ਗੋਲੀ ਉੱਤੇ ਨਿਗਾਹ ਪੈ ਗਈ। ਉਸ ਗੋਲੀ ਨੂੰ ਪਹਿਲਾਂ ਕੁਝ ਬੰਦੇ ਦੂਰ ਨੇੜਿਓਂ ਲਿਆ ਕੇ ਉੱਥੇ ਸੁੱਟ ਗਏ ਸੀ, ਵਈ ਜਦੋਂ ਦਾਉ ਲੱਗਿਆ ਫਿਰ ਪਿੰਡ ਲੈ ਚੱਲਾਂਗੇ। ਲੱਕੜ ਦੀ ਅਜਿਹੀ ਮਾਰ ਧਾੜ ਪਹਿਲਾਂ ਆਮ ਹੁੰਦੀ ਸੀ। ਸਾਡੇ ਬਾਬੇ ਨੇ ਕਿਹਾ ਚੌਧਰੀ ਇਹ ਟੰਬਾ ਜਿਹਾ ਕਿਸਦਾ ਹੈ? ‘ਉਸੇ ਦਾ ਜਿਹੜਾ ਲੈ ਜਾਵੇ।’ ਚੌਧਰੀ ਨੇ ਵਿਅੰਗ ਕੀਤਾ, ਵਈ ਇਹ ਏਡੀ ਲੱਕੜ ਨੂੰ ਟੰਬਾ ਈ ਦੱਸਦਾ ਹੈ। ਫਿਰ ਚੌਧਰੀ ਬੁਰਾ ਨਾ ਮਨਾਉਣਾ, -ਆਖ ਕੇ ਬਾਬੇ ਨੇ ‘ਹਾਂ’ ਨਾ ਕੀਤੀ ਹੈ ਨਾ ਕੀਤੀ, ਝੁੱਟੀ ਮੌਢਾ ਹੇਠਾਂ ਡਾਹ ਦਿੱਤਾ ਤੇ ਕਿੱਕਰ ਦੀ ਗੋਲੀ ਘਰ ਲਿਆ ਸੁੱਟੀ ਉਸ ਦੀ ਲਟੈਣ ਚੜ੍ਹਾਈ ਗਈ। ਅਸੀਂ ਨੰਬੇ ਵਰ੍ਹੇ ਪਿੱਛੋਂ, ਪਿਛਲੇ ਸਾਲ ਉਹ ਸੁਕੀ ਪੱਕੀ ਤੱਛ ਮੁਛ ਕੇ ਹੌਲੀ ਹੋਈ ਲਟੈਣ ਜਦੋਂ ਚੜ੍ਹਾਈ ਗਈ ਤਾਂ, ਪਿੰਡ ਦੇ ਚੋਣਵੇਂ ਅੱਠ ਦਸ ਗਭਰੂ ਇਕੱਠੇ ਕਰਨੇ ਪਏ, ਉਹ ਰਲ ਕੇ ਲਟੈਣ ਚੜ੍ਹਾਉਣ ਨਾਲੇ ਬਾਬਿਆਂ ਦੇ ਗੁਣ ਗਾਉਣ, ਵਈ ਦੇਖੋ ਹੁਣ ਸਾਰੇ ਪਿੰਡ ਦੇ ਚੋਣਵੇਂ ਮੰਡੇ ਲੱਗੇ ਹਨ, ਬਾਬਾ ਪਤਾ ਨਹੀਂ ਕਾਹਦਾ ਬਣਿਆ ਸੀ ਜਿਹੜਾ ਇਕੱਲਾ ਹੀ ਇਹ ਗੋਲੀ ਚੁੱਕ ਲਿਆਇਆ ਸੀ।

ਇਕੱਲੇ ਬਾਬਿਆਂ ਦੀਆਂ ਗੱਲਾਂ ਹੀ ਨਹੀਂ ਉਹਨਾਂ ਦੀਆਂ ਭੈਣਾਂ ਵੀ ਅਜਿਹੀਆਂ ਸੀ। ਕਹਿੰਦੇ ਇਕ ਵਾਰ ਅਸਾਡੇ ਘਰ ਦੇ ਸਾਰੇ ਜੀਅ ਜਦੋਂ ਬਾਹਰ ਜੁਆਰ ਦੇ ਸਿੱਟੇ ਛੁੰਗਦੇ ਸੀ, ਉਹਨਾਂ ਦੀ ਛੋਟੀ ਭੈਣ ਰੋਟੀ ਲੈ ਕੇ ਗਈ, ਆਉਂਦੀ ਹੋਈ ਛੁੰਗੇ ਹੋਏ ਸਿੱਟਿਆਂ

ਦੀ ਪੰਡ ਬੰਨ੍ਹ ਲਿਆਈ, ਜਦੋਂ ਉਹ ਸਿੱਟੇ ਕੁੱਟ ਕੇ ਜੁਆਰ ਜੋਖੀ ਤਾਂ ਪੰਜ ਮਣ ਕੱਚੀ ਹੋਈ। ਬਾਕੀ ਨਿਕ ਸੁੱਕ ਅਣ-ਜੋਖਿਆ ਈ ਪਰੇ ਸੁੱਟ ਦਿੱਤਾ।

ਬਾਬਿਆਂ ਦੀ ਇਕ ਭੈਣ ਪਿੰਡ ਚੜ੍ਹਿੱਕ ਵਿਚ ਵਿਆਹੀ ਹੋਈ ਸੀ। ਪਹਿਲਾਂ ਪਹਿਲ ਸਹੁਰੇ ਗਈ ਤਾਂ ਸ਼ਾਮ ਨੂੰ ਬਾਹਰ ਜਾਣ ਵੇਲੇ ਰਾਹ ਵਿਚ ਇਕ ਪਹਿਲਵਾਨ ਮੁਗਦਰ ਚੁੱਕਦਾ ਵੇਖਿਆ। ਵਾਪਸ ਘਰ ਆਉਣ ਵੇਲੇ ਅਖਾੜਾ ਬਿਝੜ ਚੁਕਾ ਸੀ, ਬਾਬਿਆਂ ਦੀ ਭੈਣ ਨੇ ਆਪਣੀ ਸੱਸ ਨੂੰ ਪੁੱਛਿਆ, ਅੰਮਾ! ਏਥੇ ਮੁੰਡੇ ਜਿਹੇ ਕੀ ਕਰਦੇ ਸੀ।

‘ਪੀਓ ਇਹ ‘ਮੁਗਦਰ ਚੁਕਦੇ ਸੀ, ਪਿੰਡ ਦਾ ਇਕ ਪਹਿਲਵਾਨ ਬੜਾ ਨਰੋਆ ਹੈ ਉਸ ਬਿਨ੍ਹਾਂ ਹੋਰ ਕੋਈ ਨੇੜੇ ਦੇ ਪਿੰਡ ਵਿਚ ਮੁਗਦਰ ਨੂੰ ਚੁੱਕ ਨਹੀਂ ਸਕਦਾ, ਬਾਕੀ ਲੋਕ ਦੁੱਝੋਂ ਨੇੜਿਓਂ ਉਸ ਨੂੰ ਦੇਖਣ ਆਏ ਹੋਏ ਸੀ। ਸਾਹਮਣੇ ਮੁਗਦਰ ਪਿਆ ਸੀ। ‘ਅੰਮਾਂ ਜੀ, ਈਸੇ ਨੂੰ ਮੁਗਦਰ ਆਖਦੇ ਹਨ, -ਆਖ ਕੇ -ਉਸਨੇ ਜਿਉਂ ਚੁੱਕਿਆ ਨਾਲ ਲਗਦੇ ਇਕ ਥੋੜੇ ਵਿਚ ਵਗਾਹ ਸੁੱਟਿਆ।’

ਦਿਨ ਚੜ੍ਹਿਆ ਤਾਂ ਲੋਕ ਗਏ ਮੁਗਦਰ ਦੀ ਭਾਲ ਕਰਨ। ਆਖਰ ਨਾਲ ਦੇ ਥੋੜੇ ਵਿਚੋਂ ਮਿਲ ਗਿਆ, ਜਿਵੇਂ ਕਿਸੇ ਨੇ ਰਾਹ ਵਿਚ ਲਗਦਾ ਅੜਿੱਕਾ ਦੂਰ ਕਰਨ ਲਈ ਇਕ ਰੋੜਾ ਪਰੇ ਵਗਾਹ ਸੁੱਟਿਆ ਹੋਵੇ, ਇਸ ਤਰ੍ਹਾਂ ਮੁਗਦਰ ਪਿਆ ਦੇਖਿਆ ਤਾਂ ਚਾਰ ਪੰਜ ਜਣੇ ਰੋੜ੍ਹ ਕੇ ਮੁੜ ਉਥੇ ਲੈ ਆਏ, ਪਹਿਲਵਾਨ ਨੂੰ ਪਤਾ ਲੱਗਿਆ ਉਹ ਭਰਮੱਤਰ ਗਿਆ ਵਈ ਮੇਰੇ ਬਿਨਾਂ ਏਸ ਮੁਗਦਰ ਨੂੰ ਹਿਲਾਉਣ ਵਾਲਾ ਹੋਰ ਏਥੇ ਕੌਣ ਆ ਗਿਆ ਹੈ?

ਦੂਜੇ ਦਿਨ ਫੇਰ ਸ਼ਾਮ ਨੂੰ ਜਦੋਂ ਤੀਵੀਆਂ ਬਾਹਰ ਗਈਆਂ। ਮੁਗਦਰ ਉਥੇ ਪਿਆ ਦੇਖ ਕੇ ਕਿਹਾ, ‘ਇਹ ਜਾਏ ਖਾਣਾ ਫਿਰ ਰਾਹ ਵਿਚ ਹੀ ਪਿਆ ਹੈ, ਆਖਦਿਆਂ ਆਖਦਿਆਂ ਬਾਬਿਆਂ ਦੀ ਭੈਣ ਨੇ ਏਨੇ ਜ਼ੋਰ ਨਾਲ ਵਗਾਹਿਆ ਕਿ ਅਗਲੇ ਥੋੜੇ ਦੀ ਕੰਧ ਢਹਿ ਗਈ। ਲੋਕਾਂ ਨੂੰ ਪਤਾ ਲੱਗ ਗਿਆ, ਪਹਿਲਵਾਨ ਦੀ ਖਾਨਿਓਂ ਗਈ। ਦੂਜੇ ਦਿਨ ਥਾਲੀ ਵਿਚ ੧੦੧ ਰੂਪਏ ਤੇ ਇਕ ਸੁੱਚਾ ਤਿਓਰ ਲੈ ਕੇ ਪਹਿਲਵਾਨ ਆਇਆ ਤੇ ਬਾਬਿਆਂ ਦੀ ਭੈਣ ਨੂੰ ਨਜ਼ਰਾਨਾ ਪੇਸ਼ ਕਰਕੇ ਕਿਹਾ, ‘ਚਾਚੀ ਤੂੰ ਮੇਰੀ ਧਰਮ ਦੀ ਭੈਣ ਹੋਈ, ਧੰਨ ਤੂੰ ਧੰਨ ਤੇਰੇ ਜਣਦੇ ਸੈਂਤੁੰ ਬਸ ਦਰਸ਼ਨਾਂ ਲਈ ਆਇਆ ਹਾਂ, ਵਈ ਅਜਿਹੀ ਸ਼ਕਤੀ ਵਾਲੀ ਦੇਵੀ ਏਥੇ ਕੌਣ ਹੈ? ਮੈਂ ਅੱਜ ਤੋਂ ਪਹਿਲਵਾਨੀ ਛੱਡੀ। ਕਹਿੰਦੇ ਜੀ ਜਿਤਨਾ ਚਿਰ ਪਹਿਲਵਾਨ ਜਿਉਦਾ ਰਿਹਾ ਹਰ ਇਕ ਤਿੱਥ-ਤਿਉਹਾਰ ਉਤੇ ਬਾਬਿਆਂ ਦੀ ਭੈਣ ਨੂੰ ਤਿਓਰ ਤੇ ਕਪੜੇ ਲੀਝੇ ਚੜ੍ਹਾਉਂਦਾ ਰਿਹਾ।

ਬਾਬਿਆਂ ਦੀ ਉਸ ਭੈਣ ਦੇ ਦੋ ਪੁੱਤੜ ਜਨਮੇ, -‘ਕਹਿੰਦੇ ਦੁੱਧ ਰਿੜਕਣ ਵੇਲੇ ਉਹ ਦੋਹਾਂ ਨੂੰ ਕੋਲੇ ਸੱਦ ਲੈਂਦੀ ਤੇ ਜੋ ਮਖਣੀ ਨਿਕਲਦੀ ਅਧੋ ਅਧੋ ਵੰਡ ਕੇ ਖਵਾਉਂਦੀ, ਫੇਰ ਦੁੜਾਉਂਦੀ ਨਸਾਉਂਦੀ ਤੇ ਜ਼ੋਰ ਕਗਾਊਂਦੀ। ਉਹਨਾਂ ਵਿਚੋਂ ਇਕ ਵੱਡਾ ਮੰਗਲ ਸਿੰਘ ਨਾਮੀ ਪਹਿਲਵਾਨ ਹੋਇਆ, ਉਹ ਆਪਣੇ ਮਾਮਿਆਂ ਨੂੰ ਮਿਲਣ ਲਈ ਮੇਰੇ ਪਿੰਡ ਆਇਆ। ਲੋਕਾਂ ਨੇ ਇਕ ਮਹੀਨੇ ਲਈ ਪੁੱਲਣ ਖੇਡਣ ਵਾਸਤੇ ਰੱਖ ਲਿਆ। ਉਸ ਸਫ਼ਾ ਸਵਾ ਮਣ ਦੀਆਂ ਮੂੰਗਲੀਆਂ ਫੇਰਿਆ ਕਰਦਾ ਸੀ। ਮਹੀਨਾ ਭਰ ਮੂੰਗਲੀਆਂ ਫੇਰਦਾ ਰਿਹਾ, ਸਾਰਾ ਪਿੰਡ ਦੇਖਣ ਜਾਂਦਾ ਬਾਹਰੋਂ ਵੀ ਲੋਕ ਦੇਖਣ ਆਉਂਦੇ, ਪਰ ਮੇਰੇ ਬਾਬੇ ਹੁਗੀਂ ਨਾ ਗਏ। ਇਕ ਦਿਨ ਚੰਧਰੀ ਨੇ ਕਿਹਾ ‘ਬਾਬਾ! ਥੋੜਾ ਭਾਣਜਾ ਆਇਆ ਹੋਇਆ ਕਿਸੇ ਦਿਨ ਉਸ ਦਾ ਕਰਤਬ ਦੇਖ ਕੇ ਹੌਸਲਾ ਅਫਜ਼ਾਈ ਤਾਂ ਕਰ ਆਵੋ।’

ਬਾਬੇ ਨੇ ਕਿਹਾ, ਐਵੇਂ ਕਿਧਰੇ ਨਮੋਸ਼ੀ ਨਾ ਦਿਵਾ ਦੇਵੇ, ਚੰਗਾ ਕਿਸੇ ਦਿਨ ਆਵਾਂਗੇ। ਅਗਲੇ ਦਿਨ ਜਦੋਂ ਬਾਬਾ ਗਿਆ ਤਾਂ ਉਸ ਦੇ ਪਹਿਲਵਾਨ ਭਾਣਜੇ ਦੇ ਮੰਹ ਤੇ ਲਾਲੀਆਂ ਆ ਗਈਆਂ। ‘ਉਸ ਨੇ ਕਿਹਾ, ੨੦-੨੪ ਸੇਰ ਦੇ ਅੱਜ ਹੋਰ ਦੋ ਸੰਗਲ

ਮੁੰਗਲੀਆਂ ਨੂੰ ਬੰਨ੍ਹ ਦੇਵੇ ਮੇਰਾ ਮਾਮਾ ਦੇਖਣ ਆਇਆ ਹੈ। ਜਦੋਂ ਉਸ ਸੰਗਲ ਬੰਨ ਕੇ ਮੁੰਗਲੀਆਂ ਫੌਰੀਆਂ ਮਾਮੇ ਨੇ ਆਪਣੇ ਭਾਣਜੇ ਨੂੰ ਭੱਜ ਕੇ ਕੁੱਛ ਵਿਚ ਲੈ ਲਿਆ, ‘ਪੁਤਰਾ ਤੂੰ ਲਾਜ ਰੱਖੋਗਾ ਸਾਡੀ’-ਆਖ ਕੇ ਇਕ ਚਾਂਦੀ ਦਾ ਡਬਲ ਰੁਪਈਆ ਦਿਤਾ ਅਤੇ ਧੜੀ ਘਿਉ, ਜੋ ਉਦੋਂ ਤਿੰਨ ਰੁਪਏ ਦਾ ਹੁੰਦਾ ਸੀ। ਪਿੰਡ ਦੇ ਲੋਕਾਂ ਨੇ ਵੀ ਬੜਾ ਕੁਝ ਦਿੱਤਾ। ਮੇਰੇ ਪਿੰਡ ਸਾਧਾਂ ਦੇ ਡੇਰੇ ਪਈਆਂ ਉਹ ਮੁਗਲੀਆਂ ਮੈਂ ਵੀ ਅੱਖਿਂ ਦੇਖੀਆਂ ਹਨ। ਇਹੋ ਜਿਹੀਆਂ ਕਥਾਵਾਂ ਮੈਂ ਸੁਣੀਆਂ ਹਨ, ਅੱਖਿਂ ਤੱਕੀਆਂ ਨਹੀਂ, ਇਸ ਲਈ ਮੈਂ ਛੋਟਾ ਹੁੰਦਾ ਤਾਂ ਮੈਨੂੰ ਦਿਉਆਂ ਦੀਆਂ ਕਹਾਣੀਆਂ ਸੁਣ ਕੇ ਜਿਤਨਾ ਸਹਿਮ ਲਗਦਾ ਸੀ ਉਤਨੀ ਹੀ ਆਪਣੇ ਵੱਡੇ ਵਡੇਰਿਆਂ ਦੀਆਂ ਗੱਲਾਂ ਸੁਣ ਕੇ। ਕਈ ਵਾਰ ਖਿਆਲ ਆਉਂਦਾ, ਕਿਧਰੇ ਸਾਡੇ ਬਾਬੇ ਵੀ ਕੋਈ ਦਿਓ ਦਾਨੋਂ ਤਾਂ ਨਹੀਂ ਸਨ? ਪੁਰਾਣੇ ਪੰਜਾਬੀਆਂ ਦੇ ਲੋਕਾਂ ਦੇ ਬਲ ਦੀ ਗੁਆਚੀ ਹੋਈ ਏਨੀ ਪ੍ਰਸਾਣੀਕ ਤਸਵੀਰ ਕਿਵੇਂ ਛੁਪਾ ਕੇ ਰੱਖੀ ਜਾ ਸਕਦੀ ਸੀ। ਸੁ ਹਾਜ਼ਰ ਕਰਨੀ ਹੀ ਠੀਕ ਸਮਝੀ ਹੈ?



## ਮੇਰਾ ਬਚਪਨ

ਮੇਰਾ ਬਚਪਨ, ਮੇਰੇ ਪਿੰਡ ਦੀਆਂ ਜੀਵਨ ਯਾਦਾਂ ਨਾਲ ਤਾਣੇ ਪੇਟੇ ਵਾਂਗ ਓਤ ਪੋਤ ਹੈ। ਮੇਰੇ ਪਿੰਡ ਦੇ ਖੂਹ, ਟੋਭੇ, ਟਿੱਬਿਆਂ ਰੂੜੀਆਂ ਤੇ ਗੁਹਾਰੇ, ਪਿੱਪਲ ਬਰੋਟੇ, ਬੇਗੀਆਂ ਕਿੱਕਰਾਂ, ਜਿਨ੍ਹਾਂ ਨਾਲ ਖੇਡਦਿਆਂ ਮੱਲ੍ਹਦਿਆਂ, ਤੇ ਜਿਥੋਂ ਦੀਆਂ ਧੂੜਾਂ ਵਿਚ ਲਿੱਟਦਿਆਂ ਜੀਵਨ ਪੁੰਗਰਿਆਂ, ਪਿਛੋਕੜ ਵੱਲ ਪਾਈ ਇਕੋ ਝਾਤੀ ਵਿਚ ਨਜ਼ਰ ਆ ਪੈਂਦੇ ਹਨ।

ਮੇਰਾ ਬਚਪਨ ਉਹ ਮਹਾਨ ਬਣੇ, ਜਾਂ ਬਣ ਰਹੇ ਲਿਖਾਰੀਆਂ ਵਾਂਗ ਮੁੱਢੋਂ ਹੀ ਸ਼ਾਨਦਾਰ ਨਹੀਂ ਜਿਨ੍ਹਾਂ ਦੇ ਜ਼ਿੰਦਗੀ ਦੇ ਸੁਨਿਹੰਗੀ ਕਾਂਡਾਂ ਦਾ ਆਰੰਭ, ਆਦਿ ਕਾਲ ਤੋਂ ਹੀ ਹੋ ਜਾਂਦਾ ਹੈ, ਤੇ ਉਹ ‘ਹੋਣ ਹਾਰ ਬਿਰਵਾ ਕੇ ਚਿਕਨੇ ਪਾਤ’ ਸਮਾਂ ਪਾ ਕੇ ਆਪਣੇ ਮੁੱਢਲੇ ਅਸਾਰਾਂ ਦੇ ਕਾਰਨ ਖੁਦ ਬ ਖੁਦ ਹੀ ਸਮੇਂ ਦੇ ਮਹਾਨ ਵਿਅਕਤੀ ਹੋ ਨਿਬੜਦੇ ਹਨ।

ਇਹ ਛੋਟਾ ਜਿਹਾ ਲੇਖਕ ਤਾਂ ਇਕ ਬੁਝਤ ਹੀ ਛੋਟੀ ਰਿਆਸਤ ਦੇ ਛੋਟੇ ਜਿਹੇ ਪਿੰਡ ਵਿਚ, ਗਿਣਤੀ ਦੇ ਲਿਹਾਜ਼ ਨਾਲ ਵੀ ਇਕ ਘੱਟ ਗਿਣਤੀ ਦੀ ਸ਼੍ਰੋਣੀ ਦੇ ਘਰ-ਸਿਆਲਾਂ ਦੇ ਮਾਘ ਮਹੀਨੇ ਦੇ ਛੋਟੇ ਦਿਨਾਂ ਵਿਚ ਇਕ ਵੱਡੀ ਰਾਤ ਨੂੰ ਜੰਮਿਆ ਸੀ। ਸੁਣਿਆ ਹੈ, ਵਈ ਅਸਾਡੇ ਜੰਮਣ ਦੀਆਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਮਾਪਿਆਂ ਦੇ ਘਰ ਪਹਿਲ ਪਲੋਠੀ ਦਾ ਪੁੱਤਰ, ਰੱਬ ਦੀ ਛੋਟੀ ਜਿਹੀ ਦਾਤ ਨਹੀਂ ਹੁੰਦੀ। ਮੇਰੀ ਭੋਲੀ ਭਾਲੀ ਮਾਂ ਅਤੇ ਹੋਰ ਘਰਦਿਆਂ ਨੂੰ ਤਾਂ ਖੁਸ਼ੀਆਂ ਹੋਣੀਆਂ ਹੀ ਸੀ, ਸਭ ਤੋਂ ਵੱਧ ਖੁਸ਼ ਸੀ ਮੇਰਾ ਬਾਪੂ, ਜਿਸ ਦੀਆਂ ਅੱਖਾਂ ਨੇ ਪਤਾ ਨਹੀਂ ਕਦੋਂ ਤੋਂ ਸਾਡੇ ਰਾਹਾਂ ਤੇ ਆਪਣੀਆਂ ਪਲਕਾਂ ਵਿਛਾ ਰੱਖੀਆਂ ਸਨ। ਆਖਰ ਜੀ, ਲੰਮੀ ਉਡੀਕ ਦੇ ਰੱਸ ਦਾ ਮਜ਼ਾ ਚਖਾ ਕੇ, ਅਸੀਂ ਏਸ ਦੁਨੀਆਂ ਵਿਚ ਆਹ ਹੀ ਗਏ।

ਮੇਰਾ ਬਾਪੂ, ਮੈਨੂੰ, ਪੁੱਤਰਾਂ ਵਾਂਗ ਨਹੀਂ-ਦੋਸਤਾਂ ਵਾਂਗ ਵੱਡੇ ਹੋਏ ਨੂੰ ਦਸਦਾ ਹੁੰਦਾ ਸੀ, ਵਈ ਕਿਉਂ ਉਸ ਨੂੰ ਉੱਠਦੀ ਜੁਆਨੀ ਵਿਚ ਪਿੰਡ ਛੱਡਣਾ ਪਿਆ, ਬਾਪ ਦਾਦੇ ਦੇ ਕਰਜ਼ੇ ਲਾਹੁਣ ਦੀ ਇੱਛਾ ਨੇ ਦੁੱਲੇ ਦੀ ਬਾਰ ਦਿਖਾਈ ਤੇ ਉਥੇ ਹੀਰ ਦੇ ਮੁਲਕ ਝੰਗ ਬਰਾਂਚ ਵਿਚ ਨਹਿਰ ਦੇ ਪੁਲਾਂ ਅਤੇ ਪੱਟੜੀਆਂ ਬਣਾਉਣ ਦੀ ਠੇਕੇਦਾਰੀ ਕਰਦਿਆਂ। (ਮੱਝੀਆਂ ਚਾਰਦਿਆਂ ਨਹੀਂ) ਬਾਰਾਂ ਸਾਲ ਲੰਘਾਏ, ਕਮਾਈ ਕੀਤੀ ਕਰਜ਼ੇ ਲਾਹੇ, ਪਿੱਡ ਆ ਕੇ ਨਵਾਂ ਘਰ ਪਾਇਆ, ਵਿਆਹ ਕਰਾਇਆ, ਤੇ ਘਰ ਵਸਾਇਆ। ਤਾਂ ਕਿਧਰੇ ਚੰਗੇ ਭਾਗਾਂ ਨੂੰ, ਮੈਨੂੰ ਆਖਦਾ ਹੁੰਦਾ ਕਾਕਾ! ਤੇਰਾ ਮੁੰਹ ਦੇਖਣਾ ਨਸੀਬ ਹੋਇਆ। ਕਬੀਲਦਾਰੀ ਦੀ ਅਗਲੀ ਲੜੀ ਦੀ ਤੰਦ ਉਹ ਆਪਣੇ ਇਕੋ ਇਕ ਪੁੱਤਰ, ਜਾਣੀ ਮੇਰੇ ਹੱਥ ਦੇ ਕੇ, ਆਖਦਾ ਹੁੰਦਾ, ਬਸ! ਹੁਣ ਕਾਕਾ ਤੂੰ ਮੇਰੇ ਕਲੇਜੇ ਠੰਢ ਪਾਈ? ਜ਼ਿੰਦਗੀ ਭਰ ਸੱਚੀ ਸੁੱਚੀ ਆਭਾ ਖੱਟੀ ਹੈ, ਸਾਹਿਬ ਤੈਨੂੰ ਨੇਕੀ ਦੇਵੇ ‘ਮੇਰੇ ਨਾਉਂ ਨੂੰ ਲਾਜ ਨਾ ਲੱਗਣ



ਦੇਵੀਂ।'

ਕਹਿੰਦੇ ਸਾਡੇ ਜੰਮਣ ਸਾਰ ਹੀ ਸਾਡਾ ਘਰ ਇਕ ਦਮ ਵਧਾਈਆਂ ਵਾਲਾ ਬਣ ਗਿਆ ਸੀ। ਘਰ ਦੇ ਦਰਵਾਜ਼ੇ ਦੇ ਕੌਲਿਆਂ ਅੱਗੇ ਤੇਲ ਚੋਇਆ ਗਿਆ, ਸ਼ਰੀਂਹ ਦੀਆਂ ਟਾਹਣੀਆਂ ਦੀ ਸ਼ੁੱਭ ਸ਼ਗਨੀ ਮਾਲਾ ਪਰੋ ਕੇ ਬੰਨ੍ਹੀ ਗਈ। ਦਾਣਿਆ ਦੀਆਂ ਬੋਰੀਆਂ ਦੇ ਮੰਹ ਖੇਲ ਦਿੱਤੇ, 'ਜੋ ਜੀਅ ਆਵੈ ਸੋ ਰਾਜੀ ਜਾਵੈ' ਗੁੜ ਦੀਆਂ ਕਈ ਭੇਲੀਆਂ ਭੰਨ ਕੇ ਘਰ ਅਗੋਂ ਦੀ ਹਰ ਲੰਘਦੇ ਕਰਦੇ ਦਾ ਮੰਹ ਮਿੱਠਾ ਕਰਾਇਆ ਗਿਆ, ਸ਼ੈਦਾਂ ਦਾਈ ਤੇ ਬਿਸ਼ਨੇ ਨੈਣ ਨੂੰ ਇਕ ਇਕ ਚਰਖਾ ਤੇ ਤਿੱਓਰ ਬਖਸ਼ਿਆ ਗਿਆ। ਪੁੰਨੇ ਮਿਰਾਸੀ ਨੂੰ ਪਾਲਾ ਵਧੇਰੇ ਹੀ ਸਤਾਉਂਦਾ ਸੀ। ਇਕ ਅੱਧ ਹੰਦਿਆ ਕੋਟ, -ਜੋ ਉਹ ਮੈਨੂੰ ਵੱਡੇ ਹੋਏ ਨੂੰ ਦਿਖਾਉਂਦਾ ਹੁੰਦਾ, -ਵਈ ਇਹ ਤੇਰੀ ਵਧਾਈ ਦਾ ਮਾਠਿਆ ਸੀ, -ਦਿਤਾ ਗਿਆ ਸੀ। ਬੀਹੀ ਵੇਹੜੇ ਗਲੀ ਮੁਹੱਲੇ ਦੇ ਸਭਨਾਂ ਜੀਆਂ ਨਾਲ ਖੁਸ਼ੀ ਸਾਂਝੀ ਕੀਤੀ ਗਈ। ਤੇ ਅਸੀਂ ਇਸ ਤਰ੍ਹਾਂ ਦਾ ਖੁਸ਼ੀਆਂ ਵਾਲਾ ਮਾਹੌਲ ਰਚਣ ਲਈ ਇਸ ਦੁਨੀਆਂ ਵਿਚ ਆਪਣੀ ਪਹਿਲੀ ਚੀਖ ਆ ਲਗਾਈ।

ਅਸੀਂ ਜੀ ਦਿਨ ਪਾ ਕੇ ਲੱਗੇ ਮੰਹ ਵਿਚ ਅੰਗੂਠਾ ਲੈ ਕੇ ਪਚਾਕੇ ਮਾਰਨ। ਆਖਦੇ ਹਨ, 'ਬਾਲ ਪੋਤੜਿਆਂ ਵਿਚੋਂ ਹੀ ਸਿਆਣੇ ਜਾਂਦੇ ਹਨ, ਪਰ ਅਸੀਂ ਯਕੀਨ ਨਾਲ ਆਖ ਸਕਦੇ ਹਾਂ ਕਿ ਸਾਡੀ ਹਾਲੇ ਤੱਕ ਵੀ ਕੋਈ ਪਛਾਣ ਨਹੀਂ ਕਰ ਸਕਿਆ, ਤੇ ਜੇ ਰੱਬ ਸਾਡੀ ਜੀਵਨ ਯਾਤਰਾ ਨਿਰ-ਵਿਘਨ ਸਮਾਪਤ ਕਰ ਦੇਵੇ, ਅਣ-ਪਛਾਤੇ ਹੀ ਰਲੇ ਜਾਣ ਦੀ ਸਾਡੀ ਪ੍ਰਭਲ ਚਾਹ ਹੈ।

ਦਿਨ ਪਾ ਕੇ, ਦੁੱਧ ਚੁੰਘ ਕੇ, 'ਲੋਰੀਆਂ ਲਕੜੇ' ਦੀ ਹੂੰ-ਹੂੰ-ਸੁਣ ਸੁਣ ਕੇ ਅਸੀਂ ਜਦੋਂ ਕੁਝ ਕੁ ਵੱਡੇ ਹੋਏ ਫਿਰ ਵਿਧੀ-ਵਤ ਸਾਡੀ 'ਛਟੀ' ਦਾ ਕਾਜ ਰਚਾਇਆ ਗਿਆ। ਸਾਕਾਂ ਸਬੰਧੀਆਂ ਨਾਨਕਿਆਂ, ਦਾਦਕਿਆਂ ਵਲੋਂ ਖੁਸ਼ੀ ਦੇ ਗੱਚ ਕੱਢਣ ਲਈ ਕੀ ਕੀ ਨਹੀਂ ਕੀਤਾ ਗਿਆ? ਖਾਣ ਪੀਣ, ਨਹਾਉਣ ਅਤੇ ਕਪੜੇ ਪਾਉਣ ਦੇ ਸਾਡੇ ਉਤੇ ਸਾਰੇ 'ਕਾਰ ਵਿਹਾਰ' ਪੂਰੇ ਕੀਤੇ ਗਏ। ਸਾਨੂੰ ਸਜਾਉਣ ਲਈ ਕਹਿੰਦੇ ਨੇ ਸਭਨਾਂ ਨੇ ਰੱਜ ਕੇ ਸੱਧਰਾਂ ਲਾਗੀਆਂ। ਸਾਨੂੰ ਜੀ ਵਿਆਹੁਲੀ ਕੁੜੀਆਂ ਵਾਂਗ ਕਈ ਟੂੰਮਾਂ ਵੀ ਆਈਆਂ। ਮੇਰੀ ਇਕ ਮਾਸੀ ਨੇ ਸੁਇਨੇ ਦਾ ਤਿੰਨ ਪਤਾਂ ਵਾਲਾ ਟਿੱਕਾ ਪਾਇਆ। ਨਾਨਕਿਆਂ ਨੇ ਸੱਗੀ ਛੁੱਲ। ਇਕ ਤੂਆ ਨੇ ਪੈਰਾਂ ਨੂੰ ਪਉਣੇ ਦੇ ਤੂਜੀ ਨੇ ਹਥਾਂ ਨੂੰ ਕੰਗਣ। ਇਥ ਇਕ ਚਾਂਦੀ ਦਾ ਰੁਪਈਆਂ ਤਾਂ ਸਭਨਾਂ ਨੇ ਹੀ ਸਾਡੀ ਨਜ਼ਰ ਭੇਟ ਕੀਤਾ। ਭਾਵੇਂ ਉਸ ਵੇਲੇ ਨਾ ਤਾਂ ਸਾਡੇ ਵਾਲ ਈ ਇਛਨੇ ਸਨ ਵਈ ਮੇਦੀਆਂ ਗੁੰਦੀਆਂ ਜਾਣ ਤੇ ਨਾ ਹੀ ਅਸੀਂ ਖੇਡਣ ਜੋਗੇ ਸੀ। ਪਰ ਜੰਮਣ ਦੀਆਂ ਰਸਮਾਂ ਪੁਰੀਆਂ ਕਰਨ ਲਈ ਸਭਨਾਂ ਚੀਜ਼ਾਂ ਵਾਸਤੇ ਇਕ ਚਿੰਨ੍ਹ ਤਾਂ ਹੈ ਈ ਸਾਂ। ਸਾਡੀ 'ਛਟੀ' ਉੱਤੇ, ਆਖਦੇ ਨੇ ਜੀ, ਉਦੋਂ ਚਾਂਦੀ ਦੇ ਚੇਹਰੇ ਸ਼ਾਹੀ ਸੌਂਡੱਬਲ ਰੁਪਈਏ ਖਰਚ ਹੋ ਗਏ ਸਨ। ਏਨਿਆਂ ਕੁ ਨਾਲ ਓਦੋਂ ਛੋਟਾ ਮੋਟਾ ਵਿਆਹ ਹੋ ਜਾਂਦਾ ਸੀ।

ਸਾਡੇ ਪਿੰਡ ਦੇ ਆਸ ਪਾਸ ਕੋਈ ਜੋਤਸ਼ੀ ਤੇ ਪਾਂਧਾ ਪੰਡਤ ਨਾ ਹੋਣ ਕਰਕੇ ਸਾਨੂੰ ਇਕ ਬੜਾ ਵੱਡਾ ਜੀਵਨ ਭਰ ਲਈ ਘਾਟਾ ਇਹ ਪਿਆ ਕਿ, ਨਾ ਸਾਡੀ ਜਨਮ ਪੱਤਰੀ ਬਣੀ ਤੇ ਨਾ ਹੀ ਟੇਵਾ। ਜੇ ਸਾਡੇ ਮਾਨਯੋਂਗ ਪਿਤਾ ਜੀ, ਸਾਡੀ ਛਟੀਈ ਉਤੇ ਕੀਤੇ ਹੋਏ ਪ੍ਰਚ ਦਾ ਦਸਵਾਂ ਹਿੱਸਾ ਵੀ ਬਚਾ ਕੇ ਕਿਸੇ ਪਾਂਧੇ ਜੋਤਸ਼ੀ ਨੂੰ ਦੇ ਦਿੰਦੇ ਤਾਂ ਅਸੀਂ ਅੱਜ ਜਨਮ ਪੱਤਰੀ ਵਾਲੇ 'ਮਹਾਨ ਪੁਰਖ' ਬਣਿਆ ਹੋਣਾ ਸੀ। ਘੱਟ ਘਟ ਬੰਦਿਆਂ ਵਿਚ ਤਾਂ ਅੱਜ ਅਸੀਂ ਸ਼ਾਮਿਲ ਹੁੰਦੇ ਜਿਨ੍ਹਾਂ ਦੀ ਭਵਿੱਖ ਵਿਚ ਕੋਈ ਥਾਂ ਹੁੰਦੀ ਹੈ। ਭਾਵੇਂ ਸਾਡੇ ਭਵਿੱਖ ਚੰਗਾ ਹੁੰਦਾ ਜਾਂ ਮੰਦਾ, ਜਿਨ੍ਹਾਂ ਦੀ ਜਨਮ ਪੱਤਰੀ ਬਣੀ ਹੁੰਦੀ ਹੈ। ਉਹਨਾਂ ਵਿਚੋਂ ਕਈਆਂ ਨੂੰ ਆਪਣੇ ਆਪ ਉੱਤੇ, ਕਈ ਕਿਸਮਾਂ ਦੀਆਂ ਅਸ਼ਾਵਾਂ ਜ਼ਰੂਰੀ ਹੁੰਦੀਆਂ

ਹਨ!

ਹੁਣ ਅਸੀਂ ਜਨਮ ਪੱਤਰੀ 'ਬਾਹਰੇ' ਆਪਣੇ ਭਵਿੱਖ ਦਾ ਨੇੜਾ ਢੋਂਦੇ ਹੋਏ ਕਈ ਵਾਗੀ ਸੋਚਦੇ ਹਾਂ, ਵਈ ਜੇ ਸਾਡੀ ਜਨਮ-ਪੱਤਰੀ ਬਣੀ ਹੁੰਦੀ ਤਾਂ ਉਸ ਵਿਚੋਂ ਜਦੋਂ ਜੀ ਚਾਹੁੰਦਾ ਪੜ੍ਹ ਕੇ ਇਹ ਗੱਲਾਂ ਬਾ-ਖੂਬੀ ਵਾਚ ਸਕਦੇ ਸਾ:-

'ਇਹ ਜੀਵ ਅਜੀਬ ਲਗਨ ਵਿਚ ਪੈਦਾ ਹੋਇਆ ਹੈ, ਇਸ ਲਗਨ ਵਿਚ ਨਾ ਕਦੇ ਕੋਈ ਅਵਤਾਰ ਜੰਮਿਆ ਹੈ ਨਾ ਗਵਾਰ। ਨਾ ਹੀ ਏਸ ਲਗਨ ਵਿਚ ਕਦੇ ਕੋਈ ਗਰੀਬ ਜੰਮਿਆ ਹੈ ਨਾ ਅਮੀਰ, ਤੇ ਨਾ ਕੋਈ ਫਕੀਰ। ਕਿਉਂ ਕਿ ਇਹ ਜੀਵ ਸਭੋਂ ਕੁਝ ਹੈ ਕੁਝ ਵੀ ਨਹੀਂ। ਅਜਿਹਾ ਜੀਵ ਬੁਧੀ ਵਲੋਂ ਚਤੁਰ, ਪਰ ਦੇਖਣ ਪਾਖਣ ਨੂੰ ਬਿਲਕੁਲ ਖੁਰਦੜਾ ਤੇ ਉਧਾ ਲਗਦਾ ਹੈ। ਸੂਰਜ ਤੇ ਬੁੱਧ, ਜਨਮ ਲਗਨ ਸਮੇਂ ਇਕ ਜਗ੍ਹਾ ਹੋਣੇ ਕਿਸੇ ਗੁਣੀ ਪੁਰਸ਼ ਦੇ ਲੱਖਣਾਂ ਦੇ ਲਾਖਾਂਇਕ ਹੁੰਦੇ ਹਨ, ਉਧਾਰ ਚਿਤ ਅਤੇ ਚੰਗੇ ਸੁਭਾਅ ਵਾਲੇ ਬੰਦੇ ਏਸੇ ਲਗਨ ਵਿਚ ਜੰਮਦੇ ਹਨ। ਕਿਉਂ ਕਿ ਸ਼ਨੀ ਦਾ ਗ੍ਰਹਿ ਬਦਲਣ ਵਾਲਾ ਹੈ। ਇਸ ਲਈ ਅਜੇਹੇ ਪੁਰਸ਼ ਹਕੂਮਤ ਵਿਚ ਦਰਜਾ ਪਾਉਣ ਵਾਲੇ ਵੀ ਹੁੰਦੇ ਹਨ। ਦਰਜਾ ਨਾ ਪਾ ਸਕਣ ਤਾਂ ਸਰਕਾਰ ਵਲੋਂ ਕਿਸੇ ਨਾ ਕਿਸੇ ਵੇਲੇ ਮਾਨ ਇੱਜਤ ਜ਼ਰੂਰ ਹੁੰਦੀ ਹੈ। ਪਰ ਇਸ ਜੀਵ ਦੇ ਤਾਂ ਭਾਗਾਂ ਵਿਚ ਰਾਜ ਯੋਗ ਇਕੇ ਸਮੇਂ ਚਲਦਾ, ਖੜ੍ਹਦਾ ਬੈਠਦਾ ਰਹੇਗਾ ਇਸ ਜੀਵ ਦੇ ਮੰਦੇ ਭਾਗਾਂ ਨੂੰ ਏਸ ਦੇ ਜਨਮ ਲਗਨ ਸਮੇਂ ਰਾਹੂ, ਕੇਤੂ ਜਨਮ ਕੁੰਡਲੀ ਵਿਚੋਂ ਹਾਲਾਂ ਦ੍ਰਿਸ਼ਟੀ ਬਾਹਰ ਹੀ ਕੱਢ ਰਹੇ ਸਨ ਇਸ ਲਈ ਇਹ ਜੀਵ ਰਾਹੂ, ਕੇਤੂ ਦੀ ਸਾੜ੍ਹਸਤੀ ਤੋਂ ਬਾਹਰ ਨਹੀਂ ਨਿਕਲ ਸਕੇਗਾ, ਕਿਉਂ ਕਿ ਇਸ ਜੀਵ ਨੇ ਵਿਧੀ-ਵਿਤੁ ਉਪਾਓ ਕੋਈ ਕਰਾਉਣਾ ਨਹੀਂ ਇਸ ਲਈ ਦੋਵੇਂ ਗ੍ਰਹਿ ਕਿਸੇ ਨਾ ਕਿਸੇ ਰੂਪ ਇਸ ਜੀਵ ਵੱਲ ਕੈਰੀ ਅੱਖ ਨਾਲ ਦੇਖਦੇ ਇਸ ਉਦਾਲੇ ਜੀਵਨ ਪ੍ਰਯੰਤ ਘੁਮਦੇ ਰਹਿਣਗੇ। ਇਹ ਜੀਵ ਹੱਥ ਤਾਂ ਬਹੁਤੇ ਕੰਮਾਂ ਨੂੰ ਪਾਵੇਗਾ ਪਰ ਕਰੇਗਾ ਬੋਝੇ। ਇਸ ਜੀਵ ਵਿਚ ਹੱਥੀ ਕੰਮ ਕਰਨ ਦੀ ਸੁੱਚੀ ਰੇਖਾ ਇਸ ਦੀ ਉਮਰ ਜਿਤਨੀ ਦੀਰਘ ਹੈ, ਜਾਣੀ ਇਹ ਜੀਵ ਉਮਰ ਭਰ ਕਈ ਤਰ੍ਹਾਂ ਦੇ ਹੱਥੀਂ ਕੰਮ ਕਰੇਗਾ, ਲਿਖੇਗਾ ਪੜ੍ਹੇਗਾ। ਕੰਮਾਂ ਵਿਚ ਲਾਭ ਅਤੇ ਨੁਕਸਾਨ ਦੋਵੇਂ ਉਠਾਏਗਾ। ਪਰੰਤੁ ਆਪਣੇ ਧੰਦੇ ਛੇਤੀ ਬਦਲਦਾ ਨਹੀਂ ਰਹੇਗਾ। ਧੰਦਿਆਂ ਵਿਚੋਂ ਕਿਸੇ ਵਿਚ ਲਾਭ ਤੇ ਬਹੁਤਿਆਂ ਵਿਚ ਨੁਕਸਾਨ ਦਾ ਯੋਗ ਹੈ: ਜੋ ਸ਼ਨੀ ਦੀ ਪੜਾ ਕਰਨ ਨਾਲ ਘਟ ਸਕਦਾ ਹੈ। ਸ਼ਨੀ ਦੀ ਪੁਜਾ ਕਰਾਉਣ ਦੀ ਰੁਚੀ ਏਸ ਪ੍ਰਾਣੀ ਦੀ ਹੋਵੇਗੀ ਨਹੀਂ, ਇਸ ਲਈ ਬਿਨਾਂ ਕਲਮ ਦੇ, ਹੱਡਾ ਨਾਲ ਨਿਭਣ ਵਾਲੇ ਹੱਥ ਧੰਦੇ ਦੇ, ਬਾਕੀਆਂ ਅਦਲਾ ਬਦਲਾ ਬਦਲੀ ਜਾਗੀ ਰਹਿਣ ਦਾ ਗ੍ਰਹਿ ਕਾਇਮ ਹੈ। ਕਲਮ ਘਸਾਈ ਦਾ ਕਿੱਤਾ ਨਾ ਇਹ ਛੱਡ ਸਕੇਗਾ ਨਾ ਹੀ ਇਸ ਨੂੰ ਇਹ ਕਿੱਤਾ ਛੱਡੇਗਾ। ਭਾਵੇਂ ਕੋਈ ਇਸ ਨੂੰ ਲਿਖਾਰੀ ਮੰਨੇ ਜਾਂ ਕੁਝ ਹੋਰ।

ਇਹ ਜੀਵ ਜਿਸ ਨੂੰ ਹੱਥ ਪਾਏਗਾ ਜਸ ਖੱਟੇਗਾ ਆਪ ਜੱਸ ਕਰਾਏਗਾ। ਇਸ ਜੀਵ ਦਾ ਵੱਡੇ ਵੱਡੇ ਵਜੀਗਾਂ ਹਾਕਮਾਂ ਨਾਲ ਮੇਲ ਰਹਿਣ ਦਾ ਯੋਗ ਅਵਸ਼ੇਸ਼ ਹੈ, ਕਈ ਵਾਗੀ ਉਹ ਮੇਲ ਬਹੁਤੀ ਦੇਰ ਬਣਿਆ ਵੀ ਨਹੀਂ ਰਹਿ ਸਕੇਗਾ। ਜਿੱਥੇ ਬਹੁਤ ਦੇਰ ਰਹੇਗਾ ਤਾਂ ਉਥੇ ਉਸਦਾ ਉਤਨਾ ਲਾਭ ਨਹੀਂ ਹੋਵੇਗਾ। ਇਹ ਜੀਵ ਜਿਸ ਵੱਡੇ ਪ੍ਰਾਣੀ ਦੇ ਕੋਲ ਜਾਏਗਾ ਜਿਸ ਨੂੰ ਮਿਲੇਗਾ ਉਸਦਾ ਹੋ ਜਾਏਗਾ। ਉਹ ਵਿਅਕਤੀ ਇਸ ਨੂੰ ਆਪਣੇ ਨਾਲੋਂ ਵੱਧ ਆਪਣੇ ਹਿੱਤਾਂ ਤੇ ਮਨੋਰਥਾਂ ਦਾ ਹਿਮਾਇਤੀ ਪਾਏਗਾ। ਉਘੇ ਵਿਅਕਤੀ ਨਾਲ ਸੰਘਣਾ ਮੇਲ ਕਈ ਵਾਰ ਇਸ ਨੂੰ ਉਸ ਦੇ ਨਿਕਟਵਰਤੀਆਂ ਤੋਂ ਵਿਰੋਧੀ ਫਲ ਵੀ ਦਿਵਾਏਗਾ। ਯਾਨੀ ਵੱਡੇ ਆਦਮੀਆਂ ਦੇ ਨਿਕਟ ਵਰਤੀ ਕਈ ਦੁਸ਼ਟ ਲੋਗ ਇਸ ਉਤੇ 'ਰਾਹੂ ਕੇਤੂ' ਦੇ ਪ੍ਰਭਾਵ ਕਾਰਨ ਐਵੇਂ ਵੀ ਦੇਖੀ ਬਣ ਜਾਇਆ ਕਰਨਗੇ।

ਇਸ ਪ੍ਰਾਣੀ ਦੀ ਰੇਖਾ ਵਿਚ ਧਨ ਕਮਾਉਣ ਦਾ ਯੋਗ ਹੈ, ਪਰ ਰਹੇਗਾ ਨੰਗ

ਮਲੰਗ, ਕਿਉਂ ਕਿ ਇਸ ਦੀ ਹਸਤ ਰੇਖਾ ਵਿਚ ਧਨ ਵਾਲੀ ਕੋਠੜੀ ਦੇ ਦਰਵਾਜ਼ੇ ਚੌਂ ਪੱਟ ਖੁਲ੍ਹੇ ਹਨ। ਇਸ ਲਈ ਜੇਬਾਂ ਖਾਲੀ ਹੀ ਰਹਿਣਗੀਆਂ, ਆਈ ਚਲਾਈ ਅੰਖਿਆਂ ਸੌਖਿਆਂ ਚਲਦੀ ਰਹੇਗੀ।

ਉਮਰ ਦੇ ਪਹਿਲੇ ਚੌਥੇ ਭਾਗ ਪਿੱਛੋਂ ਇਸ ਦੇ ਭਾਗ ਉਦਯ ਦਾ ਯੋਗ ਬਣਦਾ ਹੈ, ਜਦੋਂ ਭਾਗਯ-ਸਥਾਨ ਦਾ ਪਤੀ ਸ਼ੁਕਰ, ਜਿਸ ਘਰ ਵਿਚ ਚੰਦਰਮਾ ਹੈ ਉਸੇ ਘਰ ਮਿਲਦਾ ਹੈ, ਕਿਉਂ ਕਿ ਦੋਵਾਂ ਦੀ ਬਲਵਾਨ ਦ੍ਰਿਸ਼ਟੀ ਹੈ ਇਸ ਲਈ ਇਹ ਜੀਵ ਨੇਕ ਨਾਮ, ਬੁਲੰਦਿ ਮਰਤਬਾ, ਹਰ ਪ੍ਰਕਾਰ ਦੀ ਸਵਾਗੀ ਦੇ ਸੁੱਖ ਪਾਵੇਗਾ, ਰੇਲ ਗੱਡੀ, ਹਵਾਈ ਜਹਾਜ਼, ਜਾਣੀ ਸਮੇਤ ਖੇਤੇ ਦੇ, ਰੱਖ ਗੱਡੇ ਉਠ ਘੋੜੇ ਦੇ-ਸਭਨਾਂ ਸਵਾਗੀਆਂ ਉਤੇ ਚੜ੍ਹੇਗਾ। ਘੁੰਮੇਗਾ ਫਿਰੇਗਾ। ਆਵੇਗਾ ਜਾਵੇਗਾ।

ਇਹ ਜੀਵ ਕਿਸੇ ਗਜ਼ ਸਭਾ ਦਾ ਸੈਂਬਰ ਬਣੇਗਾ ਤੇ ਅਵਧੀ ਪੁਰੀ ਹੋਣ ਤੇ ਹਟੇਗਾ ਵੀ। ਇਸ ਜੀਵ ਦੇ ਹਰ ਕੰਮ ਵਿਚ ਅਰੰਡਕ ਵਿਘਨ ਪੈਣ ਦਾ ਅਪ੍ਰਸ਼ਗਨ ਹੈ, ਕਿਉਂ ਕਿ ਸਨੀ ਵੈਗੀ ਦੇ ਘਰ ਬੈਠਾ ਹੈ ਨਾਲ ਹੀ ਬ੍ਰਿਹਸਪਤ ਫਲ-ਉਪਯੋਗੀ ਹੈ, ਇਸ ਕਰਕੇ ਇਹ ਜੀਵ ਆਪਣੇ ਰਾਹ ਦੀ ਹਰ ਅੰਕੜ ਨੂੰ ਚੀਰ ਕੇ ਅੱਗੇ ਲੰਘ ਜਾਣ ਵਾਲਾ ਹੋਵੇਗਾ। ਕਈ ਵੇਲੇ ਇਸ ਜੀਵ ਦਾ ਸੁਭਾਵ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲਾ ਹੋਵੇਗਾ ਕਈ ਕੰਮਾਂ ਵਿਚ ਚਾਦਰ ਨਾਲੋਂ ਵੱਧ ਪੈਰ ਪਸਾਰਨ ਦਾ ਵੀ ਯੋਗ ਹੈ, ਬ੍ਰਿਹਸਪਤ ਸਦਾ ਸੁਖ ਦੇ ਘਰ ਵਿਚ ਝਾਕਦਾ ਹੈ ਇਸ ਲਈ ਕਈ ਵਾਗੀ ਇਸ ਦੀਆਂ ਕੀਤੀਆਂ ਕਵਲੀਆਂ ਵੀ ਸਵਲੀਆਂ ਹੋ ਜਾਇਆ ਕਰਨਗੀਆਂ।

ਇਹ ਜੀਵ ਸੁਭਾਉ ਦਾ ਨਰਮ ਤੇ ਹੱਥ ਦਾ ਗਰਮ ਰਹੇਗਾ। ਜਾਣੀ ਹਥੀਂ ਕਿਰਤ ਕਮਾਈ ਕਰਨ ਵਾਲਾ ਹੋਵੇਗਾ। ਇਹ ਜੀਵ ਕਦੇ ਵੇਹਲਾ ਨਹੀਂ ਬੈਠ ਆਪਣੇ ਕੰਮਾਂ ਦੇ ਸੁਤਿਆਂ ਵੀ ਸੁਪਨੇ ਲੈਂਦਾ ਰਹੇਗਾ। ਸਹਿਣਸ਼ੀਲਤਾ ਅਤੇ ਠੰਢਾ ਮਿਜ਼ਾਜ ਇਸ ਪ੍ਰਾਣੀ ਦੇ ਹਰ ਵੇਲੇ ਸਾਥੀ ਰਹਿਣਗੇ।

ਅੱਧੀ ਉਮਰ ਵਿਚ ਜਾ ਕੇ ਇਸ ਦੇ ਕਈ ਭਾਂਤ ਦੇ ਕੰਮ ਸ਼ੁਰੂ ਕਰਨ ਅਤੇ ਛੱਡਣ ਦਾ ਯੋਗ ਬਣਾ ਹੈ। ਪਰ ਬਹੁਤੇ ਵਿਚਾਲੇ ਰਹਿਣ ਦਾ ਗ੍ਰਹਿ ਵੀ ਹੈ। ਇਹ ਪਾਣੀ ਇਕ ਡਾਪੇਖਾਨਾ ਲਾਈਗਾ, ਜੋ ਇਸ ਦੀ ਜਾਨ ਲਈ ਸਿਆਪੇ ਖਾਨਾ ਬਣਿਆ ਰਹੇਗਾ। ਇਸ ਜੀਵ ਦੀ ਸਭ ਤੋਂ ਪ੍ਰਬਲ ਇੱਛਾ ਆਪਣੀ ਮਾਤ ਭਾਸ਼ਾ ਦਾ ਦਾ ਵੱਡਾ ਅਖਬਾਰ ਕੱਢਣ ਦੀ ਹੋਵੇਗੀ ਜੋ ਕਦੀ ਅਤੇ ਕਿਸੇ ਤਰ੍ਹਾਂ ਵੀ ਪੁਰੀ ਨਹੀਂ ਹੋਵੇਗੀ ਪਰ ਨਾਂ ਹੀ ਮਿਟੇਗੀ। ਇਸ ਕੰਮ ਵਿਚ ਇਹ ਦਿਮਾਗੀ ਤੰਰ ਤੇ ਸਭ ਤੋਂ ਵੱਧ ਦੁਖਤ ਚਿੱਤਾਤੁਰ ਅਤੇ ਦੁਬਿਧਾ ਵਿਚ ਰਹੇਗਾ। ਸਨੀ ਕਿਉਂ ਕਿ ਏਥੇ ਵੀ ਸ਼ੁਭ ਦ੍ਰਿਸ਼ਟੀ ਅਤੇ ਮਥੇ ਉਤੇ ਤਿਉੜੀਆਂ ਰਖਦਾ ਹੈ, ਇਸ ਯਤਨ ਵਿਚ ਇਹ ਪ੍ਰਾਣੀ ਬੁਰੀ ਤਰ੍ਹਾਂ ਮਾਰ ਖਾਂਦਾ ਰਹੇਗਾ। ਪਰ ਆਪਣੀ ਜ਼ਿੱਦ ਤੋਂ ਹਟੇਗਾ ਨਹੀਂ। ਏਸ ਪ੍ਰਾਣੀ ਦੇ ਭਾਗ ਉਤੇ ਬਾਰੂਂ ਵਰੇ ਸਨੀ ਦਾ ਯੋਗ ਹੈ, ਹਰ ਸਨੀਵਾਰ ਜੋ ਇਹ ਜੀਵ ਕੀਝਿਆਂ ਦੇ ਤਿਲ-ਚੌਲੀ ਤੇ ਮਾਂਹ ਅਤੇ ਤਾਂਬੇ ਦੇ ਸਿੱਕੇ ਪੁੰਨ ਕਰਨ ਦਾ ਉਪਾਇ ਕਰੇਗਾ ਤਾਂ ਇਸ ਦੀ ਅੱਲੀ ਟਲ ਸਕਦੀ ਹੈ। ਸ਼ਾਹੜ ਸਤੀ ਦਾ ਉਪਾਉ ਕਰਾਏ ਬਿਨਾਂ ਕਾਰਜ ਸਿਧ ਨਹੀਂ ਹੋਵੇਗਾ ਅਰ ਉਪਾਉ ਏਸ ਜੀਵ ਨੇ ਕਰਨਾ ਨਹੀਂ ਤੇ ਏਹ ਕੁਝ ਹੋਣਾ ਨਹੀਂ। ਇਹ ਜੀਵ ਛੋਟੇ ਬੜੇ ਲੰਮੇ ਸਫਰ ਕਰੇਗਾ, ਜਿਥੇ ਜਾਏਗਾ ਜੱਸ ਪਾਏਗਾ। ਸੁਖ ਭੋਗੇਗਾ, ਦੁਖ ਮਾਣੇਗਾ, ਸਮੁੰਦਰ ਪਾਰ ਦੇ ਸਫਰ ਦਾ ਵੀ ਏਸ ਜੀਵ ਦਾ ਯੋਗ ਬਣਦਾ ਹੈ। ਜਾਏਗਾ ਤਾਂ ਸੈਰ ਕਰੇਗਾ। ਆਦਰ ਪਾਏਗਾ।

ਬਕਾਇਦਾ ਵਿੱਦਿਆ ਦਾ ਯੋਗ ਇਸ ਜੀਵ ਦੇ ਭਾਗ ਵਿਚ ਹੈ ਨਹੀਂ ਬਕਾਇਦਾ ਵਿੱਦਿਆ ਦਾ ਯੋਗ ਆਯੂਪਯੰਤ ਦਿਨ ਰਾਤ ਦਾ, ਅੰਤਮ ਸਾਸਾਂ ਤਕ ਆਖੰਡ ਲਗਨ

ਹੈ। ਕੁਝ ਵੀ ਹੋਵੇ ਇਸ ਜੀਵ ਦਾ ਕਈ ਵਾਗੀ ਤੇ ਕਈ ਪੱਖਾਂ ਤੇ ਵਿਚਵਾਨ ਮੰਨੇ ਜਾਣ ਦਾ ਯੋਗ ਅਮਿਟ ਹੈ। ਬਿਨਾਂ ਕਿਧਰੇ ਵਿਸ਼ਵ ਵਿਦਿਆਲੇ ਪੜ੍ਹਿਆਂ ਇਹ ਪ੍ਰਾਣੀ ਚੌਦਾਂ ਭਾਰਤੀ ਵਿਦਿਆਵਾਂ,-ਜੇ ਹੋਰ ਨਹੀਂ ਤਾਂ ਘੱਟੋ ਘੱਟ ਨਾਵਾਂ ਦਾ ਜ਼ਰੂਰ ਜਾਣੁ ਹੋਵੇਗਾ। ਆਪਣੀਆਂ ਲਿਖਤਾਂ ਤੇ ਵਿਦਿਆ ਦੇ ਬਲ ਕਾਰਨ ਸਰਕਾਰੋਂ ਦਰਬਾਰੋਂ ਕਈ ਤਰ੍ਹਾਂ ਦੇ ਇਨਾਮ ਅਤੇ ਮਾਣ ਪਾਏਗਾ। ਆਮ ਲੋਕਾਂ ਵਿਚ ਵੀ ਸ਼ੋਭਾ ਖੱਟੇਗਾ। ਸ਼ਨੀ ਦਾ ਉਪਾਉ ਇਸ ਜੀਵ ਨੇ ਜੇ ਨਾ ਕੀਤਾ ਤਾਂ ਉਸ ਸ਼ਨੀ ਪ੍ਰਵਾਰ ਦੇ ਪ੍ਰਾਣੀ ਇਸ ਦੀ ਕਸ਼ਭਾ ਵੀ ਕਰਦੇ ਰਹਿਣਗੇ। ਪਰੰਤੂ ਇਹ ਜੀਵ ਆਪਣੇ ਇਸ਼ਟਦੇਵ ਗੰਥ ਦੀ ਲੇਖਣੀ ਦੁਆਰਾ ਕੀਤੀ ਸੇਵਾ ਨਾਲ ਸਾਰੇ ਵਿਘਨ ਹਰ ਕੇ ਸਹਿਜ ਵਿਚ ਰਹੇਗਾ।

ਇਸੇ ਕਾਰਨ ਸੁਭਾਅ ਦਾ ਪਰਉਪਕਾਰੀ ਅਤੇ ਤੇ ਹਿਤਕਾਰੀ ਹੋਵੇਗਾ। ਇਹ ਜੀਵ ਪਰਾਇਆਂ ਦੇ ਕੰਮ ਸੇਵਾਰੇਗਾ ਘਰ ਦੇ ਵਿਗਾੜੇਗਾ, ਪਰੰਤੁ ਪਰਉਪਕਾਰਾਂ ਦੀ ਇਸ ਦੀ ਸੇਵਾ ਦਾ ਫਲ ਕਈ ਵਾਗੀ ਇਸ ਨੂੰ ਵਿਪਰੀਤ ਮਿਲੇਗਾ, ਜਿੰਨ੍ਹਾਂ ਲੋਕਾਂ ਦੇ ਕੰਮ ਸੇਵਾਰੇਗਾ ਕਈ ਵਾਗੀ ਉਹੋ ਹੀ ਇਸ ਦੇ ਕੰਮ ਵਿਗਾੜਨਗੇ ਤੇ ਦੋਖੀ ਬਣਨਗੇ। ਕਿਉਂ ਕਿ ਇਥੇ ਵੀ ਸ਼ਨੀ ਸੁਖਕਾਰੀ ਹੈ ਇਸ ਲਈ ਅਕ੍ਰਿਤਘਣ ਲੋਕ ਵਿਗਾੜ ਨਹੀਂ ਸਕਣਗੇ।

ਇਹ ਜੀਵ ਲਗਣ ਵਲੋਂ ਮੰਗਲੀਕ ਹੋਵੇਗਾ, ਜਿਸ ਦਾ ਜੀਵਨ ਸਾਬੀ ਉਤੇ ਚੰਗਾ ਪ੍ਰਭਾਵ ਨਹੀਂ ਹੁੰਦਾ। ਪਰ ਇਸਤ੍ਰੀ ਦੀ ਕੁੰਡਲੀ ਵਿਚ ਦੀਰਘਆਯੂ ਹੈ। ਉਮਰ ਦੇ ਪਹਿਲੇ ਭਾਗ ਵਿਚ ਇਸ ਨੂੰ ਜੀਵਨ ਸਾਬੀ ਦਾ ਸੁਖ ਪ੍ਰਾਪਤ ਨਹੀਂ ਫਿਰ ਪੂਰਣ ਸੁਖ ਦੀ ਪ੍ਰਾਪਤੀ ਹੈ। ਦੁਧੀ ਨਾਏਗਾ ਪ੍ਰਤੀ ਫਲੇਗਾ। ਸੁਖਕਾਰੀ ਜੀਵਾਂ ਦਾ ਵੀ ਯੋਗ ਹੈ। ਘਰਬਾਰੀ ਹੁੰਦਿਆਂ ਇਹ ਪ੍ਰਾਣੀ ਵਿਰੱਕਤ ਰਹੇਗਾ ਤੇ ਵਿਰੱਕਤ ਹੁੰਦਿਆਂ ਘਰ ਬਾਰੀ। ਅੰਤਲੀ ਉਮਰ ਵਿਚ ਗ੍ਰਹਿ ਤਿਆਗ ਕਰਕੇ ਧਰਮ ਦੀ ਸੇਵਾ ਦਾ ਯੋਗ ਵੀ ਹੈ। ਜੇ ਘਰ ਤਿਆਗ ਕਰੇਗਾ! ਇਹ ਪ੍ਰਾਣੀ ਇਕ ਦੋ ਵੱਡੇ ਘਰ ਵੀ ਬਣਾਏਗਾ, ਪਰ ਉਹਨਾਂ ਵਿਚ ਬਹੁਤਾ ਚਿਰ ਨਹੀਂ ਰਹਿ ਸਕੇਗਾ। ਕਿਉਂ ਕਿ ਇਸ ਪ੍ਰਾਣੀ ਦੇ ਪੈਰ ਚੱਕਰ ਹੈ। ਪਰ ਜੀਵਨ ਸਾਬੀ ਦੇ ਭਾਗ ਦਾ ਯੋਗ ਗ੍ਰਹਿ ਨਿਵਾਸ ਹੀ ਹੈ। ਇਸ ਲਈ ਪ੍ਰਾਣੀ ਆਪਣੇ ਜੀਵਨ ਸਾਬੀ ਦੇ ਫਲ ਯੋਗ ਕਾਰਨ ਆਪਣੇ ਘਰ ਵਿਚ ਰਹਿ ਵੀ ਸਕਦਾ ਹੈ, ਜਾਂ ਫਿਰ ਆਪਣੇ ਬਣਾਏ ਕਿਸੇ ਆਸ਼ਰਮ ਵਿਚ ਰਹੇਗਾ।

ਇਹ ਜੀਵ ਦਾ ਖਾਸ ਕਰਮ ਫਲ ਇਹ ਹੈ ਕਿ ਇਸ ਦਾ ਵੱਡੇ ਵੱਡੇ ਬੁਧੀਵਾਨਾ ਤੇ ਰਾਜਨੀਤੀਂਗਾਂ ਨਾਲ ਮੇਲ ਰਹੇ ਰਹੇਗਾ। ਉਸ ਮੇਲ ਵਿਚੋਂ ਇਸ ਨੂੰ ਸੁਖ ਵੀ ਮਿਲੇਗਾ, ਦੁਖ ਵੀ। ਪਦਵੀਆਂ ਵੀ ਮਿਲਣਗੀਆਂ ਤੇ ਵਿਰੋਧ ਵੀ ਹੋਵੇਗਾ, ਇਸ ਕਿਰਿਆ ਵਿਚ ਇਸ ਨੂੰ ਲਾਭ ਵੀ ਮਿਲੇਗਾ ਅਤੇ ਬਿਨ੍ਹਾਂ ਵਜਾ ਹਾਣ ਵੀ। ਕਿਉਂ ਕਿ ਇਹ ਜੀਵ ਦੁੱਖ ਸੁੱਖ ਦੋਨੋਂ ਹੀ ਚੰਗੀ ਤਰ੍ਹਾਂ ਮਾਣ ਸਕੇਗਾ, ਭਾਗ ਦਾ ਦੇਵਤ ਸੁਖ ਦੇ ਘਰ ਝਾਕ ਰਿਹਾ ਹੈ ਇਸ ਲਈ ਇਸ ਦੇ ਵੈਗੀ ਬਣਨ ਵਾਲੇ ਵੀ ਇਸ ਦੇ ਜਾਨ ਪ੍ਰਾਨ ਦੀ ਹਾਨੀ ਨਹੀਂ ਕਰ ਸਕਣਗੇ। ਤੇ ਕਈ ਵਾਰ ਮੁੜ ਪਿੱਤਰ ਵੀ ਬਣ ਜਾਇਆ ਕਰਨਗੇ। ਉਤੋਂ ਉਤੋਂ ਇਹ ਜੀਵ ਸੰਤਾਂ ਸਾਧਾਂ ਦਾ ਸੇਵਕ ਤੇ ਸਰਧਾਲੂ ਹੋਵੇਗਾ, ਅੰਦਰੋਂ ਵਿਰੋਧੀ। ਪਰ ਤੱਤ-ਗਿਆਨ ਵਿਸਥਾਰ ਕਰਨ ਵਾਲਿਆਂ ਦਾ ਦਿਲੀ ਸੇਵਕ ਰਹੇਗਾ। ਇਹ ਜੀਵਨ 'ਚ ਮਾਣ ਚਾਹੇਗਾ। ਨਾ ਹੀ ਅਪਮਾਨ ਦੀ ਇਸ ਨੂੰ ਪ੍ਰਵਾਹ ਨਹੀਂ ਹੋਵੇਗੀ। ਇਹ ਪ੍ਰਾਣੀ ਆਪਣੇ ਧਰਮ ਦੀ, ਆਪਣੇ ਇਸ਼ਟਦੇਵ ਗੰਥ, ਆਪਣੇ ਵਤਨ, ਆਪਣੇ ਪਿੰਡ ਦੀ ਆਪਣੀ ਲੇਖਣੀ ਤੇ ਬੁਧੀ ਦੁਆਰਾ ਵਿਤੋਂ ਵੱਧ ਕੇ ਸੇਵਾ ਕਰੇਗਾ। ਏਥੋਂ ਤਕ ਕਿ, ਲੋੜ ਪੈਣ 'ਤੇ ਆਪਣੀ ਜਨਮ-ਪੱਤਰੀ ਵੀ ਆਪ ਹੀ ਲਿਖੇਗਾ ਤੇ ਉਸ ਦੇ ਨਾਲ ਨਾਲ ਸੰਕੇਤਕ ਰੂਪ ਵਿਚ ਸੰਖੇਪ ਜੀਵਨ ਗਾਥਾ ਵੀ।

ਗੱਲ ਕੀ, ਜੀਵ ਆਪਣੀ ਕਿਸਮ ਦਾ ਆਪ ਹੀ ਹੋਵੇਗਾ, ਆਪਣੇ ਨਾਲ ਸੰਪਰਕ ਵਿਚ ਆਉਣ ਵਾਲੀ ਹਰ ਚੀਜ਼ ਨੂੰ ਇਹ ਜੀਵ ਸਭ ਪਹਿਲੂਆਂ ਤੋਂ ਦੇਖੇ ਪਾਖੇ ਤੇ ਨਿਖਾਰੇਗਾ, ਇਸ ਲਈ ਇਸ ਜੀਵ ਦੇ ਸੰਪਰਕ ਵਿਚ ਆਉਣ ਵਾਲੇ ਬੰਦਿਆਂ ਤੇ ਬੰਦੀਆਂ ਨੂੰ ਚੇਤਨਤਾ ਨਾਲ ਵਰਤਣਾ ਚਾਹੀਦਾ ਹੈ। ਇਹ ਜੀਵ ਕਿਸੇ ਦੀ ਨੇਕੀ ਭਲਾ ਦੇਵੇ ਤਾਂ ਭਲਾ ਦੇਵੇ,-ਜਿਵੇਂ ਹਰ ਕੋਈ ਹੀ ਭਲਾ ਦਿੰਦਾ ਹੈ-ਪਰ ਆਪਣੇ ਨਾਲ ਕੀਤੀ ਬਦੀ ਨਹੀਂ ਭੁਲਾਏਗਾ। ਭਾਵੇਂ ਬਦਲਾ ਲੈਣ ਦੀ ਰੁਚੀ ਇਸ ਵਿਚ ਹੋਵੇਗੀ ਨਹੀਂ।

ਅਗੇ ਜੋ ਈਸ਼ਵਰ ਨੂੰ ਮਨਜ਼ੂਰ ਹੈ ਸੌਂ ਹੋ ਕੇ ਰਹੇਗਾ। ਜੋ ਜੀਵ ਦੀ ਪ੍ਰਲੱਭਤ ਹੈ ਉਹ ਅਵਸ਼ੇ਷ ਭੋਗੇਗਾ। ਸਭ ਕੁਝ ਤਕਦੀਰ ਦੇ ਹੱਥਾਂ ਵਿਚ ਹੈ। ਇਹ ਜੋਤਸ਼ ਤਾਂ ਇਕ ਵਿਦਿਆ ਹੈ ਸੱਚ ਝੂਠ ਈਸ਼ਵਰ ਜਾਣੇ। ਗੁਰਵਾਕ ਹੈ: “ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਵੇਚਾਰ”

ਜੇ ਮੇਰਾ ਬਾਪੁ ਕਿਸੇ ਪਾਂਧੇ ਤੋਂ ਜਨਮ ਪੱਤਰੀ ਬਣਵਾਉਂਦਾ ਤਾਂ ਇਹ ਵਹੀ ਸਾਨੂੰ ਦਿਮਾਗੋਂ ਹੀ ਉਤਾਰਨੀ ਤਾਂ ਨਾ ਪੈਂਦੀ। ਕਈ ਵਾਰ ਮੈਨੂੰ ਆਪਣੇ ਬਾਪੂ ਤੇ ਪਤਲਾ ਜਿਹਾ ਗੁੱਸਾ ਵੀ ਆ ਜਾਂਦਾ ਹੈ, ਜਦੋਂ ਕਦੀ ਮੇਰੇ ਦੋਸਤ ਮਿੱਤਰ ਆਪਣੀਆਂ ਜਨਮ ਪੱਤਰੀਆਂ ਕਵਚਵਾ ਕਵਚਵਾ ਕੇ ਜੋਤਸ਼ੀਆਂ ਨੂੰ ਕਹਿੰਦੇ ਹਨ ‘ਦਸੇ ਜੀ ਮੇਰੇ ਚੰਗੇ ਦਿਨ ਕਦੋਂ ਆਉਣਗੇ?’ ਤੇ ਹੋਰ ਪੁਛਾਂ ਪੁਛਦੇ ਹਨ। ਜੇ ਮੇਰੀ ਵੀ ਜਨਮ ਪੱਤਰੀ ਬਣੀ ਹੁੰਦੀ ਤਾਂ ਮੈਂ ਵੀ ਆਪਣੀ ਕਿਸਮਤ ਦੀ ‘ਰੇਖ ਵਿਚ ਮੇਖ’ ਲੱਗਦੀ ਦੇਖ ਲਿਆ ਕਰਦਾ। ਕਿਸੇ ਪਾਂਧੇ ਜੋਤਸ਼ੀ ਤੋਂ ਪੁੱਛ ਲਿਆ ਕਰਦਾ, ‘ਦੇਖੋ ਜੀ! ਮੇਰੇ ਵੀ ਕਦੇ ਚੰਗੇ ਦਿਨ ਆਉਣਗੇ ਕਿ ਕੰਮ ਏਸ ਤਰ੍ਹਾਂ, ਬੁੱਧ ਜੀ ਦੇ ਦੱਸੇ ਸਹਿਜ ਮਾਰਗ ਵਾਲਾ ਜਾਂ ਰਾਸ਼ੀ ਮੇਲੇ ਢੀਚੁੰ ਢੀਚੁੰ ਕਰਦਾ ਈ ਚਲਦਾ ਰਹੇਗਾ। ਹੁਣ ਤਾਂ ਏਹੋ ਯਕੀਨ ਕਰਨਾ ਠੀਕ ਹੈ ਵਈ ਜੋ ਜੀਵਨ ਦੋਵਾਂ ਦੀਂ ਦਿਨ ਲੰਘ ਗਏ ਹਨ। ਉਹਨਾਂ ਵਿਚ ਮਾੜੇ ਤਾਂ ਲੰਘ ਚੁਕੇ ਸਮਝ ਲਏ ਜਾਣ, ਤੇ ਜੋ ਆਉਣੇ ਹਨ ਉਹਨਾਂ ਬਾਰੇ ਇਉਂ ਕਲਪਨਾ ਕਰਨੀ ਠੀਕ ਹੈ ਕਿ ਉਹ ਸਭ ਚੰਗੇ ਈ ਹੋਣਗੇ।

‘ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੇਤੈ ॥’

ਬੰਦਾ ਜਿੰਦਗੀ ਨੂੰ ਐਂਵੇਂ ਹੀ ਕਿਉਂ ਕੰਡਿਆਂ ਉਤੋਂ ਦੀ ਘਸੀਟੀ ਫਿਰੇ। ਇਸ ਲਈ ਸੈਂ ਆਪਣੀ ਆਪ ਲਿਖੀ ਜਨਮ ਪੱਤਰੀ ਸਮੇਂ ਪੁਰੋਂ ਉਤੇ ਬ੍ਰਹਮ ਵਿਦਿਆ ਦਾ ਪੰਥੋਗ ਕਰਦਾ ਹੋਇਆ ਸਭ ਲੋਕਾਂ ਨੂੰ ਏਹੋ ਸਲਾਹ ਦਿੰਦਾ ਹਾਂ,-ਮਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦੀਆਂ ਜਨਮ ਪੱਤਰੀਆਂ ਬਣੀਆਂ ਹੋਈਆਂ ਹਨ ਕਿ, ਉਹ ਆਪਣੇ ਦਿਨ ਮਾੜੇ ਆਉਣ ਦੀ ਗੱਲ ਬਿਲਕੁਲ ਨਾ ਮੰਨਣ, ਜੋ ਚੰਗੀਆਂ ਗੱਲਾਂ ਲਿਖੀਆਂ ਹਨ। ਉਹਨਾਂ ਬਾਰੇ ਉਡੀਕ ਕਰਨ ਲਈ ਇਹ ਜ਼ਰੂਰ ਛੇਤੀ ਹੀ ਆਉਣਗੀਆਂ ਤੇ ਮਾੜੇ ਦਿਨ ਜੋ ਆਏ ਵੀ ਹੋਣ, ਜਿਵੇਂ ਆਏ ਹਨ ਆਪੇ ਈ ਚਲੇ ਜਾਣਗੇ। ਇਹ ਸਮਝ ਕੇ ਚੱਲਣਾ। ਇਹ ਵੀ ਧਿਆਨ ਰੱਖਣ ਜੋ ਮਾੜੇ ਦਿਨ ਆਉਣੇ ਲਿਖੇ ਹਨ। ਕਿਧਰੇ ਇਹ ਪਾਂਧਿਆਂ ਨੇ ਆਪਣੇ ਭਾਈਚਾਰੇ ਦਾ ਰੁਜ਼ਗਾਰ ਬਣਾਉਣ ਲਈ ਹੀ ਨਾ ਲਿਖ ਦਿਤੇ ਹੋਣ ਤਾਂ ਜੁ ਲੋਕ ਪੰਡਤਾਂ ਤੋਂ ਪੂਜਾ ਪਾਠ ਕਰਵਾਉਂਦੇ ਰਹਿਣ। ਸਾਡੇ ਤਾਂ ਜੋ ਮਾੜੇ ਦਿਨ ਸਨ ਸਮਝੋ ਲੰਘ ਗਏ ਹਨ, ਤੇ ਹੁਣ ਚੰਗੇ ਦਿਨ ਹੀ ਆਉਣਗੇ ਜਾ ਫਿਰ ਉਦਮ ਕਰਕੇ ਲਿਆਵਾਂਗੇ। ਜੇ ਪ੍ਰਾਣੀ ਇਉਂ ਸੋਚੇਗਾ ਅਵਸ਼ੇਸ਼ ਸੁਖ ਭੋਗੇਗਾ।

ਪਿਛਲੀ ਉਮਰ ਗੁਨਾਹੀ ਬੀਤੀ।

ਅਗੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ।

ਪਰ ਇਹ ਗੱਲਾਂ ਤਾਂ ਅਸੀਂ ਹੁਣ ਗਿਆਨੀ ਬਣ ਕੇ ਲੋਕਾਂ ਨੂੰ ਸਮਝਾਉਣ ਲਈ ਕਰ ਰਹੇ ਹਾਂ, ਜਦੋਂ ਜੀ ਸਾਡੀ ਰੌਣੀ ਭੋਣੀ ਉਮਰ ਸੀ, ਉਦੋਂ ਤਾਂ ਸਾਡੇ ਜੀਵਨ ਦੇ ਸਭਨਾਂ ਨੂੰ ਈ ਚੰਗੇ ਦਿਨ ਆਉਣ ਦੀਆਂ ਆਸਾਂ ਸੀ। ਖੈਰ ਜੀ ਸਾਡੀ ਜਨਮ-ਪੱਤਰੀ ਨਾ ਬਣਨ

ਕਰਕੇ ਸਾਨੂੰ ਕਈ ਵਾਰ ਬੜੇ ਕਸ਼ਟ ਝਾਕਣੇ ਪਏ ਹਨ, ਭਾਵੇਂ ਉਸਦਾ ਕਾਰਨ ਸਾਡੇ ਪਿੰਡ ਵਿਚ ਕਿਸੇ ਪੜ੍ਹੇ ਲਿਖੇ ਪਾਂਧੇ ਦੀ ਅਣਹੋਂਦ ਸੀ। ਆਸ ਪਾਸ ਕਿਸੇ ਪੜ੍ਹੇ ਲਿਖੇ ਪਾਂਧੇ ਜਾਂ ਵਿਦਵਾਨ ਦੀ ਥਾਂ ਵਿਦਿਆ ‘ਮਾਰ ਡੰਡ’ ਬ੍ਰਹਮਾਣਾਂ ਦਾ ਹੀ ਦੌਰ-ਦੌਰਾ ਸੀ, ਪਰ ਮੈਨੂੰ ਪੱਕਾ ਯਕੀਨ ਹੈ ਜੋ ਕਿਧੋਂ ਉਸ ਵੇਲੇ ਕੋਈ ਬੁਹਿਮਣ ਪੰਜ ਸੱਤ ਕੋਹ ਦੂਰ ’ਤੇ ਵੀ ਹੁੰਦਾ ਤਾਂ ਉਸ ਨੂੰ ਘਨੇੜੇ ਚੁੱਕ ਕੇ ਨਾ ਲਿਆਉਣਾ ਪੈਂਦਾ। ਸਾਡੀ ਜਨਮ ਪੱਤਰੀ ਜ਼ਰੂਰੀ ਲਿਖੀ ਜਾਂਦੀ। ਚਲੋ ਜੀ ਇਹ ਕੋਈ ਬਹੁਤੀ ਮਾਖਦੇ ਦੀ ਗੱਲ ਵੀ ਨਹੀਂ। ਜੇ ਭਲਾ ਜਨਮ ਪੱਤਰੀ ਲਿਖੀ ਜਾਂਦੀ ਹੋਰ ਕਿਹੜਾ ਅਸੀਂ ਅਵਤਾਰ ਜਾਂ ਰਾਜੇ ਬਣ ਜਾਣਾ ਸੀ। ਅਵਤਾਰ ਤਾਂ ਕਹਿੰਦੇ ਇਕ ਤੋਂ ਬਿਨਾਂ ਬਾਕੀ ਸਾਰੇ ਪਹਿਲਾਂ ਹੀ ਹੋ ਚੁੱਕੇ ਹਨ, ਤੇ ਛੋਟੇ ਮੋਟੇ ਉਪ ਅਵਤਾਰ ਬਣਨਾ ਸਾਨੂੰ ਪਾਸੰਦ ਨਹੀਂ ਸੀ ਆਉਣਾ। ਰਾਜਿਆਂ ਦਾ ਅਥੇ! ਅਗੇ ਈ ਜੁਗ ਚਲਿਆ ਗਿਆ ਹੈ। ਜੋ ਕੁਝ ਹਾਂ ਜੋ ਏਹੋ ਕੁਝ ਰਹਿਣਾ ਸੀ ਫਿਰ ਜਨਮ ਪੱਤਰੀ ਦੀ ਲੋੜ ਵੀ ਕੀ ਸੀ। ਸਗੋਂ ਇਕ ਗੱਲ ਖੁਸ਼ੀ ਦੀ ਹੈ ਕਿ ਵਾਧੂ ਦੇ ਰਾਹੂ ਕੇਤੂ, ਮੀਨ ਮਿਥਨ ਤਾਂ ਮਗਜ਼ ਉੱਤੇ ਨਹੀਂ ਚੜ੍ਹੇ ਫਿਰਦੇ ਨਾਲੇ ਹੁਣ ਅਸੀਂ ਆਪਣੀ ਮਰਜ਼ੀ ਦੀ ਜਨਮ ਪੱਤਰੀ ਵੀ ਤਾਂ ਲਿਖ ਲਈ ਹੈ ਜਿਸ ਵਿਚ ਲੋੜ ਪੈਣ ਤੇ ਵਾਧਾ ਘਾਟਾ ਕਰਨ ਦੇ ਹੱਕ ਵੀ ਸਾਡੇ ਆਪਣੇ ਕੋਲ ਰਾਖਵੇਂ ਹਨ।

ਪਰੰਤੂ ਢਾਢਾ ਅਫਸੋਸ ਏਸ ਗੱਲ ਦਾ ਹੈ ਬਈ ਸਾਡੇ ਬਚਪਨ ਦੀ ਕੋਈ ਤਸਵੀਰ ਨਹੀਂ। ਮੇਰੀ ਛਟੀ ਉਤੇ ਜਿਥੇ ਇਤਨਾ ਖਰਚ ਹੋਇਆ ਸੀ ਪੰਜ ਸੱਤ ਦਮੜੇ ਜੇ ਤਸਵੀਰ ਖਿੱਚਣ ਵਾਲੇ ਨੂੰ ਦੇ ਦਿੰਦੇ ਤਾਂ ਅੱਜ ਕਲੂ ਜਦੋਂ ਅਸੀਂ ‘ਬੇਜੀ’ ਬਣੇ ਫਿਰਦੇ ਹਾਂ। ਆਪਣੀ ਆਦ ਕਾਲੀ ਚਿੱਤਰਾਵਾਲੀ ਜਾਂ ਚਿੱਤਰ ਦੇਖ ਕੇ ਉਸ ਉੱਤੇ ਕੁਝ ਖੋਜਾਂ ਤਾਂ ਕਰ ਲੈਂਦੇ, ਵਈ ਉਸ ਵੇਲੇ ਸਾਡੇ ਸਰੀਰ ਦੀ ਗੱਲੀਟੀ ਕਿਹੋ ਜਿਹੀ ਸੀ, ਨੱਕ ਢੁਲੀਆਂ ਹੋਈ ਆਂ ਗੱਲਾਂ ਵਿਚੋਂ ਵੱਡੀਆਂ ਨਾਸਾਂ ਕਰਕੇ ਦਿੱਸਦਾ ਸੀ ਕਿ ਚਿੰਨੀਆਂ ਵਾਂਗ ਫਿੰਨ੍ਹਾਂ ਮਿੰਨ੍ਹਾਂ ਸੀ, ਜਿਸ ਨੂੰ ਪਿੱਛੋਂ ਦਾਈਆਂ ਮਾਈਆਂ ਨੇ ਖਿੱਚ ਖਿੱਚ ਵਧਾਇਆ। ਆਪਣੇ ਕੰਨਾਂ ਦੀ ਬਣਤਰ ਬੁੱਧ ਦੇ ਬੁੱਤਾਂ ਨਾਲ ਮਿਲਦੀ ਦੇਖ ਕੇ ਕਈ ਖਿਆਲ ਉਪਜਦੇ ਹਨ, ਜੇ ਸੱਚ ਮੁੱਚ ਇਹ ਇਤਨੇ ਹੀ ਵੱਡੇ ਸੀ। ਤਾਂ ਉਦੋਂ ਤਾਂ ਜਦੋਂ ਸਿਰ ਹਿਲਾਉਂਦੇ ਹੋਵਾਂਗੇ, ਛੋਟੇ ਮੋਟੇ ਪੱਖੇ ਜਿੰਨੀ ਹਵਾ ਝੁੱਲ ਪੈਂਦੀ ਹੋਵੇਗੀ।

ਗੱਲਾਂ ਵਿਚ ਪੈਂਦੇ ਟੇਏ, ਜੋ ਹੁਣ ਦਾਹੜੀ ਹੇਠ ਆ ਗਏ ਹਨ, ਝੱਟ ਕਿਸੇ ਨੂੰ ਪਿਆਰੇ, ਦੁਪਿਆਰੇ ਹੋਣ ਦੇ ਸ਼ਗਨ ਸਮਝਾ ਦਿੰਦੇ ਹੋਣਗੇ। ਲੰਮੀਆਂ ਬਾਹਵਾਂ ਨੇ ਤਾਂ ਘਰ ਦਿਆਂ ਨੂੰ ਕਈ ਵਾਰੀਂ ਆਪਣੇ ਪੁੱਤ ਨੂੰ ਅਵਤਾਰੀ ਕਿਸਮ ਦਾ ਜਣਾ ਹੀ ਦਿਤਾ ਹੋਵੇਗਾ। ਮੇਰੀ ਮਾਂ ਨੇ ਏਸ ਲਈ ਕਹਿੰਦੇ ਨੇ ਮੇਰੇ ਮਾਤਾ (ਚੀਚਕ) ਦਾ ਸੁਆ (ਇੰਜੈਕਸ਼ਨ) ਨਹੀਂ ਲਗਵਾਇਆ ਸੀ, ‘ਅੱਖੇ ਅੰਗਰੇਜ਼ਾਂ ਨੂੰ ਜੋਤਸ਼ੀਆਂ ਨੇ ਦਸਿਆ ਹੈ ਵਈ, ਜਿਸਨੇ ਥੋਤੇ ਰਾਜ ਥੋਹਣਾ ਹੈ, ਉਸ ਅਵਤਾਰ ਦੇ ਪਿੱਡੇ ਵਿਚ ਖਨ ਦੀ ਥਾਂ ਦੁੱਧ ਹੋਵੇਗਾ, – ‘ਤਾਂ ਹੀ ਤਾਂ ਜਾਏ ਖਾਣੇ ਹਰੇਕ ਬੱਚੇ ਦੇ ਸਥੇ ਲਾ ਲਾ ਕੇ ਦੇਖਦੇ ਹਨ? ਮੈਂ ਨੀ ਆਪਣੇ ਪੁੱਤ ਦਾ ਪਤਾ ਲਗਣ ਦੇਣਾ’, ਇਹ ਆਖ ਕੇ ਮੇਰੀ ਮਾਂ ਨੇ ਅਜਿਹਾ ਲਕੋਣਾ ਜਿਵੇਂ ਮੈਂ ਹੀ ਅੰਗਰੇਜ਼ਾਂ ਤੋਂ ਰਾਜ ਥੋਹਣਾ ਹੁੰਦਾ ਹੈ। ਗੱਲ ਸੱਚ ਵੀ ਹੈ। ਅਸੀਂ ਦੁਨੀਆਂ ਵਿਚ ਆਏ ਤਾਂ ਅੰਗਰੇਜ਼ ਦੇ ਬਿਸਤਰੇ ਗੋਲ ਹੋਏ।

ਸਾਡੇ ਛਟੀ ਵਾਲੇ ਕਾਰਜ ਪਿੱਛੋਂ ਅਸੀਂ ਜੋ ਨਵਾਂ ਰੂਪ ਉਘਾੜਿਆ, ਥੋੜ੍ਹ ਪੜਤਾਲ ਤੋਂ ਪਤਾ ਲੱਗਿਆ ਹੈ ਬੱਸ ਜੀ ਕਹਿੰਦੇ ਉਸਨੇ ਤਾਂ ਸਾਰੇ ਪਾਸੀਂ ਬੱਲੇ ਬੱਲੇ ਕਰਾ ਦਿੱਤੀ ਸੀ। ਦੁੱਧ ਚੁੰਘਦੇ, ਅਸੀਂ ਫੁੱਲ ਕੇ ਕੁੱਪਾ ਹੋ ਗਏ ਸੀ। ਗੋਰੇ ਚਿੱਟੇ ਮਘੇਲੇ ਜਿਹੇ, ਕਹਿੰਦੇ ਇੰਨੇ ਪਿਆਰੇ ਲਗਦੇ ਹੁੰਦੇ, ਅਥੇ! ਹਰੇਕ ਜਾਣਾ ਸਾਨੂੰ ਗੋਦੀ ਚੁੱਕਣ

ਲਈ ਤਰਸਦਾ ਰਹਿੰਦਾ। ਜਦੋਂ ਜੀ ਸਾਡੇ ਸਿਰ ਦੇ ਵਾਲਾਂ ਨੂੰ ਜਗਾ ਕੁ ਗੁੰਦਿਆਂ ਜਾਣ ਲੱਗਿਆ, ਸਾਡੇ ਸਿਰ ਉਤੇ ਨਵੀਂ ਵਿਆਹੁਲੀ ਵਾਂਗ ਜਦੋਂ ਛੋਟੇ ਛੋਟੇ ਸੱਗੀ ਛੁਲ ਗੁੰਦੇ ਜਾਂਦੇ ਮੱਥੇ ਉੱਤੇ ਤਿੰਨ ਪੱਤਾਂ ਵਾਲਾ ਟਿੱਕਾ, ਪੈਰਿਂ ਪਾਉਣੇ ਤੇ ਗਿਟਕੜੇ, ਘੁੰਗਰੂਆਂ ਵਾਲੇ ਕੰਗਣਾਂ ਦੀ ਛਣਕਾਟ ਪਾਉਂਦੇ ਜਦੋਂ ਰੁੜਦੇ ਫਿਰਦੇ ਅਸੀਂ ਗਲੀ ਵਿਚ ਘੁੰਮਦੇ ਹੁੰਦੇ, ਬਸ ਜੀ ਉਦੋਂ ਨਾ ਸਾਨੂੰ ਕੋਈ ਮੁੰਡਾ ਸਮਝ ਸਕਦਾ ਸੀ ਨਾ ਕੁੜੀ। ਅਸੀਂ ਤੀ ਕੁੜੀਆਂ ਨੂੰ ਵੀ ਸ਼ਗਮਾਉਂਦੇ ਹੁੰਦੇ। ਪਰ ਜੀ ਉਦੋਂ ਕੁੜੀਆਂ ਨੂੰ ਅਜਿਹੇ ਗਹਿਣੇ ਕੌਣ ਪਾਉਂਦਾ ਸੀ? ਇਕ ਗੱਲ ਸਮਝ ਨਹੀਂ ਆਉਂਦੀ ਕਿ ਮੁੰਡਿਆਂ ਨੂੰ ਕੁੜੀਆਂ ਬਣਾਉਣ ਲਈ ਇਸ ਕਿਸਮ ਦੇ ਗਹਿਣੇ ਕਿਉਂ ਪਾਏ ਜਾਂਦੇ ਸੀ? ਚਲੋ ਹੁਣ ਇਸ ਗੱਲ ਉਤੇ ਬਹੁਤੀ ਬਹਿਸ ਕੀ ਕਰਨੀ ਹੈ, ਹੁਣ ਕੇਹੜਾ ਬਾਲ ਵਰੇਸ ਮੁੜ ਕੇ ਆਉਣ ਲਗੀ ਹੈ?

ਜਦੋਂ ਜੀ ਸਾਡੇ ਸਿਰ ਦੇ ਕੋਮਲ ਵਾਲਾਂ ਦੀਆਂ ਮੀਢੀਆਂ ਗੁੰਦੀਆਂ ਜਾਂਦੀਆਂ ਤੇ ਸੱਗੀ ਛੁਲ ਅਤੇ ਪਰਾਂਦੀ ਤੇ ਫੀਤਿਆ ਨਾਲ ਬਾਲਪਣ ਦੇ ਸਾਰੇ ਸਿੰਗਾਰ ਕੱਸੇ ਜਾਣੇ ਕਈ ਕਈ ਦਿਨ, ਕਹਿੰਦੇ ਜੀ ਬਿਸ਼ਨੋਂ ਨੈਣ ਦੀਆਂ ਕੱਸ ਕੇ ਕੀਤੀਆਂ ਮੀਢੀਆਂ ਤੇ ਘੁੱਟ ਕੇ ਗੁੰਦੇ ਸਿਰ ਕਾਰਨ ਅਸੀਂ ਖੂਬ ਰੋਂਦੇ ਰਹਿਣਾ। ਕਹਿੰਦੇ ਇਕ ਵਾਰੀ ਸਾਰਾ ਸਿਰ ਉੱਠ ਖਡਿਆ ਸੀ। ਪਰ ਸਾਡੇ ਮਾਪਿਆਂ ਨੂੰ ਲੂਲ੍ਹਾਂ ਲਟਕਾਉਂਦਿਆਂ ਦੇਖਕੇ ਵੀ ਆਖ ਛਡਦੇ, ‘ਕੋਈ ਗੱਲ ਨਹੀਂ ਪਹਿਲੀ ਵਾਰ ਸਿਰ ਨੂੰ ਦੁਖ ਲਗਦਾ ਈ ਹੁੰਦਾ ਹੈ, ਫਿਰ ਆਪੇ ਪੱਕਾ ਹੋ ਜਾਓ।’ ਜਿਵੇਂ ਜੀ ਫੇਰ ਸਾਰੀ ਉੱਮਰ ਵਾਲ ਹੀ ਗੰਦਾਉਣੇ ਹੁੰਦੇ ਹਨ।

ਜਦੋਂ ਅਸੀਂ ਨਾਨਕੀਂ, ਜਾਂ ਮਾਸੀਆਂ ਭੂਆ ਦੇ ਪਿੰਡ ਜੰਗਲ ਦੇਸ਼ ਵਲ ਜਾਣਾ ਫਿਰ ਤਾਂ ਬਿਸ਼ਨੋਂ ਨੈਣ ਨੇ ਏਨੇ ਕੱਸ ਕੇ ਵਾਲ ਗੁੰਦਣੇ ਵਈ ‘ਮੁੰਡਾ ਮਰ ਜਾਏ ਤੜਾਗੀ ਨਾ ਟੁੱਟੋ’ ਵਾਲੀ ਗੱਲ ਹੋ ਜਾਣੀ। ਮੇਰੀ ਮਾਂ ਤੋਂ ਵੱਡੀ ਉਮਰ ਦੀ ਬਿਸ਼ਨੋਂ ਨੈਣ ਨੇ ਸਿਰ ਗੁੰਦ ਕੇ ਆਖਣਾ ‘ਲੈ ਅੰਮਾ’ ਇਕ ਵਾਰੀ ਤਾਂ ਮੈਂ ਆਪਣੇ ਦਿਉਰ ਦਾ ਇਹੋ ਜਿਹਾ ਸਿਰ ਕੀਤੇ, ਵਈ ਭਾਵੇਂ ਸਾਰੇ ਰਿਸ਼ਤੇ ਨਾਤਿਆਂ ਵਿਚ ਜਾ ਆਵੇ ਮਜਾਲ ਐ ਮੀਢੀਆਂ ਖੁੱਲ੍ਹਣ। ਸਿਰ ਦੀ ਚਮੜੀ ਉੱਧੜ ਜਾਵੇ ਬੇਸ਼ਕ, ਪਰ ਮੀਢੀਆਂ ਦਾ ਇਕ ਵਾਲ ਕੇਹੜਾ ਬਾਹਰ ਨਿਕਲ ਸਕਦਾ ਹੈ! ਸਿਰ ਉੱਤੇ ਜਦੋਂ ਜੀ, ਫਿਰ ਠੋਲਾ ਮਾਰਨਾ ਜੋ ਉਸਦੇ ਆਪਣੇ ਲਉਂਦੇ ਦਿਉਰ ਨਾਲ, ਵੱਡੀ, ਨਾ ਸੱਚ ਮਹਾਂ ਵੱਡੀ, ਭਾਬੀ ਦੀ ਮੁਹੱਬਤ ਦਾ ਚਿੰਨ੍ਹ ਹੁੰਦਾ ਸੀ, ਤਣਾਵਾਂ ਨਾਲ ਕੱਸੇ ਹੋਏ ਢੋਲ ਵਾਂਗ, ਸਾਡਾ ਸਿਰ ਉੱਪਰ ਨਾਲੋਂ ਵੱਧ ਅੰਦਰੋਂ ਅਜੇਹਾ ਗੂੰਜਣਾ ਕਿ ਅਸੀਂ ਉਸ ਦੇ ਨਾਲ ਹੀ ਸਮੇਂ ਦਾ ਰਾਗ ਅਲਾਪ ਦੇਣਾ। ਇਸ ਬੇ-ਤਾਲੇ ਰਾਗ ਦਾ ਅਲਾਪ, ਜੋ ਅਸਲ ਵਿਚ ਵਿਰਲਾਪ ਹੁੰਦਾ ਸੀ, ਉਤਨਾ ਚਿਰ ਫਿਰ ਬੰਦ ਕਿਵੇਂ ਹੋ ਸਕਦਾ ਸੀ ਜਿਨਾ ਚਿਰ ਸਿਰ ਵਿਚ ਸੁਰਾਂ ਟੁਣਕਦੀਆਂ ਰਹਿਣ। ਸਾਡੀਆਂ ਕੱਸੀਆਂ ਹੋਈਆਂ ਮੀਢੀਆਂ ਤੋਂ ਪੀੜਿਆਂ ਉੱਠਦੀਆਂ ਰਹਿਣੀਆਂ ਅਤੇ ਤੇ ਅਸੀਂ ਰੋਂਦੇ ਰਹਿਣਾ। ਕਦੇ ਕਦੇ ਵਾਲਾਂ ਦੀਆਂ ਮੀਢੀਆਂ ਦਾ ਖਿੱਚਾਅ ਗੁੜੀ ਨੀਂਦ ਖੂਗੀ ਵੇਲੇ ਵੀ-ਜੋ ਕਹਿੰਦੇ ਸੂਲੀ ਉੱਤੇ ਵੀ ਆ ਜਾਂਦੀ ਹੈ-ਝੁੰਮਦੇ ਸਿਰ ਤੂੰ ਲਟਕਦੇ ਜੁਸੇ ਨੂੰ ਏਸੇ ਬਿਹਾਰ ਵਿਚ ਲਾਈ ਰਖਦਾ। ਵਾਂਹਡੇ ਜਾਂ, ਸਾਕ ਸਕੀਗੀ ਵਿਚ ਜਾਣ ਲਈ ਜਦੋਂ ਸਾਨੂੰ ਨਵੀਂ ਦੁਹਲਨ ਵਾਂਗ ਪੂਗੀ ਤਰ੍ਹਾਂ ਸਜਾਇਆ ਜਾਂਦਾ, ਫਿਰ ਘਰਦਿਆਂ ਨੂੰ ਨਜ਼ਰ ਲਗਣ ਦਾ ਡਰ ਭੂਤਾਂ ਵਾਂਗ ਆ ਚੁੰਮੜਦਾ। ਸਾਡੀ ਸੁੰਦਰਤਾ ਬਣਾਉਂਦੀ ਗੁਡੀਆਂ ਨੂੰ ਮਾਤ ਪਾਉਣ ਵਾਲੀ ਦੇਖ ਕੇ, ਜੇ ਕੋਈ ਪਾਰਖੂ ਹੁੰਦਾ ਤਾਂ ਜੂਰੂ ਸਾਡੇ ਘਰਦਿਆਂ ਨੂੰ ਪੁੱਛਦਾ, ‘ਵਈ ਇਹ ਲੀਰਾਂ ਦਾ ਬੂਧੂ ਤਾਂ ਹੈ ਨਹੀਂ, ਨਾ ਹੀ ਰਬੜ ਦਾ ਬਾਵਾ ਹੈ’, ਪਰ ਤੁਸੀਂ ਕਾਕਾ ਵੀ ਨਹੀਂ ਰਹਿਣ ਦਿੱਤਾ ਇਸ ਮੁੰਡੇ ਦਾ ਹੁਲੀਆ ਦੱਸੇ ਕੀ ਬਣਾਇਆ ਹੈ? ਘਰ ਦੇ ਬਾਬੂਬੀ ਇਹੋ ਜਵਾਬ ਦਿੰਦੇ ਕਿ ‘ਅਸੀਂ ਤਾਂ ਜੀ ਇਸ ਨੂੰ ਪਿੰਡ ਦੇ ਜੁਵਾਕਾਂ ਵਿਚੋਂ ਇਕ ਵਾਰੀ ਸਿਰ ਕਢਵਾ ਬਣਾ ਦਿੰਤਾ

ਹੈ, ਭਾਵੇਂ ਕੁਝ ਕੋਈ ਕਹੋ।' ਦੇਹਲੀਓ ਪੈਰ ਬਾਹਰ ਕੱਢਣ ਤੋਂ ਪਹਿਲਾਂ ਜੀ ਸਾਡੀ ਸੁੰਦਰਤਾ ਨੂੰ ਕਰੂਪਤਾ ਵਿਚ ਬਦਲਣ ਦੇ ਉਪਾਉ ਹੋ ਜਾਣੇ। ਜਦੋਂ ਅਸੀਂ 'ਬੋੜੇ ਸਜੇ ਹੋਣੇ ਤਾਂ ਹਸੀਨਾਂ ਦੇ ਮੁਖੜੇ ਤੇ ਤਿਲ ਨਾਲੋਂ ਵੱਡਾ ਚਟਾਕ, ਸਾਡੀ ਠੋੜੀ ਜਾਂ ਮੱਥੇ ਉਤੇ ਪੁੱਠੇ ਤਵੇਂ ਦੀ ਕਾਲੜ ਦਾ ਦਾਗ ਦਿੱਤਾ ਜਾਂਦਾ। ਜਦੋਂ ਕਦੇ ਅਸੀਂ ਬਣੇ ਠਣੇ ਹੋਏ ਘਰਦਿਆਂ ਨੂੰ ਬਹੁਤੇ ਸੋਹਣੇ ਲੱਗਣੇ, ਉਹਨਾਂ ਨੇ ਹੋਰ ਕਾਲੜ ਥੱਪ ਦੇਣੀ, ਵਈ ਸਾਡਾ ਮੁੰਡਾ ਕਿਸੇ ਬਿਗਾਨੇ ਬੰਦੇ ਨੂੰ ਸੋਹਣਾ ਨਾ ਲਗ ਜਾਵੇ?

ਇਕ ਵਾਰੀ ਅਥੇ! ਇਸ ਤਰ੍ਹਾਂ ਦੇ ਉਪਾਉ ਕੀਤੇ ਬਿਨਾਂ ਮੇਰਾ ਚਾਚਾ ਨਿਧਾਨ ਸਿੰਘ ਕਹਿੰਦੇ ਜੀ ਮੈਨੂੰ ਬਾਹਰਲੇ ਘਰ ਗੋਦੀ ਚੁੱਕ ਕੇ ਖਿੜਾ ਰਿਹਾ ਸੀ, ਉੱਧਰੋਂ ਭੋਲਾ ਸਿੰਘ ਬੁੜਾ ਆ ਗਿਆ, ਉਸ ਦੀ ਜਿਉਂ ਹੀ ਅਸਾਡੇ ਸੁੰਦਰ ਸਰੂਪ ਤੇ ਨਿਗਾਹ ਪਈ ਉਥੇ ਹੀ ਪੈਰ ਜਮਾ ਕੇ ਬੜ੍ਹ ਗਿਆ। ਸਾਡੀਆਂ ਅਲੋਕਾਰੀਆਂ ਗਲ੍ਹਾਂ ਤੇ ਅਦਾਵਾਂ ਦੇਖ ਕੇ ਉਸ ਨੇ ਕਿਹਾ: 'ਨਿਧਾਨ ਸਿੰਘਾ ਮੁੰਡਾ ਤਾਂ ਪੱਟੂ ਬੜਾ ਤਿੱਖਾ ਲੱਗਦੈ, ਅੱਖ ਦੇਖ ਕਿੰਨੀ ਸੋਹਣੀ ਹੈ, ਹਰਨ ਵਰਗੀ, ਕਿਵੇਂ ਭੁੱਟ ਭੁੱਟ ਝਾਕਦੈ, ਰੱਬ ਉਮਰ ਲਾਵੇ।'

ਉਸ ਦੀ 'ਅਸੀਨੀ' ਸੀ ਕਿ 'ਦੁਰਾਸੀਸ', ਬਸ ਜੀ ਉਹੋ ਦਿਨ ਹੱਦ, ਸਾਡੀਆਂ ਅੱਖਾਂ ਨੂੰ ਨਾ ਆਈਆਂ, ਵਈ ਆ ਕੇ ਜਾਣ ਦਾ ਨਾਉਂ ਈ ਨਾ ਲੈਣ। ਗੰਨੀਆਂ ਸੁੱਜ ਕੇ ਗੁਲਗੁਲੇ ਹੋ ਗਈਆਂ। ਘਰਦਿਆਂ ਨੇ ਬਥੇਰੇ ਟੁਣੇ, ਟਾਮਣ ਅਤੇ ਹੱਥ ਉੱਲੇ ਕਰਾਏ ਦੁਰੋਂ ਨੇਤ੍ਰਿਓ ਸਿਆਣਿਆ ਤੋਂ ਪਾਣੀ ਕਰਾ ਕਰਾ ਕੈ ਛਿੱਟੇ ਮਾਰੇ, ਦੋ ਮਹੀਨੇ ਜੀ ਕਹਿੰਦੇ ਫਿਰ ਅਸੀਂ ਉਹ ਕਸ਼ਟ ਭੋਗਿਆ, ਵਈ ਅੱਖਾਂ ਨੇ ਤਾਂ ਕੀ ਜਾਣਾ ਸੀ ਪੁੜਪੜੀਆਂ ਵੀ ਉੱਠ ਖੜ੍ਹੀਆਂ। ਕਿਸੇ ਸਿਆਣੇ ਦੇ ਕਹੇ ਤੇ ਉੱਧਰ ਤਾਂ ਜੀ ਸਾਡੀਆਂ ਅੱਖਾਂ ਵਿਚ ਜਿੰਕਲੋਸ਼ਨ ਪਾਉਣ ਲੱਗੇ, ਨਾਲੋਂ ਨਾਲ ਰਾਤਾਂ ਨੂੰ ਬਕਰੀ ਦੇ ਦੁੱਧ ਦੇ ਫ਼ਰੇ, ਨਾਲ ਈ ਸਾਡੀ ਸੁੰਦਰਤਾ ਬਾਰੇ ਨਜ਼ਰ ਦਾ ਉਪਾਉ ਕਰਨ ਲਈ ਭੋੜੇ ਬੁੜੇ ਦੇ ਪੈਰਾਂ ਦੀ ਮਿੱਟੀ ਚੁੱਕ ਕੇ ਚੁੱਲ੍ਹੇ ਵਿਚ ਫੂਕੀ ਗਈ। ਸਾਡੇ ਸਿਰ ਉਤੋਂ ਦੀ ਵਾਰ ਕੇ ਲਾਲ ਮਿਰਚਾਂ ਅੱਗ ਵਿਚ ਸੁੱਟੀਆਂ ਗਈਆਂ, ਸਾਰਿਆਂ ਉਪਾਵਾਂ ਅਤੇ ਦੁਵਾਈਆਂ ਦੇ ਬਲ ਨਾਲ ਅਸੀਂ ਮਸਾਂ ਮਸਾਂ ਮੁੜ ਕੇ ਜੰਗ ਦੀ ਰੌਸ਼ਨੀ ਦੇਖਣ ਜੋਗੇ ਹੋਏ। ਜੇ ਇਹ ਉਪਾਉ ਨਾ ਹੁੰਦੇ, ਨਾ ਜਾਣੀਏ 'ਪ੍ਰਾਚਖਸ਼ੂ' ਬਣ ਕੇ ਦੰਧਰ ਦੇ ਅੰਨ੍ਹਿਆਂ ਸਾਧਾਂ ਵਾਲੇ ਡੇਰੇ ਰਾਗੀਆਂ ਤੋਂ ਚਾਰ ਸਰਗਮਾਂ ਸਿਖ ਕੇ ਜੂਨ ਗੁਜ਼ਾਰਾ ਕਰਨਾ ਪੈਂਦਾ। ਜਾਂ ਫਿਰ ਕਿਸੇ ਡੇਰੇ ਗੁਰਦੁਵਾਰੇ ਤੇ ਮੰਦਰ ਵਿਚ 'ਕਥਾ ਵਾਚਕ' ਹੁੰਦੇ।

ਉਸ ਤੋਂ ਪਿੱਛੋਂ ਫਿਰ ਜਦੋਂ ਜੀ ਸਾਨੂੰ ਘਰਦਿਆਂ ਬਾਹਰ ਲੈ ਕੇ ਜਾਣਾ, ਸੌ ਉਹੜ ਪੋਹੜ ਕਰਨੇ। ਫਿਰ ਭੋਲਾ ਸਿੰਘ ਬੁੜਾ ਤਾਂ ਜਿੱਥੇ ਦੇਖਣਾ ਸਾਨੂੰ ਝੱਟ ਲੁਕੇ ਲੈਣਾ। ਜਿਵੇਂ ਉਹ ਬੱਚੇ ਚੁੱਕਣ ਵਾਲੇ ਗਿਰੋਹ ਦਾ ਮੈਂਬਰ ਹੁੰਦਾ ਹੈ। ਸਾਨੂੰ ਨਜ਼ਰ ਫ਼ਜ਼ਰ ਤੋਂ ਬਚਾਉਣ ਦੇ ਫਿਰ ਪੱਕੇ ਪ੍ਰਬੰਧ ਕੀਤੇ ਗਏ। ਇਕ ਪਾਣੀ ਦੀ ਬੋਤਲ ਘਰੇ ਆਲੇ ਵਿਚ ਕਰਾ ਕੇ ਰੱਖੀ ਗਈ। ਘਰੇ ਵੜਨ ਵੇਲੇ ਉਸ ਦੇ ਛਿੱਟੇ ਦਿੱਤੇ ਜਾਂਦੇ, ਵਈ ਜੇ ਕੋਈ ਇੱਲ ਬਲਾ ਮੰਦਭਾਵਨਾ ਨਾਲ ਗੁਪਤੇ ਗੁਪਤੀ ਪਿੱਛਾ ਕਰਦੀ ਸਾਡੇ ਨਾਲ ਆ ਰਹੀ ਹੋਵੇ ਤਾਂ ਇਸ ਮੰਤਰ ਪੜ੍ਹ ਕੇ ਤਿਆਰ ਕੀਤੇ ਵਿਘਨ ਹਰਨ ਪਾਣੀ ਦੇ ਛਿੱਟੇ ਪੈਂਦਿਆਂ ਹੀ ਝੜ ਜਾਵੇ ਜਾਂ ਨੱਸ ਜਾਵੇ, ਇਸ ਤਰ੍ਹਾਂ ਸਾਡੇ ਤੋਂ ਮੰਦੇ ਪ੍ਰਭਾਵ ਦੂਰ ਕਰਨ ਲਈ ਹਰ ਹੀਲਾ ਕੀਤਾ ਜਾਂਦਾ ਰਿਹਾ। ਇਕ ਪੱਕੇ ਤੌਰ ਤੇ ਅੱਗ ਸੰਗ ਰਹਿਣ ਵਾਲਾ ਪੱਕਾ ਪ੍ਰਬੰਧ ਕੀਤਾ ਗਿਆ, ਇਲਕੇ ਦੇ ਮੰਤਰਾਂ ਤੰਤਰਾਂ ਵਾਲੇ ਸਿਆਣੇ ਤੋਂ ਯੰਤਰ ਲਿਖਾ ਕੇ ਚਾਂਦੀ ਦੇ ਚਿੱਟੇ ਤਵੀਤ ਵਿਚ ਮੜ੍ਹਾ ਕੇ ਕਾਲੀ ਲੋਗੜੀ ਵਿਚ ਪਰੋ ਕੇ ਸਾਡੇ ਗੱਲ ਵਿਚ ਲਟਕਾ ਦਿਤਾ। ਬਸ ਜੀ ਫੇਰ ਕੀ ਸੀ 'ਨੰਗਾ ਪੁੱਤ ਚੋਰਾਂ ਨਾਲ ਖੇਡੇ।' ਅਸੀਂ ਜੇ ਨੰਗੇ ਨਹੀਂ ਪਰ ਏਨੇ ਉਪਾਉ ਕਰਨ

ਪਿੱਛੋਂ ਨਿਸੰਗ ਜੂਰ ਹੋ ਗਏ ਸੀ। ਫਿਰ ਜੀ ਸਾਨੂੰ ਉਡਾਰ ਹੋਇਆ ਦੇਖ ਕੇ ਘਰ ਦਿਆਂ ਨੇ ਵੱਖਰੇ ਆਉਣ ਜਾਣ ਦੀ ਖੁਲ੍ਹ ਦੇ ਦਿਤੀ-ਹਰ ਦਮ ਰੱਖਿਆ ਲਈ ਗਲ ਵਿਚ ਕਰਾ ਕੇ ਪਾਇਆ ਤਵੀਤ ਜੋ ਅੰਗ ਸੰਗ ਹਾਜ਼ਰ ਹੁੰਦਾ ਸੀ-ਜਿਸ ਦੇ ਇਕ ਪਾਸੇ ਕਹਿੰਦੇ, ‘ਤਾਤੀ ਵਾਉ ਨਾ ਲਾਗਈ’ ਵਾਲਾ ਸ਼ਬਦ ਵੀ ਤਾਂ ਲਿਖਿਆ ਹੋਇਆ ਸੀ।

ਹੱਡ ਗੋਡੇ ਭਨਾ ਕੇ ਅਸੀਂ ਜੀ ਤੁਰਨ ਫਿਰਨ ਕੀ ਲੱਗੇ, ਘਰਦਿਆਂ ਲਈ ਬਿਪਤਾ ਬਣ ਗਏ। ਘਰ ਦੇ ਕਹਿਣ ਵਈ ਐਸੇ ਮੰਦੇ ਸਮੇਂ ਮੁੰਡੇ ਦਾ ਪੈਰ ਘਰੋਂ ਬਾਹਰ ਨਿਕਲਿਆਂ ਹੈ, ਬਸ ਮੁੜ ਕੇ ਫਿਰਦਾ ਹੀ ਨਹੀਂ ਦਿਸਦਾ। ਜਦੋਂ ਅਸੀਂ ਰਤਾ ਕੁ ਨੌਸਣਾ ਭੱਜਣਾ ਸ਼ੁਰੂ ਕੀਤਾ, ਪੈਰਾਂ ਵਿਚ ਪਾਏ ਚਾਂਦੀ ਦੇ ਸਗਲਿਆਂ, ਨਜ਼ਰ ਬੱਟ, ਸ਼ੇਰਾਂ ਦੀਆਂ ਚਾਂਦੀਆਂ ਮੜੀਆਂ ਹੋਈਆਂ ਨਹੁੰਦਰਾਂ ਵੱਖ ਛਣਕਣੀਆਂ। ਪੈਰਾਂ ਦੇ ਪਾਊਟੇ, ਹੱਥਾਂ ਦੇ ਕੰਗਣ ਵੱਖ ਅਤੇ ਤੜਾਗੀ ਦੇ ਚਾਂਦੀ ਦੇ ਘੁੰਗਰੂਆਂ ਨੇ ਇਨ੍ਹਾਂ ਸਾਜ਼ਾਂ ਨਾਲ ਜਦੋਂ ਆਪਣੀ ਸੁਰ ਮੇਲਣੀ ਤਾਂ ਕਈ ਜਲ ਤਰੰਗ ਮਾਤ ਪੈ ਜਾਣੇ। ਅਸੀਂ ਜੀ ਜਿਧਰ ਜਾਣਾ ਛਣਕਾਰੇ ਈ ਪੈਂਦੇ ਫਿਰਨੇ।

ਉਦੋਂ ਅਸੀਂ ਜੀ, ਨਾ ਐਡੀਟਰ ਸੀ ਤੇ ਨਾ ਲਿਖਾਰੀ, ਤੇ ਨਾ ਹੀ ਕਿਸੇ ਸਭਾ ਸੁਸਾਇਟੀ ਤੇ ਕਮੇਟੀ ਦੇ ਮੈਂਬਰ, ਬਸ ਨਿਰੇ ਖਿੰਡੋਣੇ ਹੁੰਦੇ ਸਾਂ, ਜਿਸ ਨਾਲ ਹਰ ਵੱਡਾ ਛੋਟਾ ਆਉਂਦਾ ਜਾਂਦਾ ਜੀਅ ਪਰਚਾਉਂਦਾ ਤੇ ਮਨ ਪਰਚਾ ਕੇ ਲੰਘ ਜਾਂਦਾ ਸੀ।


ਭਾਵੇਂ ਉਮਰ ਦੇ ਤਾਂ ਅਸੀਂ ਤੁਹਾਨੂੰ ਪਤਾ ਲੱਗ ਹੀ ਗਿਆ ਵਈ ਨਰਮ ਹੀ ਸਾਂ, ਬਸ ਚਾਰ ਪੰਜ ਵਰਿਆਂ ਦੇ ਤੱਤਲੀਆਂ ਗੱਲਾਂ ਕਰਨ ਵਾਲੇ ਰੌਣੇ ਭੌਣੇ, ਪਰ ਤੁਹਾਨੂੰ ਹੈਰਾਨੀ ਹੋਵੇਗੀ ਜਦੋਂ ਅਸੀਂ ਉਸ ਵੇਲੇ ਆਪਣੇ ਮੁਖਾਰ ਬਿੰਦ ਤੋਂ ਚੰਗੀ ਤਰ੍ਹਾਂ ‘ਬਾਬਾ’ ਲਫ਼ਜ਼ ਆਖ ਨਹੀਂ ਸੀ ਸਕਦੇ, ਹਾਂ ਜੀ! ਉਦੋਂ ਪਿੰਡ ਦੀਆਂ ਕਈ ਵਡਉਮਰੀਆਂ ਬਹੂਆਂ ਤੇ ਮਨੁੱਖਾਂ ਦੇ ‘ਬਾਬੇ’ ਲੱਗਦੇ ਹੁੰਦੇ ਸਾਂ। ਇਉਂ ਸਮਝੋ ਅਸੀਂ ਜਮਾਂਦਰੂ ਬਾਬੇ ਈ ਹੋਈਏ। ਤੇ ਚਾਚੇ ਤਾਂ ਅੱਧੋ ਪਿੰਡ ਦੇ ਅਸੀਂ ਸ਼ਾਇਦ ਜੰਮਣ ਤੋਂ ਪਹਿਲਾਂ ਈ ਹੋਈਏ।

ਮੇਰੇ ਬਾਪੂ ਦਾ ਹਾਣੀ ਮੰਤੂ ਨਾਈ, ਜਿਸ ਦਾ ਮੈਂ ਪਿੰਡ ਦੇ ਮੰਨੇ ਹੋਏ ਤਰੀਕੇ ਨਾਲ ਚਾਚਾ ਲਗਦਾ ਸੀ, ਮੈਨੂੰ ਮਾਣ ਨਾਲ ਤਾਇਆ ਆਖਿਆ ਕਰਦਾ ਸੀ, ਜਿਵੇਂ ਮੈਂ ਉਸ ਦੇ ਬਾਪੂ ਤੋਂ ਵੀ ਵੱਡਾ ਹੁੰਦਾ ਹਾਂ।

ਪਿੰਡ ਵਿਚ ਘਰ ਦਾ ਕੰਨ੍ਹਾਂ ਵੱਡੇ ਥਾਂ ਹੋਣ ਕਰਕੇ ਅਸੀਂ ਉਦੋਂ ਕਈਆਂ ਬਹੂਆਂ ਤੇ ਸਵਾਣੀਆਂ ਦੇ ਸੌਹਰਿਆਂ ਦੇ ਥਾਂ ਹੋਣਾ ਹੀ ਸੀ। ਕਈ ਵੱਡ ਉਮਰੀਆਂ ਭਰਜਾਈਆਂ ਨੇ ‘ਇਹ ਤਾਂ ਮੇਰਾ ਲੌਢਾ ਦਿਉਰ ਕੱਚਾ ਈ ਖਾਣ ਵਾਲਾ ਆਖ ਕੇ’ ਸਾਨੂੰ ਜੀ ਦੰਦੀਏ ਖਾ ਜਾਣਾ ਤੇ ਚੂੰਢੀਆਂ ਨਾਲ ਵਿੰਨ੍ਹ ਛੱਡਣਾ। ਸਾਡੀਆਂ ਸ਼ਰਮ ਦੀਆਂ ਮਾਰੀਆਂ ਕਈ ਨੂੰਹਾਂ ਨੇ ਬੀਚ ਬਚਾਓ ਕਰਾਉਣਾ, -ਨਾ ਨੀ ਅਮਾਂ, ਸਾਡੇ ਛੋਟੇ ਜਿਹੇ ਬਾਬੇ (ਬਾਵੇ ਨੂੰ ਨਹੀਂ) ਐਵੇਂ ਈ ਨਾ ਛੇੜੀ ਜਾਉ, ਵਿਚਾਰਾ ਰੋ ਪੁਲਿਗਾ। ‘ਉਨ੍ਹਾਂ ਜ਼ੋਰ ਨਾਲ ਜਦੋਂ ਅਜਿਹੇ ਰਖਸ਼ਾ ਦੇ ਯਤਨ ਕਰਨੇ ਤਾਂ ਕਿਧਰੇ ਸਾਡੀ ਜਾਨ ਖਲਾਸੀ ਹੋਣੀ। ਮੇਰੇ ਬਾਪੂ ਦੇ ਕਈ ਹਾਣੀਆਂ ਨੇ ਜਦੋਂ ਮੈਨੂੰ ‘ਬਾਬਾ’ ਜਾਂ ‘ਚਾਚਾ’ ਆਖਣਾ ਜਿਵੇਂ ਪਹਿਲੇ ਜਨਮ ਵਿਚ ਵੀ ਮੈਂ ਉਹਨਾਂ ਦੀਆਂ ਮਾਵਾਂ ਦਾ ਸਹੁਰਾ ਜਾਂ ਦਿਉਰ ਜੇਠ ਹੁੰਦਾ ਹਾਂ, ਤਾਂ ਮੈਨੂੰ ਗੁੱਸਾ ਚੜ੍ਹ ਜਾਣਾ, ਪਰ ਗੁੱਸੇ ਹੋ ਕੇ ਕੀ ਕਰ ਸਕਦੇ ਸਾਂ, ਕਾਠ ਦੀ ਹਾਂਡੀ ਉਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ। ਮੈਂ ਗੁੱਸੇ ਹੋਣਾ, ਤਾਂ ਉਹਨਾਂ ਲਈ ਹੋਰ ਤਮਾਸ਼ਾ ਬਣਾ ਜਾਣਾ। ਮਦ-ਹੋਸ਼ੀ ਜਿਹੀ ਵਿਚ ਲੰਘਾਇਆ ਇਹ ਬਚਪਨ ਕਿੱਨਾ ਖੱਟ-ਮਿੱਠਾ ਤੇ ਸੁਆਦਲਾ ਸੀ।



# ਆਹਰ- ਪਾਹਰ



ਮੇਰੇ ਪਿੰਡ ਦੇ ਕੰਮ ਧੰਦੇ ਜਾਂ ਆਹਰ ਪਾਹਰ ਦੀ ਪਹਿਲੀ ਵੰਡ ਤਾਂ ਇਸਤ੍ਰੀ ਪੁਰਖਾਂ ਵਿਚ ਹੈ, ਇਸਤ੍ਰੀਆਂ, ਘਰ ਦਾ ਚੁਲ੍ਹਾ ਚੌਕਾ ਰੋਟੀ ਟੁੱਕ, ਗੋਹਾ ਕੂੜਾ, ਸਾਫ਼ ਕਰਨ ਤੋਂ ਲੈ ਕੇ, ਪਸੂਆਂ ਦੀ ਸੰਭਾਲ ਤੇ ਦੁੱਧ ਬਾਧ ਦੇ ਆਹਰ ਪਾਹਰ ਵਿਚ ਲੱਗੀਆਂ ਰਹਿੰਦੀਆਂ ਹਨ। ਮਨੁੱਖ ਖੇਤੀ ਬਾੜੀ ਤੇ ਹੋਰ ਕੰਮ, ਮਿਹਨਤੀ ਮਜ਼ੂਗੀ ਵਾਲੇ ਕਰਕੇ ਖੱਤੀ ਕਮਾਈ ਘਰ ਲਿਆਉਂਦੇ ਹਨ।

ਮੇਰੇ ਪਿੰਡ ਦੀ ਅਰਬ ਵਿਵਸਥਾ ਪਿੰਡ ਦੇ ਲੋਕਾਂ ਦੇ ਕੰਮ ਧੰਦਿਆਂ ਉਤੇ ਨਿਰਭਰ ਹੈ ਤੇ ਕੰਮ ਧੰਦੇ ਉਥੋਂ ਦੇ ਲੋਕਾਂ ਦੀਆਂ ਜਨਮ ਜਾਤਾਂ ਨਾਲ ਓਤ ਪੋਤ ਹਨ। ਇਸ ਕਰਕੇ ਕੰਮਾਂ ਧੰਦਿਆਂ ਦੀ ਵੰਡ ਮੇਰੇ ਪਿੰਡ ਦੇ ਜਾਤੀ ਜਮਾਤੀ ਕਿੰਤਿਆਂ ਵਿਚ ਪ੍ਰਚੱਚੀ ਹੋਈ ਹੈ। ਰਵਾਇਤੀ ਤੌਰ ਤੇ ਜਿਸ ਜਾਤੀ ਦੇ ਲੋਕ ਜੋ ਕੰਮ ਕਰਦੇ ਹਨ ਉਸ ਜਾਤੀ ਦਾ ਪੁਸ਼ਟਾਂ ਤੋਂ ਉਹੀ ਕੰਮ ਚਲਿਆ ਆ ਰਿਹਾ ਹੈ।

ਹਰ ਜਾਤੀ ਨੂੰ ਆਪਣਾ ਕਿੱਤਾ ਇਸ਼ਟ ਦੇਵ ਵਾਂਗ ਪਵਿੱਤਰ ਹੋਣ ਦਾ ਮਾਣ ਤੇ ਸਭਨਾਂ ਨੂੰ ਆਧੋ ਆਪਣੇ ਕੰਮ ਦੇ ਖਾਨਦਾਨੀ 'ਗਿਆਨ' ਦਾ ਅਭਿਆਨ ਹੈ। ਹਰ ਜਾਤੀ ਦੇ ਲੋਕ ਆਪਣੇ ਕੰਮ ਦੇ ਹੁਨਰ ਤੇ ਉਸ ਦੀ ਨਿਪੁੰਨਤਾ ਗੁਝੇ ਭੇਦਾਂ ਤੇ ਪੇਚਦਾਰ ਰਹੱਸਾਂ ਉਤੇ ਇਤਨਾ ਗਰਬ ਰਖਦੇ ਹਨ ਜਿਵੇਂ ਉਹਨਾਂ ਪਾਸ ਨਾਗ ਮਣੀਆਂ ਦੇ ਭੰਡਾਰੇ ਹੋਣ।

ਲੁਹਾਰ ਨੂੰ ਤਾਅ ਲਾਉਣ ਦੀ ਕਲਾ ਤੇ ਮਾਣ ਹੈ ਤਾਂ ਤਖਾਣ ਨੂੰ ਆਪਣੀਆਂ ਚੂਲਾਂ ਲਾਉਣ ਉੱਤੇ, ਮਜਾਲ ਐ ਮੇਰੇ ਠੋਕੇ ਹੋਏ ਮੰਜੇ ਵਿਚੋਂ ਕਾਣ ਨਿਕਲੇ, ਚੂਲ ਇਹੋ ਜਿਹੀ ਲਾਈ ਐ ਵਈ ਛਟਾਂਕੀ ਦੀ ਠੋਕਰ ਨਾਲ ਨਿਕਲ ਸਕਦੀ ਐ, ਉੰ ਭਾਵੇਂ

ਦੇ ਬੰਦੇ ਖਿੱਚਣ ਸੱਲ ਵਿਚੋਂ ਨਹੀਂ ਨਿਕਲੇਗੀ। ਲੁਹਾਰ ਨੂੰ ਆਪਣੇ ਤਲਪੇ ਖੁਰਪੇ ਅਤੇ ਕਹੀ ਦਾ ਦਾਹਵਾ ਹੁੰਦਾ ਹੈ—ਵਈ ਹਬੌੜੇ ਦੀ ਇਕ ਸਾਰ ਤੇ ਚਿਕਨਾਹਟ ਦੇਣ ਵਾਲੀ ਉਹ ਤਰਪਾਈ ਕੀਤੀ ਹੈ, ਭਾਵੇਂ ਘਾਣੀ ਵੱਡੀ ਜਾਵੇ ਮਜਾਲ ਐ ਮਿੱਟੀ ਦਾ ਭੋਗ ਨਾਲ ਲੱਗ ਜਾਵੇ, ਤਲਪਣ ਵਿਚ ਵੀ ਤਾਂ ਕੋਈ ਹੁਨਰ ਹੁੰਦਾ ਹੈ?

ਘੁਮਿਆਰ ਨੂੰ ਆਪਣੇ ਭਾਂਡੇ ਦੀ ਮਿੱਟੀ ਕਮਾਉਣ ਗੁੰਨ੍ਹਣ ਤੇ ਫਿਰ ਚੱਕ ਉਤੇ ਚੜ੍ਹਾਉਣ ਪਿਛੋਂ, ਘੜਿਆਂ ਨੂੰ ਥਾਪੀਆਂ ਨਾਲ ਤਲਪ ਤਲਪ ਕੇ ਇਕ ਸਾਰ ਪੱਕਾ ਕਰਨ ਦੀ ਵੀ ਘੱਟ ਅਭਿਮਾਨ ਨਹੀਂ ਹੁੰਦਾ, ਏਨੀ ਪਤਲੀ ਤੇ ਗਿੱਲੀ ਮਿੱਟੀ ਦਾ ਕੁੱਟ ਕੁੱਟ ਕੇ ਵਧਾ ਵਧਾ ਕੇ ਘੜੇ ਦਾ ਪੇਟ ਉਭਾਰਨਾ ਛੋਟੀ ਜਿਹੀ ਕਾਗੀਗਰੀ ਨਹੀਂ। ਮਜਾਲ ਐ ਵਿਚ ਕਿਸੇ ਕਿਸਮ ਦਾ ਟਾਕੀ ਟੱਲਾ ਲੱਗਿਆ ਹੋਵੇ। ਹਾੜ੍ਹਾਂ ਦੇ ਮਹੀਨੇ ਪਾਣੀ ਠੰਢਾ ਰਖਣ ਵਾਲੇ ਘੜੇ ਤੇ ਇੱਜ਼ਗੀ ਦੀ ਕੱਚੀ ਮਿੱਟੀ ਵਿਚ ਕੇਹੜੀਆਂ ਕੇਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਅਤੇ ਫਿਰ ਆਵੀ ਚਾੜ੍ਹਣ ਵੇਲੇ ਕਿਵੇਂ ਠੀਕ ਠੀਕ ਬਾਲਣ ਪਾ ਕੇ ਹਿਸਾਬ ਸਿਰ ਦੀ ਅੱਗ ਦਿਤੀ ਜਾਂਦੀ ਹੈ, ਘੁਮਿਆਰ ਦੀ ਇਸ ‘ਪ੍ਰਜਾ ਪਤੀ’ ਪ੍ਰਤਿਭਾ ਦੀ ਕਿਸ ਨੇ ਰੀਸ ਕਰਨੀ ਹੋਈ?

ਇਉਂਗੀ ਦਾ ਇਕੋ ਵੇਲੇ ਦੋ ਦੋ ਤਿੰਨ ਘੜੇ ਪਾਣੀ ਦੇ ਸਿਰ ਉਤੇ ਧਰ ਕੇ ਅਡੋਲ ਟੁਗਨਾ, ਨਾਲ ਹੀ ਇਕ ਦੋ ਢਾਕਾ ਵਿਚ ਫਸਾ ਕੇ, ਇਕ ਘਰ ਦਾ ਇਕੋ ਵਾਗੀ ਕੰਮ ਨਿਪਟਾ ਦੇਣ ਦੀ ਜੁਗਤੀ ਜਾਂਚ ਕੇ ਹੀ ਤਾਂ ਦੱਤਾ ਤ੍ਰੇਅ ਨੇ—ਇਕ ਘੜਾ ਲਈ ਅਡੋਲ ਜਾਂਦੀ ਕੁੜੀ ਨੂੰ ਦੇਖ ਕੇ ਗੁਰੂ ਧਾਰਨ ਕਰਨ ਦੀ ਭਾਵਨਾ ਦੁੜਾਈ ਸੀ। ਝੀਵਰ ਦਾ ਵਹਿੰਗੀਆਂ ਦੇ ਪਲਿੜਿਆਂ ਵਿਚ ਛੇ ਛੇ ਸੱਤ ਸੱਤ ਤੌੜੇ ਇਕ ਦੂਜੇ ਦੇ ਉਤੇ ਰੱਖ ਕੇ, ਘਰੋ ਘਰ, ‘ਜਲ ਮਿਲਿਆ ਪ੍ਰਮੇਸ਼ਵਰ ਮਿਲਿਆ’ ਦੀਆਂ ਸੂਰਾਂ ਗੁੰਜਾਂ ਦੇਣੀਆਂ, ਇਕ ਤਰ੍ਹਾਂ ਦਾ ਨਿਤ ਕਰਮ ਰਿਹਾ ਹੈ, ਜਿਸ ਨੂੰ ਹੁਣ ਨਲਕਿਆਂ ਨੇ ਹੋਲਾ ਕਰਕੇ ਸ਼ਾਦੀ ਗ਼ਮੀ ਦੇ ਸਮੇਂ ਤਕ ਚਿੰਨ ਰੂਪ ਵਿਚ ਲਿਆ ਦਿੱਤਾ ਹੈ। ਝੀਉਰ ਦਾ ਖਾਸ ਕੰਮ ਸਭ ਤੋਂ ਕਰੜਾ ਖੂਹ ਵਿਚ ਛਿੱਗੇ ਬੋਕੇ ਜਾਂ ਡੋਲ ਬਾਲਟੀ ਤੇ ਕਿਸੇ ਹੋਰ ਚੀਜ਼ ਨੂੰ ਚੁੱਗੀ ਲਾ ਕੇ ਕੱਢ ਲਿਆਉਣਾ ਹੁੰਦਾ ਹੈ। ਉਸ ਦੀ ਪ੍ਰਤਿੰਗਿਆ ਹੁੰਦੀ ਹੈ, ਕਿ ਉਨ੍ਹਾਂ ਚਿਰ ਖੂਹ ਵਿਚੋਂ ਬਾਹਰ ਨਹੀਂ ਆਉਣਾ ਜਿੰਨਾਂ ਚਿਰ ਕੁਝ ਲੈ ਕੇ ਨਾ ਆਵਾਂ? ਇਹ ਛੋਟੀ ਜਿਹੀ ਸਾਧਨਾ ਵਾਲੇ ਬੰਦੇ ਦਾ ਕਰਮ ਨਹੀਂ?

ਚਮਿਆਰ ਦੇ ਜੁੱਤੇ ਬਨਾਉਣ ਤੇ ਗੱਠਣ ਵਿਚ ਵਰਤਿਆ ਹੁੱਨਰ, ਖਾਸ ਕਰਕੇ ਵਿਆਹ ਸ਼ਾਦੀ ਨੂੰ ਕੱਢਵੀਂ ਤਿਲੇਦਾਰ ਜੁੱਤੀ ਤਿਆਰ ਕਰਨੀ,—ਜਣੇ ਖਣੇ ਚਮਿਆਰ ਦਾ ਕੰਮ ਨਹੀਂ। ‘ਨਾਲੇ ਚਾਚਾ ਜੀ! ਅੱਜ ਕਲ ਜੁੱਤੀ ਤਾਂ ਹਰੇਕ ਕੱਢ ਲੈਂਦਾ ਹੈ, ਪਰ ਪੈਰ ਦੇ ਮੌਟੇ ਪਤਲੇ ਹੋਣ ਦਾ ਬਹੁ ਕਿਸੇ ਕਿਸੇ ਨੂੰ ਹੁੰਦਾ ਹੈ, ਨਵੀਂ ਜੁੱਤੀ ਪਾ ਕੇ ਭਵਾਂ ਵੀਹ ਕੋਹ ਦੀ ਵਾਟ ਟੁਰ ਪਈਂ, ਓਥੇ ਜਾ ਕੇ ਪੈਰ ਕੱਚੀਂ ਜੇ ਭੁਲੇਖਾ ਨਾ ਪਵੇ ਇਹ ਪੈਰ ਜੁੱਤੀ ਵਿਚੋਂ ਕੱਢੇ ਨੇ ਕਿ ਰੁਮਾਲਾਂ ਵਿਚੋਂ?’ ਜੇ ਪੈਰ ਇਉਂ ਨਾ ਲੱਗਣ ਫਿਰ ਜੁੱਤੀ ਕਾਹਤੋਂ ਸਿਉਣੀ ਹੋਈ? ਹੁਨਰੀ ਚਮਿਆਰਾਂ ਦਾ ਆਪਣੇ ਜਜਮਾਨਾਂ ਦੇ ਖਾਨਦਾਨੀ ਤੌਰ ਤੇ ਪੈਰਾਂ ਦਾ ਖਿਆਲ ਰੱਖ ਕੇ ਬਣਾਈਆਂ ਜੁੱਤੀਆਂ ਉਤੇ ਇਹ ਮਾਣ ਬੜਾ ਜਾਇਜ਼ ਹੁੰਦਾ ਹੈ।

ਪਿੰਡ ਦੇ ਬਾਣੀਏ ਦਾ ਤੱਕੜੀ ਤੇਲਣ ਵਿਚ ਸਭ ਕੁਝ ਝੁਕਦੇ ਪਲੜੇ ਦੇਣਾ, ਪਰ ਮਾਲ ਹੁਕਦੇ ਨਾਲੋਂ ਵੀ ਘੱਟ ਰੱਖਣ ਦੀ ਚਤੁਰਾਈ ਅਜੇ ਤੱਕ ਅੱਧੀਂ ਦੁਨੀਆਂ ਨੂੰ ਨਹੀਂ ਆਈ। ਅਥੇ! ਗੀਸੇ ਗੀਸੀ ਇਕ ਜੱਟ ਨੇ ਹੱਟੀ ਕਰ ਲਈ, ਤਕੜੀ ਦੇ ਪਲੜੇ ‘ਚ ਪਹਿਲਾਂ ਈ ਪਾਈਆਂ ਪਾਸਕੁ ਰੱਖ ਲਿਆ। ਕੋਈ ਬੁੜੀ ਪਾਈਆ ਕਪਾਹ ਲੈ ਕੇ ਆਈ ਤੇ ਪੁੱਛਿਆ ਵੇ ਭਾਈ! ਤੇਲ ਕੈ ਦੱਸੀ ਇਹ ਕਿੰਨੇ ਦੀ ਬਣੀ? ਅਗੋਂ ਨਵੇਂ ਜੱਟ ਹਟਵਾਨੀਏ

ਨੇ ਆਪਣੀ ਸਚਾਈ ਦੀ ਧਾਰ ਜਮਾਉਣ ਲਈ ਕਿਹਾ ਮਾਈ, ਜੇ ਏਨੀ ਹੋਰ ਲਿਆਵੇਂ ਤਾਂ ਕੁਝ ਬਣੂੰ? ਇਸ ਨਾਲ ਤਾਂ ਪਾਸਕੂ ਹੀ ਪੂਰਾ ਹੋਇਆ ਹੈ। ‘ਹਾਏ ਵੇ ਜਾਏ ਖਾਣਿਆ! ਇਹ ਕੀ ਲੋਹੜਾ ਮਾਰਿਆ, ਵੇ ਜੇ ਤੈਂ ਲੋਕਾਂ ਨੂੰ ਲੁਟਣਾ ਈ ਸੀ ਤਾਂ ਹੱਟੀ ਕਾਸ ਨੂੰ ਪਾਉਣੀ ਸੀ। ਉਈਂ ਕਿਤੇ ਰਾਹ ਖਹਿੜੇ ਉਤੇ ਖੜ੍ਹ ਕੇ ਕਪੜੇ ਲਾਹੁਣ ਲੱਗ ਜਾਂਦਾ।’ ਸਲੋਕ ਸੁਣਾਉਂਦੀ ਮਾਈ ਰਾਹ ਪਈ।

ਦਰਜੀ ਦਾ ਥੋੜ੍ਹੇ ਕਪੜੇ ਵਿਚੋਂ ਈ ਕੰਮ ਸਾਰ ਦੇਣਾ ਤੇ ਫੁਲਕਾਰੀਆਂ ਰੰਗਣ ਦੀ ਮਜ਼ੀਠੀ ਪਾਰ ਦੇਣ ਦੀ ‘ਰੰਗ ਸ਼ਾਜੀ’ ਦਾ ਹੁੱਨਰ ਜੋ ਪਹਿਲਾਂ ਦਰਜੀਆਂ ਤੇ ਰੰਗਰੇਜ਼ਾਂ (ਲਲਾਗੀਆਂ) ਦੇ ਇਕੋ ਧੰਦੇ ਸਮੇਂ ਪ੍ਰਬੰਧਿਤ ਤਕ ਪੁੱਜਿਆ ਹੋਇਆ ਸੀ, ਖਾਨਦਾਨੀ ਕਿੱਤੇ ਦੀ ਇਕ ਹੋਰ ਸ਼ਾਨਦਾਰ ਮਿਸਾਲ ਹੈ।

ਜੱਟ ਦਾ ਖੇਤ ਦੇ ਸਿਰੇ ਖੜ੍ਹ ਕੇ ਸਿੱਧੇ ਸਿਆੜ ਦੀ ਕੋਰ, ਸੂਤ ਮਾਰਵੀਂ ਦੇਖਣੀ ਤੇ ਖੂੰਜਿਆਂ ਉਤੋਂ ਨਾਲੋਂ ਨਾਲ ਹਲ ਦੀ ਵਹਾਈ ਵੇਲੇ ਦੀ ਪਾੜੇ ਮਾਰ ਦੇਣ ਦੀ ਕਾਰਾਗਰੀ ਦਾ ਮੁੱਲ ਕਦਰਦਾਨ ਅੱਖਾਂ ਪਾਉਣ ਤਾਂ ਪਾਉਣ! ‘ਸੰਤਿਆਂ, ਕਹਿੰਦੇ ਹਨ ਥੋੜਾ ਨਿੱਕੀ ਤਾਂ ਬੜਾ ਸੋਹਣਾ ਹਾਲੀ ਨਿਕਲਿਐ, ਵਈ ਮੈਂ ਜਦ ਓਧਰ ਦੀ ਲੰਘਦੇ ਜਾਂਦੇ ਦੇਖਿਆ ਜ਼ਮੀਨ ਦੇ ਸਿਆੜ ਹਸੂੰ ਹਸੂੰ ਸੀ, ਮੈਨੂੰ ਤਾਂ ਉਸ ਦੇ ਉਚੇ ਕੱਢੇ ਥੜੇ ਸੋਹਣੇ ਲੱਗੇ।

‘ਹਾਲੇ ਤਾਂ ਤਾਇਆ ਸਾਵਾ ਬਹਿੜਕਾ ਅੱਲੜ ਐ, ਵਿਚ ਦੀ ਧੁਰਲੀ ਮਾਰ ਜਾਂਦੇ, -ਨਹੀਂ ਹਲ ਵਾਹੁਣ ਵਿਚ ਆਪਣਾ ਨਿੱਕੀ, ਮੇਲੇ ਵਿਚੋਂ ਇਨਾਮ ਕੋਹੜਾ ਨਾ ਜਿਤ ਲਿਆਵੇ, ਕਹਿੰਦੇ ਸੀ ਐਤਕੀਂ ਦੇ ਮੇਲੇ ਉਤੇ ਦਿਖਾਉ ਹੱਥ?

ਨਾਈ ਦੇ ਨਹੂੰ ਲਾਹੁਣ ਵਿਚ ਵੀ ਕੋਈ ਘੱਟ ਕਾਰਾਗਰੀ ਨਹੀਂ। ਕਈਆਂ ਦੇ ਛਿਲੇ ਹੱਥਾਂ ਵਿਚ ਨਹੇਰਨਾ ਉਦੋਂ ਈ ਪਤਾ ਲੱਗਦੈ ਜਦੋਂ ਅਧ-ਕੱਚਾ ਨਹੂੰ ਵੱਡ ਕੇ ਲਹੂ ਦੀਆਂ ਘਰਾਲਾਂ ਵਗਾ ਛਡਦੇਂ। ਪਰ ਉਸ ਦੀ ਅਸਲ ਕਾਰਾਗਰੀ ਹੁੰਦੀ ਹੈ ਹਜ਼ਾਮਤ ਕਰਨੀ ਦਾੜ੍ਹੀ ਨੂੰ ਕਈ ਉਸਤਾਦ ਨਾਈ ਤਾਂ ਅਜੇਹੇ ਤਗੀਕੇ ਨਾਲ ਮੁੰਨਦੇ ਹਨ ਜਿਵੇਂ ਕਲਕਤੇ ਦਾ ਘਾਹ, ਸ਼ਹਿਰੀ ਕੋਠੀਆਂ ਵਿਚ ਮਸ਼ੀਨਾਂ ਨੇ ਇਕ ਸਾਰ ਕੁਤਰਿਆ ਹੁੰਦਾ ਹੈ, ਕਈਆਂ ਅਧ-ਖੜ ਸ਼ੌਕੀਨਾਂ ਦੀ ਅਧਮੂਤੀ ਦਾਹੜੀ ਦਾ ਅੱਧਾ ਕੁ ਹਿੱਸਾ ਮੁੰਨਕੇ ਤੇ ਅੱਧਾ ਕੁ ਰੱਖ ਅਜੇਹੇ ਢੰਗ ਨਾਲ ਸਾਧ ਕੇ ਸਵਾਰਿਆ ਹੁੰਦਾ ਹੈ ਜਿਵੇਂ ਦਾਗ ਬੇਲ ਲਾ ਕੇ ਮੁੰਨ ਮਨਾਈ ਕੀਤੀ ਹੋਵੇ। ਮੁਸਲਮਾਨਾਂ ਦੇ ਭਤ ਕੱਢਣ ਤੇ ਜੁਆਨਾਂ ਦੀਆਂ ਸੇਲੀਆਂ ਤਿੱਖੀਆਂ ਕਰਨ ਵਿਚ ਨਾਈ ਆਪਣੀ ਬ੍ਰੀਕ-ਬੀਨੀ ਦਾ ਜੌਹਰ ਘਟ ਨਹੀਂ ਦਿਖਾਉਂਦੇ।

ਡੰਗਰਾਂ ਦੇ ਪਾਲੀ ਨੂੰ ਐਵੇਂ ਵਾਧੂ ਜਿਹਾ ਮੰਨਿਆ ਜਾਂਦਾ ਹੈ ਪਰ ਜੇ ਉਹ ਸਮੇਂ ਸਿਰ ਨਾ ਦਸੇ ਵਈ ਥੋੜੀ ਗਾਉ ਜਾਂ ਮਹਿੰ ‘ਨਵੇਂ ਦੁੱਧ’ ਹੋਣ ਵਾਲੀ ਹੈ ਕੁਝ ਓਹੜ ਪੋਹੜ ਕਰ ਲਓ-ਤਾਂ ਪਿੰਡਾਂ ਵਿਚ ਦੁੱਧ ਦਾ ਕਾਲ ਪਿਆ ਰਹੇ। ਪਾਲੀਆਂ ਨੂੰ ਸਾਰੇ ਪਿੰਡ ਦੀਆਂ ਲਵੇਰੀਆਂ ਦੀਆਂ ਆਦਤਾਂ ਦਾ ਗਿਆਨ ਮੁੰਹ ਜਬਾਨੀ ਯਾਦ ਹੁੰਦਾ ਹੈ।

ਮਿਰਾਸੀਆਂ ਅਤੇ ਪੰਡਤਾਂ ਪਾਂਧਿਆਂ ਦੇ ਆਪਣੇ ਖਾਨਦਾਨੀ ਹੁੱਨਰ ਹੋਰ ਡੂੰਘੇ ਹੁੰਦੇ ਹਨ, ਵਈ ਕਿਸ ਟੱਬਰ ਦੇ ਕੋਹੜਾ ਜੀ, ਕਿਹੋ ਜਿਹੀਆਂ ਗੱਲਾਂ ਉਤੇ ਗੀਝਦੈ, ਹਰਿਸ਼ਤੇ ਨਾਤੇ ਵਿਚੋਂ ਆਉਣ ਜਾਣ ਵਾਲਿਆਂ ਨਾਲ ਕਹੋ ਜਿਹੀ ਗੱਲ ਕਰਕੇ ਆਪਣੇ ਜਜਮਾਨਾਂ ਦੀ ਪੈਂਠ ਬਿਠਾਉਣੀ ਚਾਹੀਦੀ ਹੈ। ਇਹਨਾਂ ਨੂੰ ਕਿਸ ਤਰ੍ਹਾਂ ਪਿੰਡ ਦੇ ਲੋਕ ਸੰਪਰਕ ਮਹਿਕਮੇ ਦੇ ਮੁਖੀ ਹੀ ਸਮਝ ਲਵੇ।

ਸਦੀਆਂ ਬਦਲ ਗਈਆਂ, ਜ਼ਮਾਨੇ ਉੱਲਟ ਗਏ, ਪਰ ਮੇਰੇ ਪਿੰਡ ਦੇ ਇਨ੍ਹਾਂ ਜ਼ਾਤਾਂ ਦੇ ਜਨਮ ਧੰਦੇ, ਜਿਉਂ ਦੇ ਤਿਉਂ ਅਹਿੱਲ ਹਨ। ਕਿਥੇ ਸ਼ਹਿਰਾਂ ਦੀ ਦੁਨੀਆਂ, ਸ਼ਾਮ ਨੂੰ ਚਮਾਰ ਕਿਤਾਬਾਂ ਛਾਪਣ ਵਾਲਾ ਪੁਸਤਕ ਪ੍ਰਕਾਸ਼ਕ, ਤਰਖਾਣ ਠੇਕੇਦਾਰ, ਲੁਹਾਰ

ਕੋਲੇ ਦੇ ਡੀਪੂ ਵਾਲਾ, ਨਾਈ, ਹੋਟਲ ਵਾਲਾ, ਘੁਮਿਆਰ ਨੂੰ ਜੋ ਵੀ ਕਿੱਤਾ ਸੁਤ ਬੈਠੇ ਉਹੋ ਈ ਰਾਸ, ਤੇ ਜੱਟ ਚੌਧਰੀ ਬੂਟਾਂ ਦੀ ਹੱਟੀ, ਪਾ ਲਵੇ ਤਾਂ ਠੀਕ? ਦੋ ਹਫ਼ਤੇ ਪੈਂਡੇ ਕੰਮਾਂ ਦੀ ਅਦਲਾ ਬਦਲੀ, ਹੋਰ ਇਕਠੇ ਪੈਸੇ ਆ ਗਏ, ਕੋਈ ਸਿਨਮੇ ਵਾਲਾ ਕੋਈ ਟਰਾਂਸਪੋਰਟਰ, ਕੋਈ ਕਾਰਖਾਨੇਦਾਰ, ਤੇ ਕੋਈ ਕਿਸੇ ਮਹਿਕਮੇ ਜਾਂ ਕੰਪਨੀ ਦਾ ਡਾਇਰੈਕਟਰ ਤੇ ਮੈਨੇਜਰ। ਨਹੀਂ ਫਿਰ ਵੈਦ ਹਕੀਮ ਡਾਕਟਰ ਕਲਾਕਾਰੀ ਤੇ ਪ੍ਰੋਫੈਸਰੀ ਆਦਿ ਦੇ ਕਿਤੇ ਤਾਂ ਬਿਨਾਂ ਜਾਤ ਪਾਤ ਸਭਨਾਂ ਲਈ ਖੁਲ੍ਹੇ ਹੀ ਹਨ। ਇਉਂ ਲਗਦਾ ਹੈ ਗੁਰ ਨਾਨਕ ਜੀ ਦਾ ‘ਸਾ’ ਜਾਤਿ ਸਾ ਪਾਤ ਹੈ ‘ਜਿਵੇਹੇ ਕਰਮ ਕਮਾਏ, ਵਾਲਾ ਵਾਕ ਜਿਵੇਂ ਸ਼ਹਿਰੀਆਂ ਉੱਤੇ ਪੂਰੀ ਤਰ੍ਹਾਂ ਢੁੱਕਣਾ ਸ਼ੁਰੂ ਹੋ ਗਿਆ ਹੈ।

ਮੇਰੇ ਪੈਂਡ ਦਾ ਪਾਧਾ ਅਰਥ ਖੋਲ ਖੋਲ ਕੇ ਜਦੋਂ ਮੰਨੂੰ ਜੀ ਦਾ ਇਕ ਸਲੋਕ ਸਮਝਾਉਂਦਾ ਹੈ ਵਈ, ਬੁਝਮਣ, ਰੱਬ ਦੇ ਮੂੰਹ ਵਿਚੋਂ, ਥੱਤਗੀ ਭੁਜਾ ਵਿਚੋਂ, ਵੈਸ ਹਿਰਦੇ ਵਿਚੋਂ, ਤੇ ਸੂਦਰ ਪੈਰਾਂ ਵਿਚੋਂ ਜੰਮੇ ਸੀ, ਜਿਨ੍ਹਾਂ ਵਿਚੋਂ ਘੱਟੋ-ਘੱਟ ਬਿਨਾਂ ਉਸਦੇ ਸਾਰੀਆਂ ਜਾਤੀਆਂ ਰੱਬ ਲੱਤਾਂ ਪੈਰਾਂ ਦੀਆਂ ਉੰਗਲੀਆਂ ਵਗੈਰਾ ਦੀ ਜਿਵੇਂ ਮੈਲ ਖੈਲ ਹੁੰਦੀਆਂ ਹਨ, ਤਾਂ ਮੰਨੂੰ ਜੀ ਦੇ ਬਚਨਾਂ ਅੱਗੇ ਇਕ ਮਨ ਅਤੇ ਇਕ ਚਿਤ ਹੋ ਕੇ ਸਭ ਜਾਤੀਆਂ ਸਿਰ ਨਿਵਾਂ ਦਿੰਦੀਆਂ ਹਨ। ‘ਚਲੋ ਜੀ ਰਥ ਦੇ ਕਿਸੇ ਅੰਗ ਤੋਂ ਤਾਂ ਪੈਦਾ ਹੋਏ ਈ ਅਂ, ਜੇ ਉਈਂ ਸਿਧੇ ਈ ਅੱਧ ਅਸਮਾਨੇ ਡਿਗੇ ਹੁੰਦੇ ਫੇਰ ਤਾਂ ਇਹ ਦਾਅਵਾ ਕਰਨ ਜੋਗਾ ਵੀ ਪੈਂਡ ਵਿਚ ਕੋਈ ਨਹੀਂ ਸੀ ਹੋਣਾ, ਕਿ ਅਸੀਂ ਵੀ ਰੱਬ ਦੇ ਬੰਦੇ ਹਾਂ। ਨਾਲੇ ਹੁਣ ਤਾਂ ਕਹਿੰਦੇ ਮਸ਼ਿਨਾਂ ਤੇ ਟਿਊਬਾਂ ਅੰਦਰੋਂ, ਅੰਡਿਆਂ ਵਿਚੋਂ ਚੁੱਚੇ ਕੱਢਣ ਵਾਂਗ ਬੰਦੇ ਕੱਢੇ ਜਾਇਆ ਕਰਨਗੇ ਫਿਰ ਲਾ ਲਵੇ ਕੋਈ ਪਤਾ, ਵਈ ਇਹ ਬੰਦਾ ਕਿਰੜੀ ਜਾਤ ਜਾਂ ਕੌਮ ਵਿਚੋਂ ਹੈ?

ਮੇਰੇ ਪੈਂਡ ਦੀਆਂ ਜਾਤਾਂ ਦੇ ਲੋਕ ਆਪੋ ਆਪਣੇ ਕਿੱਤੇ ਦੀ ਆਪਣੇ ਜਾਤੀ ਦੇ ਧੰਦਿਆਂ ਬਾਰੇ ਖੁਬ ਚਰਚਾ ਕਰਦੇ ਹਨ: ‘ਪਾਉਗਾ ਪੂਰੀਆਂ, ‘ਹੱਟੀ ਖੋਲ੍ਹ ਕੇ ਸੁਣਿਆ ਮੰਨੇ ਕੇ ਧੰਨੇ ਨੇ ਵੀ ਲੂਣ ਤੇਲ ਵੇਚਣ ਦਾ ਕੁੱਤਾ ਕੰਮ ਫੜ ਲਿਆ ਹੈ-ਜੇ ਕੋਈ ਜੱਟ ਹੱਟੀ ਪਾ ਲਵੇ ਤਾਂ ਉਹ ਬਾਣੀਆਂ ਦੀ ਨਿਗਾਹ ਵਿਚ ਨਵਾਂ ਸ਼ਗੀਕ ਖੜ੍ਹਾ ਹੋਣ ਕਰਕੇ ਨਹੀਂ, ਸਗੋਂ ਆਪਣੇ ਸ਼ਗੀਕਾਂ, ਜੱਟਾਂ ਦੀ ਨਿਗਾਹ ਵਿਚ ਵਧੇਰੇ ਨੀਵਾਂ ਡਿੰਗ ਪੈਂਦਾ ਹੈ। ਕੀ ਬਾਣੀਏ ਬਕਾਲਾਂ ਵਾਲੇ ਕੰਮ ਫੜੇ ਨੇ, ਕੋਈ ਲੁੰਜਾ ਲੰਛਾ ਹੋਵੇ ਤਾਂ ਵੀ ਬੰਦਾ ਹੱਟੀ ਭੱਠੀ ਕਰਨ ਦਾ ਹੁਲਾ ਫੱਕ ਲਵੇ, ਜਦੋਂ ਨੈਣ-ਪਰਾਣੇ ਨਰੋਏ ਹੋਣ ਫਿਰ ਵੀ ਬੰਦਾ ਕਿਰੜਾਂ ਕੰਦੂਆਂ ਵਾਲਾ ਕੰਮ ਕਰੇ? ਹਰ-ਦੂ ਲਾਹਣਤ, ਏਦੂ ਤਾਂ ਅਗਲਾ ਚੱਪਣੀ ਵਿਚ ਨੱਕ ਡੋਬ ਕੇ ਮਰ ਜਾਵੇ।

ਜੇ ਕੋਈ ਬਾਣੀਆਂ ਖੇਤੀ ਕਰਨ ਲੱਗ ਜਾਵੇ,-ਕਿਉਂ ਕਿ ਜ਼ਮੀਨ ਤਾਂ ਉਸਨੇ ਪਹਿਲਾਂ ਹੀ ਕਰਜ਼ਿਆਂ ਮੂੰਹ ਲੋਕਾਂ ਦੀ ਬਥੇਰੀ ਆਪਣੇ ਪੇਟੇ ਪਾਈ ਹੁੰਦੀ ਹੈ-ਤਾਂ ਉਸ ਦੇ ਭਾਈ ਚਾਰੇ ਵਾਲੇ ਹੀ ਮਖੰਲ ਉਡਾਉਣ ਲੱਗ ਜਾਂਦੇ ਨੇ:-

‘ਕਿਥੇ ਸ਼ਾਹੀ ਬਣੌਤੀ ਦਾ ਕੰਮ, ਘਰੇ ਗੱਦੀ। ਬੈਠਿਆਂ ਪਾਤਸ਼ਾਹੀ ਕਰਨੀ ਕਿਥੇ ਡੰਗਰਾਂ ਨਾਲ ਡੰਗਰ ਤੇ ਮਿੱਟੀ ਨਾਲ ਮਿੱਟੀ ਹੋਣਾ, ਬਸ ਡੱਲੇ ਭੰਨਣੇ ਈ ਰਹਿੰਦੇ ਸੀ, ਆਪਣੇ ਵਣਜ ਵਿਹਾਰ ਵਿਚ ਤਾਂ ਬਥੇਰੀਆਂ ਪੂਰੀਆਂ ਪਾ ਲਈਆਂ ਜੇਹੜਾ ਸੱਤ ਪੁਸ਼ਤਾਂ ਤੋਂ ਚਲਿਆ ਆਉਂਦੇ। ਖੁੱਚੀਂ ਘੱਟਾ ਪੁਆਉਣ ਦੀ ਕਸਰ ਸੀ, ਚਲੋ ਚੰਗਾ ਹੋਇਆ ਇਹ ਵੀ ਚਾਅ ਪੂਰਾ ਹੋਇਆ, ਸਾਲ ਛੇ ਮਹੀਨੇ ਖੇਹ ਬਹਾਬੀ ਉਠਾਉਣ ਮਗਰੋਂ ਆਪੇ ਅਕਲ ਆ ਜਾਊਗੀ, ਨਾਲੇ ਹੋਰ ਬਾਣੀਆਂ ਨੂੰ ਵੀ ਖੇਤੀ ਕਰਨ ਦੇ ਨਫੇ ਦਾ ਪਤਾ ਲੱਗ ਜਾਊ। ਅੱਗੇ ਨੂੰ ਉੱਤੇ ਤਾਂ ਚੰਗਾ ਹੋਇਆ, ਸਭਨਾਂ ਨੂੰ ਕੰਨ ਹੋ ਜਾਣਗੇ, ਵਈ ਆਪਣੇ ਕਿੱਤੇ ਬਿਨਾਂ ਦੂਜਾ ਕੰਮ ਰਾਹ ਨੀ ਦਿੰਦਾ ਹੁੰਦਾ। ਇਸ ਤਰ੍ਹਾਂ ਨਿੱਤ ਦੀ ਚਰਚਾ ਤੇ ਤਨਜ਼ਾਂ ਮਾਰ

ਮਾਰ ਕੇ ਅੱਧਾ ਬੇ-ਦਿਲ ਤਾਂ ਬੰਦੇ ਨੂੰ ਪਹਿਲਾਂ ਈ ਕਰ ਛੱਡਦੇ ਨੇ। ਬਾਕੀ ਲੋਕ ਕਿਸੇ ਦੇ ਕੰਮ ਜ਼ੋਰ ਨਾਲ ਕਰਨ ਉਤੇ ਉੱਗੋਂ ਗੁੱਝੇ ਮਖੌਲ ਉਡਾਉਂਦੇ ਨੇ-'ਜੀ ਕੰਮ ਤਾਂ ਉਸ ਲਈ ਇਸ਼ਟ ਦਾ ਸਥਾਨ ਐ। ਕਿਵੇਂ ਦਿਨ ਰਾਤ ਮਖੀਏ ਮੌਹ ਹੋਇਆ ਰਹਿੰਦੈ?' ਜੇ ਕਿਸੇ ਦੇ ਕੰਮ ਵਿਚ ਕੋਈ ਵਿਘਨ ਪੈ ਜਾਵੇ, ਕਿਧਰੇ ਕਿਸੇ ਤਰ੍ਹਾਂ ਹਾਨੀ ਦਾ ਡਰ ਹੋ ਜਾਵੇ ਤਾਂ ਝੱਟ ਲੋਕ -ਪੁਰਾਣ ਦੇ ਇਸ ਸਲੋਕ ਮੰਤ੍ਰ ਪਾਠ ਸ਼ੁਰੂ ਹੋ ਜਾਂਦਾ ਹੈ: ਜੀ ਸਿਆਣੇ ਐਵੇਂ ਨਹੀਂ ਕਹਿ ਗਏ:

ਜਿਸ ਦਾ ਕਾਮ ਉਸੀ ਕੋ ਸਾਜੈ।

ਅਉਰ ਕਰੇ ਤਾਂ ਠੀਂਗਾ ਬਾਜੈ।

ਖੇਤੀ ਦਾ ਕੰਮ ਅਖੇ! ਸਭਨਾਂ ਧੰਦਿਆਂ ਨਾਲੋਂ ਸੌਖਾ ਹੈ, ਇਕ ਤਾਂ ਇਹ ਧੰਦਾ ਹੁਣ ਤੱਕ ਸਾਦੇ ਜਿਹੇ ਢੰਗ ਦਾ ਰਿਹਾ ਹੈ ਇਸ ਲਈ ਲੋਕਾਂ ਨੇ ਜੱਟ ਦੇ ਸਿੱਧੜ ਹੋਣ ਦੇ ਲਤੀਫੇ ਬਣਾਏ ਹੋਏ ਹਨ। ਹੁਣ ਤੱਕ ਖੇਤੀ ਲਈ ਗੁੰਝਲਦਾਰ ਢੰਗਾਂ ਦੀ ਲੋੜ ਵੀ ਨਹੀਂ ਪਈ। ਇਕ ਵਾਗੀ ਇਕ ਜੱਟ ਪ੍ਰਚਾਰਕ ਤਖਤੂਪੁਰੇ ਦੇ ਭਰੇ ਹੋਏ ਦੀਵਾਨ ਵਿਚ ਜੱਟਾਂ ਨੂੰ ਤੁੱਖਣਾਂ ਦੇ ਕੇ ਜਾਗਣ ਤੇ ਸੁਚੇਤ ਕਰਨ ਲਈ ਆਖ ਰਿਹਾ ਸੀ:-

'ਓਇ ਭਰਾਵੋਂ ਜ਼ਿਮੀਦਾਰੋਂ, ਸਾਗੀ ਦੁਨੀਆਂ ਜਾਗ ਪਈ ਹੁਣ ਤਾਂ ਅੱਖੀਆਂ ਤੋਂ ਪੱਟੀ ਖੋਲੋ, ਤੁਹਾਨੂੰ ਪਤਾ ਨਹੀਂ ਹੋਣਾ ਇਹ ਨਿੱਕੀਆਂ ਸੁੱਕੀਆਂ ਜਾਤਾਂ 'ਜੱਟ' ਨੂੰ ਕੀ ਸਮਝਦੀਆਂ ਹਨ, ਨਿਰਾ ਬੁਝੜ ਅਤੇ ਜੱਟ ਬੁਟ। ਤਖਾਣਾਂ ਦੇ ਮੁੰਡੇ ਨੂੰ 'ਗੁੱਲੀ ਨਾ ਘੜਣੀ ਆਵੇ' ਉਹਨਾਂ ਦੇ ਘਰ ਦੇ ਆਖਦੇ ਨੇ-'ਸਹੁਰਿਆਂ ਜੇ ਕੰਮ ਨਾ ਸਿੱਖਿਆ ਤਾਂ ਜੱਟਾਂ ਬੁਟਾਂ ਨਾਲ ਖਾਈ ਪੱਕੇ' ਨਾਈਆਂ ਦੇ ਮੁੰਡੇ ਨੂੰ ਉਸਤਰਾ ਨਾ ਫੜਨਾ ਆਵੇ, ਤਾਂ ਕਹਿੰਦੇ ਹਨ, 'ਸਾਡਾ ਮੁੰਡਾ ਤਾਂ ਰਹਿ ਗਿਆ ਜੱਟਾ' ਚੂੜਿਆਂ ਦੇ ਮੁੰਡੇ ਨੂੰ ਛੱਜ ਬਨਾਉਣਾ ਨਾ ਆਵੇ, ਚਮਾਰ ਬੱਚੇ ਨੂੰ ਜੁੱਤੀ ਗੰਢਣੀ ਨਾ ਆਵੇ, ਘੁਮਾਰਾਂ ਦੇ ਮੁੰਡੇ ਨੂੰ ਚੱਕ ਚਲਾਉਣਾ ਨਾ ਆਵੇ, ਸਾਰਿਆਂ ਦੇ ਘਰ ਦੇ ਕਹਿਣਗੇ, 'ਬੱਸ ਤੂੰ ਤਾਂ ਜੱਟ ਬੁਟ ਈ ਰਹਿ ਗਿਆਂ ਓਇ, 'ਉਤ ਦਾ ਉਤਾ' ਦੇਖੋ ਭਰਾਵੋ, ਇਹ ਕਮੀਨ ਕੁੱਦੂ ਵੀ ਜੱਟ ਦੀ ਜੂਨ ਕਿੰਨੀ ਮਾੜੀ ਸਮਝਦੇ ਨੇ। ਪ੍ਰਚਾਰਕ ਨੇ ਅੱਗੇ ਚਲ ਕੇ ਕਿਹਾ-'ਹੋਰ ਤਾਂ ਹੋਰ ਭਰਾਵੋ ਨਕਲੀਏ ਨਕਲ ਕਰਦੇ ਆਖਦੇ ਨੇ, ਅਖੇ! ਵਈ ਜੇ ਜੱਟ ਨਾ ਹੁੰਦੇ ਤਾਂ ਖੇਤੀ ਕਰਕੇ ਦੁਨੀਆਂ ਨੂੰ ਕੌਣ ਰੋਟੀ ਖੁਆਂਦੇ? ਦੂਜੇ ਨੇ ਭਰਾਵੋਂ! ਪਤਾ ਅਗਿਓਂ ਕੀ ਜਵਾਬ ਦਿਤਾ, ਉਹ ਕਹਿੰਦਾ, ਫਿਰ ਬੰਦਿਆਂ ਨੂੰ ਖੇਤੀ ਕਰਨੀ ਪੈਂਦੀ' ਜਿਵੇਂ ਜੱਟ ਇਹਨਾਂ ਮਗ਼ਸੀਆਂ ਦੇ ਭਾਣੇ ਬੰਦੇ ਈ ਨਹੀਂ ਹੁੰਦੇ। ਉਠੋ ਜੱਟ ਭਰਾਵੋ! ਕਿਉਂ ਹੋਰੇ ਤੋਂ ਤੋਇ ਤੋਇ ਕਰਾਉਂਦੇ ਹੋ, ਛੱਡੋ ਸ਼ਰਾਬਾਂ ਅਤੇ ਫੜੋ ਕਿਤਾਬਾਂ। ਨਹੀਂ ਫਿਰ ਜੱਟ ਦੀ ਜੂਨ ਤਾਂ ਪ੍ਰਗਾਬ ਸਾਰੇ ਈ ਕਹਿੰਦੇ ਹਨ।'

ਕਈ ਦਿਨ ਇਸ ਪ੍ਰਚਾਰ ਦੀ ਲਾਈ ਚਿੰਗਿਆੜੀ ਮੇਰੇ ਪਿੰਡ ਦੇ ਮੇਲੇ ਗਏ ਲੋਕਾਂ ਦੇ ਹਿਰਦੇ ਵਿਚ ਵੀ ਪੁਖਦੀ ਰਹੀ ਤੇ ਲੋਕ ਚਰਚਾ ਕਰਦੇ ਰਹੇ, ਵਈ! ਗੱਲਾਂ ਤਾਂ ਬਚਨ ਸਿਹੁੰ ਮਾਂਗੇਵਾਲੀਆਂ ਠੀਕ ਕਹਿੰਦਾ ਸੀ। ਜੱਟ ਸਾਗੀ ਦੁਨੀਆਂ ਨੂੰ ਕਮਾ ਕੇ ਖੁਆਵੇ, ਰਾਤ ਬਰਾਤੇ ਪਾਣੀ ਲਾਵੇ, ਹਲ ਵਾਹੇ, ਵਾਢੀਆਂ ਕਰੇ, ਮਿੱਟੀ ਨਾਲ ਮਿੱਟੀ ਹੋਵੇ, ਭਾਦੋਂ ਦੇ ਮਹਿਨੇ ਦੀ ਧੁੱਪ ਝੱਲ ਕੇ ਗੋਡੀਆਂ ਕਰੇ, ਕਪਾਲਿਆਂ ਲਈ ਕਪਾਹ ਤੇ ਰੁੰਬਣਾਵੇ ਤਾਂ ਜੱਟ, ਖਾਣ ਪੀਣ ਲਈ ਦਾਲਾਂ, ਆਟਾ ਦਾਣਾ, ਕਣਕ, ਮੱਕੀ, ਸਭ ਚੀਜ਼ਾਂ ਕਮਾ ਕੇ ਮੰਡੀ ਵਿਚ ਸੁੱਟੇ ਤਾਂ ਜੱਟ, ਤੇ ਖਾਣ ਵੇਹਲੇ ਬੈਠੇ ਹੱਟਾਂ ਉਤੇ ਗੱਦੀਆਂ ਲਾ ਕੇ ਪੱਖਿਆਂ ਹੇਠਾਂ ਮੌਜਾਂ ਮਾਣਨ ਇਹ ਬਾਣੀਏ ਬਕਾਲ? ਕਮੀਨ ਕੰਢੂ ਨਾ ਹੋਣ ਕਿਸੇ ਬਾਉਂ ਦੇ। 'ਕਿਵੇਂ ਸਾਡੇ ਕੰਨ੍ਹਿਆਂ ਤੇ ਪਲਦੇ ਨੇ ਓਇ' ਉਸ ਦਾ ਪੈਦਾ ਕੀਤਾ ਇਹ ਜੋਸ਼ ਕਈ ਦਿਨ ਉਭਰਦਾ ਰਿਹਾ।'

ਉਂਝ ਤਾਂ ਸਾਰੀਆਂ ਜਾਤਾਂ ਦਾ ਪਿੰਡ ਦੇ ਜੀਵਨ ਸਿਚਾਰ ਵਿਚ ਬਗਬਰ ਦਾ ਹਿੱਸਾ ਹੈ ਪਰ ਜੱਟ ਤਾਂ ਮੇਰੇ ਪਿੰਡ ਦੀ ਗੀੜ੍ਹ ਦੀ ਹੱਡੀ ਹਨ। ਕਿਉਂ ਕਿ ਮੇਰੇ ਪਿੰਡ ਜ਼ਮੀਨ ਕੇਵਲ ਜੱਟਾਂ ਪਾਸ ਹੀ ਜੱਦੀ ਚੱਲੀ ਆਉਂਦੀ ਹੈ, ਇਸ ਲਈ ਜੱਟ ਪਿੰਡ ਦੇ ਮਾਲਕ, ਰਾਜਿਆਂ ਵਾਂਗ ਹਨ। ਜਦੋਂ ਕਿ ਨਾਲ ਦੇ ਪਿੰਡਾਂ ਵਿਚ ਸਭ ਜਾਤੀਆਂ ਕੋਲ ਜ਼ਮੀਨ ਹੋਣ ਕਾਰਨ ਉਹਨਾਂ ਜਾਤੀਆਂ ਦਾ ਦਰਜਾ ਹੋਰ ਹੈ।

ਪੁਗਾਣੇ ਜ਼ਮਾਨੇ ਵਿਚ ਕਹਿੰਦੇ ਹਨ ਪਿੰਡ ਦੇ ਸਾਰੀਆਂ ਜਾਤੀਆਂ ਦੇ ਲੋਕਾਂ ਪਾਸ ਜ਼ਮੀਨ ਸੀ, ਜਿਵੇਂ ਕਈ ਨਾਲ ਦੇ ਪਿੰਡਾਂ ਵਿਚ ਹੁਣ ਵੀ ਹੈ। ਵੇਹਲੇ ਵੇਲੇ ਵੱਖੋਂ ਵੱਖਰੀਆਂ ਜਾਤੀਆਂ ਦੇ ਲੋਕ ਆਪੋ ਆਪਣੇ ਕੰਮ ਕਰਦੇ ਸੀ। ਡਸਲਾਂ ਦੀ ਰੁਤੇ ਵਾਹ ਵਹਾਈ, ਬੀਜ ਬਜਾਈ, ਗੁੱਡ ਗੁਡਾਈ ਤੇ ਗਾਹ ਗੁਹਾਈ ਕੀਤੀ ਜਾਂਦੀ ਸੀ। ਇਹ ਉਹਨਾਂ ਜ਼ਮਾਨਿਆਂ ਦੀ ਗੱਲ ਹੈ। ਜਦੋਂ ਗੁਪਟੀਏ ਦੀ ਪੰਜਿੰਨੀ ਘਿਉ ਦੀ ਤੇ ਤਿੰਨ ਕੁ ਮਣ ਕਣਕ ਆ ਜਾਂਦੀ ਸੀ। ਫੌਜੀਆਂ ਦੀ ਨੌਕਰੀ ਉਦੋਂ ਪੰਜ ਜਾਂ ਸੱਤ, ਤੇ ਅਹੁਦੇਦਾਰਾਂ ਨੂੰ ਦੱਸ ਰੁਪਏ ਹੁੰਦੀ ਸੀ (ਰਣਜੀਤ ਸਿੰਘ ਦੇ ਕਈ ਸਿਪਾਹੀਆਂ ਅਤੇ ਅਹੁਦੇਦਾਰਾਂ ਦੀਆਂ ਤਲਬਾਂ ਦਾ ਇਉਂ ਹੀ ਵੇਰਵਾ ਹੈ) ਆਬਾਦੀ ਘੱਟ ਸੀ, ਖਾਣ ਵਾਲੇ ਥੋੜ੍ਹੇ। ਕਹਿੰਦੇ ਇਕ ਸਮਾਂ ਐਸਾ ਆਇਆ ‘ਉੱਤਮ ਖੇਤੀ’ ਰੁਤਬਾ ਸਭ ਤੋਂ ਨਿਧਿਧ ਬਣਕੇ ਰਹਿ ਗਿਆ। ਜਿਨ੍ਹਾਂ ਜਾਤੀਆਂ ਨੂੰ ਆਪਣੇ ਹੀ ਹੱਥ ਪੰਦੇ ਆਉਂਦੇ ਸੀ ਉਹ ਏਨੀ ਦਿਨੀ ਖੇਤੀ ਛੱਡ ਕੇ ਆਪਣੀ ਖੱਟੀ ਕਮਾਈ ਤੇ ਗੁਜ਼ਾਰਾ ਕਰਨ ਲੱਗ ਪਏ, ਜੋ ਜ਼ਮੀਦਾਰੇ ਕੰਮ ਨਾਲੋਂ ਘੱਟੋਂ ਘੱਟ ਸੁਖਾਲਾ ਅਤੇ ਲਾਭ ਵਾਲਾ ਸੀ। ਆਪਣੇ ਛੱਪਰ ਜਾਂ ਕੁੱਲੀ ਵਿਚ ਬੈਠ ਕੇ, ਪੁੱਧੇ ਜਾ ਕੇ ਵਾਹੀ ਕਰਨ ਤੇ ਟਿੱਬਾਂ ਤੇ ਮਲੇ ਮਾਰਨ ਨਾਲੋਂ ਤਾਂ ਬਾਕੀ ਕੰਮ ਸੌਖੇ ਹੀ ਸਨ। ਕਰਮ ਸਿੰਘ ਹਿਸਟੋਰੀਅਨ ਲਿਖਦਾ ਹੈ, ਪਿੰਡ ਮੁਰਾਝ ਤੋਂ ਉਠੇ ਸਿਧੂਆਂ ਦੇ ਘਰ ਲਾਹੌਰ ਕੋਲ ਇਕ ਪਿੰਡ ਵਿਚ ਹੁਣ ਘੁਮਿਆਰਾਂ ਦਾ ਕੰਮ ਕਰਦੇ ਹਨ। ਜਿਨ੍ਹਾਂ ਦੀ ਇਕ ਮੂੰਹੀ ਦੇ ਲੋਕ ਫੂਲਕੀਆਂ ਰਿਆਸਤਾਂ ਦੇ ਰਾਜੇ ਬਣੇ ਹੋਏ ਹਨ। ਇਉਂ ਜਾਤਾਂ ਜਨਮ ਤੋਂ ਨਹੀਂ ਕਰਮ ਤੋਂ ਬਣਦੀਆਂ ਹਨ।

ਕੁਝ ਜਾਤੀਆਂ ਦੇ ਲੋਕ ਏਸ ਸਖਤ ਕੰਮ, ਕਰਕੇ ਜ਼ਮੀਨਾਂ ਤੋਂ ਮੁਖ ਮੌਜ਼ ਗਏ। ਕੁਝ ਇਸ ਕਰਕੇ ਕਿ ਇਹ ਖੇਤੀ ਬਾੜ੍ਹੀ ਦਾ ਕੰਮ ਤਕੜੇ ਲਾਣੇ ਜਾਣੀ ਬੰਦਿਆਂ ਵਾਲਿਆਂ ਦਾ ਹੁੰਦਾ ਸੀ। ਓਦੋਂ ਖੇਤੀ ਸਿੰਜਣੀ ਬਹੁਤ ਅੰਖੀ ਸੀ। ਓਦੋਂ ਖੂਹ ਵਿਚ ਹਲਟਾਂ ਦੀ ਥਾਂ ਵੱਡੇ ਵੱਡੇ ਬੋਕੇ-ਜਿਨ੍ਹਾਂ ਨੂੰ ‘ਕੋਹ’ ਕਿਹਾ ਜਾਂਦਾ ਹੁੰਦੇ ਸੀ। ਜਿਨ੍ਹਾਂ ਨੂੰ ਕੋਈ ਮਾਂ ਦਾ ਲਾਲ ਹੀ ਫੜਦਾ ਹੁੰਦਾ ਸੀ। ਓਦੋਂ ਜ਼ਮੀਨ ਦੀ ਅੱਜ ਕੱਲ ਵਾਂਗ ਨਾ ਕਦਰ ਸੀ ਤੇ ਨਾ ਹੀ ਇਨ੍ਹਾਂ ਮਾਣ ਸੀ: ਜੇਹੜੀ ਜ਼ਮੀਨ ਚੰਗੀ ਲੱਗੀ ਉਹ ਅਗਲੇ ਨੇ ਵਾਹ ਲਈ ਬਾਕੀ ਛੱਡ ਰੱਖੀ। ਪਿੰਡ ਦੇ ਨਾਲ ਲਗਦੇ ਮੇਰੇ ਵਾਲੇ ਖੇਤ ਇਸ ਗੱਲ ਦਾ ਸਬੂਤ ਹਨ ਕਿ, ਓਥੇ ਅੱਕ ਢੱਕ ਮੇਰੇ ਹੀ ਹੁੰਦੇ ਸੀ। ਰੋਹੀਆਂ ਵਿਚ ਮੀਂਹ ਵੇਲੇ ਸਿਰ ਪਿਆ ਤਾਂ ਛੋਲੇ ਜੌਂ ਰਲਾ ਕੇ ਬੇਰੜਾ ਜਾਂ ਕਣਕ ਛੋਲੇ ਸਾਂਝੇ ਮਿਲਾ ਕੇ ‘ਗੋਜੀ’ ਬੀਜ ਦਿੱਤੀ ਨਹੀਂ ਭੁਇੰ ਖਾਲੀ ਪਈ ਰਹਿੰਦੀ। ਕਣਕ ਮੱਕੀ ਬਹੁਤ ਥੋੜ੍ਹੇ ਸੌਂਜੀ ਵਾਲੇ ਨਿਆਈਂ ਦੇ ਖੇਤਾਂ ਵਿਚ ਹੁੰਦੀ ਸੀ। ਇਸ ਕਰਕੇ ਪੰਜ ਸੱਤ ਸਾਲ ਦੀ ਮੁਰਬਾ ਬੰਦੀ ਤੋਂ ਪਹਿਲਾਂ ਪਿੰਡ ਦੇ ਹਰੇਕ ਕਿਰਸਾਨ ਦੇ ਇਕ ਦੋ ਖੇਤ ਨਿਆਈਆਂ ਵਿਚ ਬਾਕੀ ਜ਼ਮੀਨ ਮੈਰਿਆਂ ਤੇ ਰੋਹੀਆਂ ਵਿਚ ਹੁੰਦੀ ਸੀ।

ਆਮ ਤੌਰ ‘ਤੇ ਪਿੰਡ ਵਸਾਉਣ ਵਾਲੇ ਚੌਧਰੀ ਜਾਂ ਬਿਸਵੇਦਾਰ ਪਿੰਡ ਦੇ ਮਾਲਕ ਮੁਖੀਏ ਦੂਜੇ ਸ਼ਬਦਾਂ ਵਿਚ ਛੋਟੇ ਰਾਜੇ ਹੁੰਦੇ ਸੀ। ਮੇਰੇ ਪਿੰਡ ਦੇ ਚੌਧਰੀਆਂ ਨੇ ਤਾਂ ਆਪਣੀ ਚੰਗੀ ਜ਼ਮੀਨ ਤੇ ਇਕ ਇਨਾਮ ਵਾਲਾ ਖੂਹ, ਆਪਣੇ ਲਈ ਰੱਖ ਕੇ ਬਾਕੀ ਹਿੱਸੇ ਬਹਿੰਦੀ ਮਾਲਕੀ ਸਭਨਾਂ ਲਾਣਿਆਂ ਵਿਚ ਵੰਡ ਦਿੱਤੀ ਸੀ। ਜਿਣਸ ਦੀ ਥਾਂ ਫਿਰ ਨਗਦ

ਮਾਲੀਆਂ ਲੱਗਣ ਵੇਲੇ ਫਿਰ ਇਕੱਲੇ ਚੌਪਰੀਆਂ ਦੀ ਹੀ ਮੁਆਫ਼ੀ ਰਹਿ ਗਈ ਸੀ। ਪਰ ਮੇਰੇ ਪਿੰਡ ਦੇ ਨਾਲ ਲਗਵੇਂ ਪਿੰਡਾਂ, ਮਨਾਲ ਅਤੇ ਦਸੌਂਧਾ ਸਿੰਘ ਵਾਲੇ ਦੇ ਸਰਦਾਰ ਸਾਰੀ ਜ਼ਮੀਨ ਦੇ ਵਾਹਦ ਮਾਲਕ ਰਹੇ ਹਨ ਤੇ ਖੇਤਾਂ ਵਿਚ ਕੰਮ ਕਰਨ ਵਾਲੇ ਮੁਜ਼ਾਰੇ ਉਹਨਾਂ ਦੇ ਕਰਿਦੇ। ਮੁਜ਼ਾਰੇ ਸਾਰੀਆਂ ਜਾਤਾਂ ਦੇ ਲੋਕ ਹੁੰਦੇ ਸੀ। ਜਿਹਨਾਂ ਵਿਚੋਂ ਬਹੁਤੇ ਜੱਟ ਸਨ। ਹੁਣ ਜਦੋਂ ਭੂਮੀ ਸੁਧਾਰ ਹੋਏ ਤਾਂ ਬਹੁਤ ਸਾਰੀਆਂ ਜਾਤਾਂ ਦੀ ਜੂਨ ਦਾ ਵੀ ਸੁਧਾਰ ਹੋ ਗਿਆ ਹੈ।

ਸਰਦਾਰਾਂ ਦੇ ਪਿੰਡ ਦੀ ਸਾਰੀ ਜ਼ਮੀਨ ਦਾ ਨਾਮ ਮਾਤਰ ਮਾਲੀਆ ਸ੍ਰੁਦਾਰ ਦਿੰਦੇ ਸਨ। ਮਜ਼ਾਰਿਆਂ ਤੋਂ ਪਹਿਲਾਂ ਤੀਜੇ ਹਿੱਸੇ ਦੀ ਵਟਾਈ ਉਗਰਾਹੀ ਲੈਂਦੇ ਸੀ। ਮੈਂ ਦੇਖਿਆਂ ਹੈ ਕਿਰਸਾਣ ਪਸ਼ਾਅਂ ਲਈ ਪੱਠੇ-ਗੁਆਰਾਂ ਚਰ੍ਚੀ ਵੀ ਸਰਦਾਰਾਂ ਦੇ ਡਰ ਤੋਂ ਘਟ ਬੀਜਦੇ ਸੀ, ਕਿਉਂ ਕਿ ਇੱਹ ਫਸਲਾਂ ਖੜੀਆਂ ਹੀ ਚਾਰੀਆਂ ਜਾਣ ਕਰਕੇ ਇਸ ਵਿਚੋਂ ਸਰਦਾਰਾਂ ਦੀ ਵਟਾਈ ਦਾ ਹਿੱਸਾ ਮਾਰਿਆਂ ਜਾਂਦਾ ਸੀ। ਕਟਾਈ ਵੇਲੇ ਤੱਕ ਫਸਲਾਂ ਵਿਚ ਹੋਰ ਫੇਰ ਹੋਣ ਦੇ ਡਰ ਤੋਂ ਫਿਰ ਹੋਰ ਢੰਗ ਕੱਢਿਆ ਗਿਆ, ਪਟਵਾਰੀ ਨੂੰ ਨਾਲ ਲੈ ਕੇ ਤੇ ਖੇਤਾਂ ਵਿਚ ਜਾਣਾ ਤੇ ਖੜੀ ਫਸਲ ‘ਕਣਕੜ’ ਲੈਣੀ। ਕਣਕੜ ਕਰਨ ਦਾ ਮਤਲਬ ਹੈ ਕੀਮਤ ਦਾ ਅੰਦਾਜ਼ਾ ਲਗਾ ਕਿ ਇਸ ਖੇਤ ਵਿਚੋਂ ਕਿਤਨੇ ਦਾਣੇ ਨਿਕਲਣਗੇ? ਉਹਨਾਂ ਵਿਚੋਂ ਵਿਸਵੇਦਾਰ ਦੇ ਕਿਤਨੇ ਬਣੇ! ਭਾਵੇਂ ਫਸਲ ਨੂੰ ਫਿਰ ਕੋਈ ਨੁਕਸਾਨ ਹੋਵੇ ਗੜ੍ਹੇਮਾਰ ਹੀ ਕਿਉਂ ਨਾ ਹੋ ਜਾਵੇ। ਵਿਹੁ ਮਾਤਾ ਦੇ ਲਿਖੇ ਅੱਖਰ ਤਾਂ ਭਾਵੇਂ ਮਿਟ ਜਾਣ, ਪਰ ‘ਕਣਕੜ’ ਵਾਲੇ ਪਟਵਾਰੀ ਦੇ ਅੱਖਰ ਕਿਵੇਂ ਵੀ ਨਹੀਂ ਸੀ ਮਿੱਟ ਸਕਦੇ। ਇਉਂ ਕਿਰਸਾਣ ਜ਼ਮੀਨ ਦਾ ਲਗਾਣ ਦਾਣਿਆਂ ਦੇ ਰੂਪ ਵਿਚ ਦੇ ਦਿੰਦੇ ਤੇ ਕਈ ਵਾਰ ਮੰਦਵਾੜਾ ਆ ਪੈਣ ਨਾਲ ਜਿਣਸ ਦੇਣ ਪੋਰਥੇ ਨਾ ਹੋਣ ਕਰਕੇ ਜਿਣਸ ਛੱਡ ਕੇ ਨੱਸ ਜਾਂਦੇ ਸੀ।

ਪੰਜ ਦੁ ਵੰਜੀ ਦੀ ਵਟਾਈ ਚੱਲੀ ਤਾਂ ਤਿੰਨ ਹਿੱਸੇ ਕਿਰਸਾਣ ਦੇ, ਦੋ ਹਿੱਸੇ ਮਾਲਕ ਸ੍ਰੁਦਾਰ ਦੇ ਮੰਨੇ ਗਏ, ਫਿਰ ਅੱਧੋ ਅੱਧ ਦੀ ਵਟਾਈ ਤੇ ਗੱਲ ਆ ਗਈ। ਹੁਣ ਭੂਮੀ ਸੁਧਾਰਾਂ ਦੇ ਹਰ ਪ੍ਰਾਣੀ ਦੇ ਬਰਾਬਰ ਦੇ ਨਾਗਰਿਕ ਅਧਿਕਾਰਾਂ ਨੇ ਜੋ ਕਿਸੇ ਜ਼ਮੀਨ ਦਾ ਵਾਹਕ ਸੀ ਉਸੇ ਨੂੰ ਮਾਲਕ ਮੰਨ ਲਿਆ ਹੈ ਤੇ ਮੁਜ਼ਾਰੇ ਮਾਲਕ ਬਣ ਗਏ ਹਨ। ਬਲਕਿ ਕਈਆਂ ਮੁਜ਼ਾਰੇ ਲਾਣਿਆਂ ਕੇਲ ੩੦ ਸਟੈਂਡਰਡ ਏਕੜ ਤੋਂ ਵੱਧ ਭੁਟਿੰਦੀ ਹੋਣ ਕਾਰਨ ਜ਼ਮੀਨ ਖੋਰ ਕੇ ਦੂਜੇ ਲੋਕਾਂ ਵਿਚ ਵੰਡਣੀ ਪਈ ਹੈ। ਇਹ ਹੈ ਮੇਰੇ ਪਿੰਡ ਦੇ ਨਾਲ ਦੇ ਸਰਦਾਰਾਂ ਦੇ ਪਿੰਡਾਂ ਦੀ ਭੂਮੀ ਗਾਬਾ, ਜਿਥੇ ਕਈ ਘਰ ਮੇਰੇ ਪਿੰਡ ਤੋਂ ਵੀ ਜਾ ਕੇ ਵਸੇ ਹੋਏ ਹਨ। ਜੋ ਮੇਰੇ ਦਾਦੇ ਮਨਾਲ ਪਿੰਡ ਦੀ ਜ਼ਮੀਨ ਛੱਡ ਕੇ ਭਰੋੜੇ ਨਾ ਹੋਏ ਹੁੰਦੇ ਤਾਂ ਮੈਂ ਵੀ ਉਸ ਪਿੰਡ ਦਾ ਬਸ਼ਿੰਦਾ ਹੋਣ ਦੇ ਨਾਂ ਤੇ ਜਿਨ੍ਹਾਂ ਘਾਟੀਆਂ ਵਿਚ ਦੀ ਗੁਜ਼ਰਦਾ, -ਇਹ ਖਿਆਲ ਮੈਨੂੰ ਵੀ ਕਈ ਵਾਰੀ ਆਉਂਦਾ ਰਿਹਾ ਹੈ, ਏਸੇ ਕਰਕੇ ਨਾਲ ਦੇ ਪਿੰਡਾਂ ਦੀ ਗਾਬਾ ਵੀ ਮੈਂ ਆਪਣੇ ਮੇਰੇ ਪਿੰਡ ਦੀ ਸਮਝਦਾ ਹਾਂ।

ਮੇਰੇ ਪਿੰਡ ਦੀ ਜ਼ਮੀਨ ਦਾ ਚੱਕ ੧੯ ਹਲਾਂ ਦਾ ਹੈ। ਇਕ ਹਲ ਨੂੰ ੨੦੦ ਤੋਂ ਢਾਈ ਸੌ ਵਿਘੇ ਤੱਕ ਜ਼ਮੀਨ ਆਉਂਦੀ ਹੈ। ਇਸ ਦੇ ਅਰਥ ਇਹ ਵੀ ਹਨ ਕਿ ਪਿੰਡ ਵਸਣ ਵੇਲੇ ੧੯ ਪ੍ਰਵਾਰ ਹੀ ਸਨ। ਉਹਨਾਂ ਪ੍ਰਵਾਰਾਂ ਦੇ ਵਧਣ ਨਾਲ ਠੁਲੇ ਬਣ ਗਏ, ਫਿਰ ਪੱਤੀਆਂ। ਉਹਨਾਂ ਪੱਤੀਆਂ ਅਤੇ ਠੁੱਲਿਆਂ ਦੇ ਨਾਉਂ ਉਹਨਾਂ ਦੇ ਖੂਹਾਂ ਦੇ ਨਾਮ ਨਾਲ ਮਸ਼ਹੂਰ ਹਨ, ਖਾਨੇ ਕਾ ਖੂਹ, ਚੌਪਰੀਆਂ ਕਾ ਖੂਹ, ਚੌਠਿਆਂ ਕਾ ਖੂਹ, ਖੂਹਾਂ ਅਤੇ ਉਸੇ ਤਰ੍ਹਾਂ ਖੇਤਾਂ ਦੇ ਨਾਉਂ ਪਿੰਡ ਦੇ ਪਹਿਲੇ ਬਜ਼ੁਰਗਾਂ ਦੀ ਸਿਮ੍ਰਤੀ ਵੀ ਸੰਭਾਲੀ ਬੈਠੇ ਹਨ ਤੇ ਪਿੰਡ ਦੀ ਉਪਜ-ਨਿਪਜ ਦੀ ਗਾਬਾ ਵੀ।

ਮੇਰੇ ਪਿੰਡ ਦਾ ਇਲਾਕਾ ਅਰਧ ਜੰਗਲ ਹੈ, ਪੁਆਧ ਵਾਲੇ ਇਸ ਨੂੰ ਜੰਗਲ ਆਖਦੇ ਹਨ, ਜੰਗਲ ਵਾਲੇ ਪੁਆਧ। ਜੰਗਲ ਵਿਚ ਬਰਨਾਲਾ ਲੰਘ ਕੇ ਜ਼ਮੀਨਾਂ ਘੁਮਾਵਾਂ

ਵਿਚ ਗਿਣੀਆਂ ਜਾਂਦੀਆਂ ਹਨ, ਪੁਆਧ ਵਿਚ ਵਿਘਿਆਂ ਰਾਹੀਂ। ਮੇਰੇ ਪਿੰਡ ਦਾ ਵਿਘਾ, 20 ਕਦਮ ਏਧਰ ਨੂੰ ਤੇ 20 ਕਦਮ ਓਧਰ ਨੂੰ ਪਾ ਕੇ ਇਉਂ ਵੀਂ ਵਿਸਵੇ ਦਾ ਇਕ ਵਿਘਾ ਗਿਣਿਆਂ ਜਾਂਦਾ ਹੈ। ਜਦੋਂ ਜ਼ਮੀਨ ਦੀ ਇਸ ਤਰ੍ਹਾਂ ਦੀ ਵੰਡ ਹੋਈ ਪੁਰਾਣੇ ਲੋਕ ਦੱਸਦੇ ਹਨ, ਮੇਰਾ ਦਾਦਾ, ਰਾਮ ਦਿੱਤਾ ਇਸ ਤਰ੍ਹਾਂ ਵਿਘਿਆਂ ਅਤੇ ਵਿਸਵਾਸੀਆਂ ਵਿਚ ਜ਼ਮੀਨ ਮਿਣ ਕੇ ਵੰਡਣ ਦੀ, ਪਟੜੀ ਫੇਰ ਵਿਚ ਸਭ ਤੋਂ ਵੱਧ ਸ਼ੋਹਰਤ ਰਖਦਾ ਸੀ, ਲੋਕ ਆਖਦੇ ਹੁੰਦੇ ਬਾਬੇ 'ਰਾਮ ਦਿੱਤੇ ਦੀ ਜ਼ਮੀਨ ਮਿਣੀ ਹੋਈ ਹੈ ਮਜ਼ਾਲ ਐ ਘਟੇ ਵਧੇ ਕੇਹੜਾ ਪਟਵਾਰੀਆਂ ਦੀ ਮਿਣੀ ਹੋਈ ਹੈ, ਵਈ ਕਿਸੇ ਨੇ ਪੈਸੇ ਦੇ ਦਿਵਾ ਕੇ ਵਧ ਘੱਟ ਮਿਣਵਾ ਨਈ ਹੋਵੇਗੀ।' ਇਉਂ ਪਟਵਾਰੀਆਂ ਨਾਲੋਂ ਵੱਧ ਅਹਿਮੀਅਤ ਬਾਬੇ ਰਾਮ ਦਿੱਤੇ ਦੀ ਮਿਣਤੀ ਦੀ ਮੰਨੀ ਜਾਂਦੀ ਸੀ। ਜਿਨ੍ਹਾਂ ਪ੍ਰਵਾਰਾਂ ਵਿਚ ਅੱਗੇ ਵਧੇਰੇ ਵਾਧਾ ਹੁੰਦਾ ਗਿਆ। ਉਹਨਾਂ ਦੀ ਜ਼ਮੀਨ ਅੱਗੋਂ ਵੰਡੀਦੀ ਜਾਣ ਕਰਕੇ ਘਟਦੀ ਗਈ, ਇਹਨਾਂ ਵਿਚੋਂ ਕਈ ਟੱਬਰਾਂ ਕੋਲ ਅੱਧੇ ਹੱਲ ਦੀ, ਚੌਥੇ ਹਿੱਸੇ ਦੀ, ਇੱਥੋਂ ਤੱਕ ਕਿ ਕਈਆਂ ਕੋਲ ਦਸ ਵਿਘੇ ਜਾਂਦੀ ਜ਼ਮੀਨ ਰਹਿ ਗਈ ਹੈ। ਜਿਨ੍ਹਾਂ ਪ੍ਰਵਾਰਾਂ ਵਿਚ ਸੰਤਾਨ ਸੰਜਮ ਰਿਹਾ, ਜਾਣ ਬੁੱਝ ਕੇ ਨਹੀਂ ਰੱਬ ਤਵੱਕੀ ਉਹਨਾਂ ਦੇ ਟੱਬਰਾਂ ਵਿਚ ਜ਼ਮੀਨ ਦੀ ਢੇਗੀ ਵੀ ਪੂਰੀ ਚਲੀ ਆ ਰਹੀ ਹੈ। ਇਕ ਦੋ ਘਰਾਂ ਦੇ ਵੱਡੇ ਵਡੇਰੇ ਸਾਧ ਹੋ ਗਏ ਸੀ, ਉਸ ਦਾ ਲਾਭ ਵੀ ਘਰਦਿਆਂ ਨੂੰ ਮੁਬਾਲੀ ਪੁੱਜਿਆਂ। ਕੁਝ ਟੱਬਰਾਂ ਦੇ ਬੇ-ਅੰਲਾਦੇ ਮਰ ਜਾਣ 'ਤੇ ਉਹਨਾਂ ਅਉਤਾਂ ਦੀ ਭੁਇੰਦੀ ਸ਼ਰੀਕੇ ਵਿਚ ਵੰਡੀ ਚੁੰਡੀ ਜਾ ਚੁੱਕੀ ਹੈ। ਜਿਨ੍ਹਾਂ ਦੇ ਠੁੱਲ੍ਹੇ ਦਾ ਸਰਬ ਨਾਸ਼ ਹੋ ਜਾਵੇ ਉਹ ਜ਼ਮੀਨ ਨਜ਼ਲ ਖਾਤੇ ਪਾ ਦਿੱਤੀ ਜਾਂਦੀ ਸੀ। ਜਿਸ ਦਾ ਮਾਲਕ ਰਿਆਸਤ ਦਾ ਰਾਜਾ ਤੇ ਸਾਡਾ ਨਵਾਬ ਮਲੇਰਕੋਟਲਾ ਹੁੰਦਾ ਸੀ, ਉਹ ਚਾਹੇ ਕਿਸੇ ਨੂੰ ਅੱਧੀ ਢੇਰੀ ਤੇ ਪੂਰੀ, ਇਕ ਹਲ ਦੀ ਜਾਂ ਇਕ ਬਲਦ ਦੀ ਜ਼ਮੀਨ ਬਖਸ਼ ਦੇਵੇ। ਜਾਂ ਸ੍ਰਕਾਰੀ ਤੌਰ 'ਤੇ ਹਰ ਸਾਲ ਨਿਲਾਮੀ ਕਰ ਕੇ ਦਿੰਦਾ ਰਹੇ। ਇਸ ਦੇ ਅਧਿਕਤਾਰ ਨਵਾਬ ਅਤੇ ਰਿਆਸਤਾਂ ਦੇ ਰਾਜਿਆਂ ਨੂੰ ਹੁੰਦੇ ਸਨ।

ਜਿਨ੍ਹਾਂ ਘਰਾਂ ਨੇ ਦੋ ਦੋ ਹਲਾਂ ਦੀਆਂ ਢੇਰੀਆਂ ਸਾਂਭੀਆਂ ਸੀ। ਉਹਨਾਂ ਪਾਸ ਜ਼ਮੀਨ ਵਧੇਰੇ ਹੈ ਕਈ ਚੰਗੇ ਘਰਾਂ ਦੀ ਜ਼ਮੀਨ, ਉਸ ਦੇ ਮਾਲਕਾਂ ਦੇ ਅਮਲੀ ਠਮਲੀ ਅਤੇ ਵੈਲੀ ਹੋ ਜਾਣ 'ਤੋਂ ਭੁਇੰਦੀ ਗਿਹਣੇ ਜਾਂ ਵੇਚਣ ਕਰਕੇ ਦੂਜੇ ਉਦਮੀ ਅਤੇ ਸੰਜਸੀਆਂ ਦੇ ਘਰਾਂ ਕੋਲ ਚਲੀ ਗਈ ਹੈ। ਪਰ ਜਿਸ ਵੇਲੇ ਸਾਕ ਨਾਤਾਂ ਕਰਨ ਵਾਲੇ ਆਉਂਦੇ ਹਨ। ਉਹ ਮੁੱਲ ਲਈ ਜ਼ਮੀਨ ਨੂੰ ਐਵੇਂ ਵਾਧੂ ਦੀ (ਸਪਲੀਮੈਂਟ) ਹੀ ਸਮਝਦੇ ਹਨ। ਅਖੇ! ਅਸਲੀ ਜ਼ਮੀਨ ਤਾਂ ਜਾਂਦੀ ਢੇਰੀ ਦੀ ਹੁੰਦੀ ਹੈ। ਰਿਸ਼ਤਾ ਕਰਨ ਵਾਲੇ ਪਹਿਲਾਂ ਜਾਂਦੀ ਜ਼ਮੀਨ ਪੁੱਛਦੇ ਹਨ। ਜਿਨ੍ਹਾਂ ਘਰਾਂ ਵਿਚ ਵਧੇਰੇ ਈ ਵਾਧਾ ਵਧਾ ਜਾਣ ਨਾਲ ਆਰ ਪ੍ਰਵਾਰ ਵੰਡਾ ਹੋ ਗਿਆ ਹੈ ਉਹਨਾਂ ਦੇ ਚੰਗੇ ਘਰਾਣੇ ਦੇ ਲੋਕ ਰਿਸ਼ਤੇ ਨਹੀਂ ਕਰਦੇ ਸੀ। ਕਿਉਂ ਕਿ ਜਾਂਦੀ ਜ਼ਮੀਨ ਘੱਟ ਜਾਂਦੀ ਹੈ।

ਕਈਆਂ ਨੇ ਆਪਣੀ ਢੇਰੀ ਅੰਤ ਜਾਂਦੀ ਦੇਖ ਕੇ ਜਿਨ੍ਹਾਂ ਨੂੰ ਕੋਈ ਸਿੱਧੇ ਬੇ-ਮਤਲਬ ਸਮਝ ਕੇ ਰਿਸ਼ਤਾ ਨਹੀਂ ਕਰਦਾ ਸੀ, 'ਉਹਨਾਂ ਨੇ ਮੁੱਲ ਦੀਆਂ ਤੀਵੀਆਂ ਲਿਆ ਕੇ ਘਰ ਵਸਾ ਲਏ ਸੀ, ਕਈਆਂ ਨੇ ਅਰਧ ਮੁੱਲ ਦੀਆਂ ਤੀਵੀਆਂ ਵੀ ਲਿਆਂਦੀਆਂ ਸੀ। ਅਰਧ ਮੁੱਲ ਦੀ ਤੀਵੀਂ ਦਾ ਅਰਥ ਭਾਵ ਹੈ, ਪੈਸੇ ਭਾਵੋਂ ਵੱਧ ਲੱਗ ਜਾਣ ਪਰ ਕੁੜੀ ਦੇ ਮਾਪੇ ਫੇਰੇ ਆਪ ਜ਼ਰੂਰ ਦੇ ਕੇ ਟੋਰਨ, ਤੇ ਅਗਲਾ ਲਾੜਾ ਬਣਕੇ ਸਿਹਰੇ ਬੰਨ੍ਹ ਕੇ ਜ਼ਰੂਰ ਢੁੱਕੇ। ਭਵਾਂ ਚਾਲੀ ਵਰੇ ਦੇ ਬੰਦੇ ਲਈ ਕੁੜੀ ਦੀ ਉਮਰ ਅੱਠ ਦਸਾਂ ਸਾਲਾਂ ਦੀ ਹੀ ਹੋਵੇ। ਮੁੱਲ ਦੀ ਤੀਵੀਂ ਸਸਤੀ ਤੇ ਕਿੰਨੀ ਚੰਗੀ ਕਿਉਂ ਨਾ ਮਿਲ ਜਾਏ, ਅਗਲੇ ਕੀ ਕੁਲ ਨੂੰ ਕਲੰਕ ਤਾਂ ਲੱਗ ਈ ਜਾਂਦਾ ਹੈ।' ਉੱਥੋਂ ਅਗਲੇ ਗੱਲਾਂ ਕਰਨ ਨੂੰ ਮਰਦੇ ਨੇ ਥੋਡਾ ਬੁੜ੍ਹਾ ਤਾਂ ਸੇਹਰੇ ਬੰਨ੍ਹ ਕੇ ਫੇਰੇ ਲਿਆਇਆ ਹੋਣਾ ਹੈ, ਲੋਕਾਂ ਨੂੰ ਲਾਜ ਹੁੰਦੀ ਹੈ ਵਈ ਕੱਲ ਨੂੰ ਸਾਡੀ

ਅੱਲਾਦ ਨੂੰ ਕੋਈ ਇਵੇਂ ਤਾਂ ਨਹੀਂ ਕਹੁੰਗਾ। ਭਵਿੱਖ ਦੇ ਇਸ ਪਾਲੇ ਦੇ ਡਰੋਂ, ਸਾਰੀ ਉਮਰ ਦੀ ਕਮਾਈ, ਬਲਕਿ ਆਪਣੀ ਜੱਦੀ ਜਸੀਨ ਵੇਚ ਕੇ ਵੀ ਕਈ ਜਣੇ ਵਿਆਹ ਉਤੇ ਹਜ਼ਾਰਾਂ ਖਰਚ ਕੇ, ਜਦੋਂ ਮੁੱਲ ਦੀ ਤੀਵੀਂ ਬਾਂਗਰੂ ਪੰਜ ਕੁ ਸੌ ਦੀ ਆ ਜਾਂਦੀ ਸੀ। ਝਾਨਦਾਨ ਅਤੇ ਕੁੱਲ ਨੂੰ ਨੇਕਲੰਬ ਰੱਖਣ ਵਾਸਤੇ ਬੜੀ ਘਾਲਣਾ ਨਾਲ ਵਿਆਹ ਰਚਾਉਂਦੇ ਰਹੇ ਹਨ।

ਕੁਝ ਵਰ੍ਹੇ ਪਹਿਲਾਂ ਦੁੱਧ ਪੁੱਤ ਅਤੇ ਧਰਤੀ ਮਾਤਾ ਵੇਚਣੇ ਪਾਪ ਮੰਨੇ ਜਾਂਦੇ ਸੀ, ਜਿਉਂ ਜਿਉਂ ਜਸੀਨ ਦਾ ਮੁਲ ਵਧਦਾ ਗਿਆ, ਤੇ ਨਵੀਂ ਕਿਸਮ ਦੇ ਅਮਲ ਠਮਲ ਤੇ ਨਸ਼ੇ ਵਿਸ਼ੇ ਆਉਂਦੇ ਗਏ, ਲੋਕ ਧਰਤੀ ਮਾਤਾ ਵੱਲੋਂ ਬੇਮੁੱਖ ਹੋ ਕੇ ਇਸ ਮਾਂ ਨੂੰ ਵੀ ਵੇਚਣ ਲੱਗ ਪਏ। ਸ਼ਹਿਰਾਂ ਵਿਚ ਆਬਾਦੀ ਵਧੀ ਤਾਂ ਦੁੱਧ ਤਾਂ ਜਿਵੇਂ ਸਭਨਾਂ ਪਿੰਡਾਂ ਦਾ ਇਕੋ ਸੜਕੇ ਨਾਲ ਈ ਖਿੱਚ ਲਿਆ ਹੁੰਦਾ ਹੈ, ਰਹੀ ਪੁੱਤਾਂ ਦੇ ਵੇਚਣ ਦੀ ਗੱਲ, ਘਰ ਵਿਚ ਦੌਲਤ ਆਈ ਪਹਿਲਾਂ ਕਾਰਨ ਕੇ ਪੈਸੇ ਲੈਣ ਲੱਗ ਪਏ ਨੇ, ਜੋ ਏਨਾ ਕੁਝ ਦੇਉਗਾ ਪੁੱਤ ਤੁਹਾਡੇ ਵਿਆਹਾਂਗੇ ਨਹੀਂ ਸਾਕ ਕਿਸੇ ਹੋਰ ਥਾਂ ਦਾ ਲੈ ਲੈਂਦੇ ਹਨ, ‘ਬਥੇਰਾ ਕੁਝ ਦੇਣ ਵਾਲੇ ਨਿੱਤ ਆਉਂਦੇ ਨੇ।’ ਇਸ ਲਈ ਪੁਰਾਣੇ ਲੋਕ ਆਖਦੇ ਹਨ ਇਹ ਪੁੱਤ ਵੇਚਣਾ ਨਹੀਂ ਤਾਂ ਹੋਰ ਦੱਸੋ ਕੀ ਹੈ?

ਮੇਰੇ ਦੇਖਦਿਆਂ ਲੋਕਾਂ ਦੀਆਂ ਸਾਧਾਰਨ ਲੋੜਾਂ ਇਕ ਦਮ ਇਤਨੀਆਂ ਜਟਿਲ ਤੇ ਨਾ ਪੁਰੀਆਂ ਹੋਣ ਵਾਲੀਆਂ ਹੋ ਗਈਆਂ ਹਨ ਕਿ ਕਿਸੇ ਵੀ ਚੀਜ਼ ਦਾ ਬੰਨ ਸੁੱਬ ਨਹੀਂ ਰਿਹਾ। ਆਪਣੇ ਖੇਤਾਂ ਦੀ ਕਪਾਹ, ਜੋ ਵਧੇਰੇ ਸ਼ੋਕੀਨੀ ਲਾਉਣੀ ਹੋਵੇ ਤਾਂ ਕੁਝ ਖਾਕੀ ਕਪਾਹ ਤੇ ਕੁਝ ਨਰਮਾਂ ਬੀਜ ਕੇ ਉਹਨਾਂ ਦੇ ਸੂਤ ਨਾਲ ਬਨਾਏ ਲੀੜੇ ਕਪੜੇ ਪਾਉਣੇ, ਖੇਸ ਚਾਦਰੇ ਬਨਾਉਣੇ, ਸੋਝੀ ਵਾਲੇ ਘਰਾਂ ਦਾ ਕਗੀਨਾ ਮੰਨਿਆਂ ਜਾਂਦਾ ਸੀ।

ਕਪਾਹ ਚੁਗਾਈ ਦੀ ਇਕ ਸੇਰ ਕਪਾਹ ਚੌਣੀ ਨੂੰ, ਦੇਣੀ, ਰਾਤਾਂ ਨੂੰ ਆਪ ਵੇਲਣਿਆਂ ਤੇ ਵੇਲ ਕੇ, ਹਿਸਾਬ ਸਿਰ ਦੇ, ਕਈ ਦਾਣੇ ਤੂੰ ਦੈ ਬਾਰਬਰ, ਕਦੇ ਦੁਗਣੇ ਦੇ ਕੇ ਪੇਂਜੇ ਤੋਂ ਤੂੰ ਪਿੰਜਾਈ ਜਾਂਦੀ। ਫਿਰ ਤੁਝਣਾਂ ਵਿਚ ਕੱਤ ਅਟੇਰ ਕੇ, ਜੁਲਾਹੇ ਤੋਂ ਤਾਣੀਆਂ ਬੁਣਾਈਆਂ ਜਾਂਦੀਆਂ। ੧੦ ਸੇਰ, ਜਾਣੀ ਧੜੀ ਦਾਣਿਆਂ ਦੀ ਜੁਲਾਹੇ ਨੂੰ ਬੁਣਾਈ ਦੀ ਦਿੱਤੀ ਜਾਂਦੀ ਸੀ। ਇਹ ਕੱਪੜੇ ਵਿਆਹ ਸ਼ਾਦੀਆਂ ਵਿਚ ਦੇਣ ਲੈਣ ਲਈ ਵੀ ਬੁਣਾਏ ਜਾਂਦੇ ਤੇ ਘਰੇ ਪਾਉਣ ਲਈ ਵੀ। ਇਕ ਸੂਟ ਗੋਟੇ ਵਾਲਾ ਇਕ ਲਹਿੰਗਾ, ਕਈ ਪੁਸਤਾਂ ਤੱਕ ਬਰਾਂ ਸੁਹੀਆਂ ਦਾ, -‘ਇਹ ਮੇਰੇ ਪੈਕਿਆਂ ਤੋਂ ਆਇਆ ਸੀ ਲਉ ਤਿਉਰ ਵਿਚ ਜੋੜ ਲਵੇ, ਕਿਥੋਂ ਮੁੱਲ ਲਿਆਉਂਦੇ ਫਿਰਗੇ, ਮੇਰੀ ਨਾਨੀ ਦੇ ਹੱਥਾਂ ਦਾ ਗੋਟਾ ਲੱਗਿਆ ਹੋਇਆ ਹੈ’, -ਬੜੀਆਂ ਆਪਣੇ ਝਾਨਦਾਨੀ ਮੋਹ ਦਿਆਂ ਜੰਜ਼ਾਲਾਂ ਨੂੰ ਇਉਂ ਤੋੜਦੀਆਂ ਘਰ ਦਾ ਸਰਫ਼ਾ ਕਰਦੀਆਂ ਰਹਿੰਦੀਆਂ ਸੀ।

ਕੋਈ ਘਰ ਕਦੇ ਕਦਾਈ ਹੀ ਵਿਆਹ ਵੇਲੇ ਕੋਈ ਮੁੱਲ ਦਾ ਕਪੜਾ ਲੈਂਦਾ ਸੀ ਜਾਂ ਕੋਈ ਨੌਕਰ ਚਾਕਰ, ਜੋ ਬਾਹਰੋਂ ਆਵੇ ਉਹ ਮੁੱਲ ਦੇ ਕਪੜੇ ਲੈ ਕੇ ਪਿੰਡ ਵਿਚ ਆਉਂਦਾ ਹੁੰਦਾ।

ਇਕ ਨੌਕਰ ਕੱਪੜੇ ਧੋਣ ਲਈ ਪਹਿਲਾਂ ਪਹਿਲ ਸਨਲਾਈਟ ਸਾਬਣ ਦੀਆਂ ਦੋ ਚਾਰ ਟਿੱਕੀਆਂ ਵੀ ਲੈ ਆਇਆ। ਉਸ ਨੇ ਆਪਣੀ ਭਰਜਾਈ ਨੂੰ ਲਾਡ ਨਾਲ ਦੋ ਕੁ ਟਿੱਕੀਆਂ ਦੇ ਦਿੱਤੀਆਂ, ਅਥੇ! ਲੈ ਨਾ ਧੋ ਲਿਆ ਕਰ, ਨਾਲੇ ਇਹ ਸਾਬਣ ਕੱਪੜੇ ਧੋਣ ਦੇ ਕੰਮ ਵੀ ਆ ਜਾਂਦਾ ਹੈ। ਉਸ ਨੇ ਇਕ ਦਿਨ ਘਰ ਦੇ ਖੇਸ ਅਤੇ ਦਿਉੜੇ ਭਿੱਉ ਲਈ, ਇਹ ਦੇਖਣ ਲਈ ਵਈ ਇਹ ਸਾਬਣ ਦੀ ਇੱਟ ਜਿਹੀ ਕਿੰਨੇ ਕੁ ਵਧੀਆਂ ਲੀੜੇ ਨਿਖੇਰਦੀ ਹੈ, ਖੁਲੇ ਜਿਹੇ ਹੱਥ ਨਾਲ ਜਦੋਂ ਦੋ ਚਾਰ ਰਗੜੇ ਖੁਰਦਰੇ ਖੇਸਾਂ ਤੇ ਲਾਏ ਤਾਂ ਉਹ ਟਿੱਕੀ

ਪੀਜੂੰ ਬਣ ਕੇ ਹੱਥਾਂ ਵਿਚ ਰਹਿ ਗਈ। ਲੈ ਵੇ ਨੌਕਰਾਂ ਆਵਦਾ ਸਾਬਣ, ਇਸ ਜਾਏ ਖਣੇ ਨੇ ਤਾਂ ‘ਇਕ ਰਗੜਾ ਵੀ ਨਈ ਝੱਲਿਆ, ਏਥੇ ਜੇ ਕੁਝ ਲਿਆਉਣਾ ਹੁੰਦਾ ਐ ਐਵੇਂ ਹੱਥ ਲਾਇਆ ਈ ਘਸਣ ਵਾਲਾ ਨਾ ਲਿਆਇਆ ਕਰ, ਏਦੋਂ ਤਾਂ ਏਰਨੇ ਗੋਹਿਆਂ ਦੀ ਸਵਾਹ ਈ ਚੰਗੀ ਐ।’ ਜੇ ਬਹੁਤਾ ਕਰੇ ਤਾਂ ਤੱਤੇ ਪਾਣੀ ਵਿਚ ਮਸਾਲਾਂ ਪਾ ਕੇ ਲੀਡਿਆਂ ਨੂੰ ਉਬਾਲ ਲਵੇ। ‘ਮੇਰੇ ਪਿੰਡ ਸੋਡੇ ਨੂੰ ਮਸਾਲਾਂ ਕਹਿੰਦੇ ਨੇ ਤੇ ਇਸ ਵਿਚ ਪਾ ਕੇ ਧੋਤੇ ਕੱਪੜਿਆਂ ਬਾਰੇ ਇਹ ਪ੍ਰਥਾ ਪ੍ਰਚਲਤ ਰਹੀ ਹੈ।’ ਵਈ ਇਕ ਵਾਗੀ ਸੋਡਾ ਪਾਇਆ ਨਹੀਂ ਤੇ ਲੀਝੇ ਬੇਦੇ ਹੋ ਕੇ ਫਟੇ ਨਹੀਂ। ਇਸ ਲਈ ਬਿਨ੍ਹਾਂ ਕਿਸੇ ਮਸਾਲੇ ਦੇ ਹੀ ਕੰਮ ਸਾਰਾ ਲੈਂਦੇ ਹਨ।

ਲੋਕ ਸਾਬਣ ਨੂੰ ਘੱਟੋ ਘੱਟ ਇਹ ਸੌਚ ਕੇ ਹੁਣ ਤਕ ਵੀ ਵਰਤਦੇ ਹਨ ਵਈ ਜਿਨ੍ਹੇ ਦਾ ਸਾਬਣ ਘੱਸਦਾ ਹੈ ਏਨੇ ਦਾ ਕੱਪੜਾ ਵੀ ਹੈ।



## ਮੇਰੇ ਪਿੰਡ ਦੇ ਮੰਗਤੇ

ਮੰਗਤੇ ਅਤੇ ਗਜੇ ਵਾਲਿਆਂ ਵਿਚ ਇਕ ਭੇਦ ਹੈ। ਮੰਗਤੇ ਚੁੰਡ ਚੁੰਡਾਈ ਵਿਚ ਪਬੀਨ ਤੇ ਲੁੱਟ੍ਟ ਪੀਰ ਹੁੰਦੇ ਹਨ, ਗਜੇ ਵਾਲੇ ਸ਼ਰਧਾ ਅਤੇ ਪਿਆਰ ਦੇ ਪਾਤਰ। ਗਜੇ ਵਾਲੇ ਉਸ ਘਰ ਜਾਂਦੇ ਹਨ, ਜਿੱਥੇ ਉਹਨਾਂ ਨੂੰ ਨਿਮੰਤ੍ਰਣ ਦਿੱਤਾ ਜਾਵੇ, ਮੰਗਤੇ ਬਿਨਾਂ ਸੱਦੇ ਮਹਿਸਾਨ ਹੁੰਦੇ ਹਨ। ਗੁਰਦੁਵਾਰੇ ਦੇ ਭਾਈ ਜੀ, ਕੁਟੀਆ ਵਾਲੇ ਸਾਧ, ਡੇਰੇ ਵਾਲੇ ਬਾਵੇ, ਤੇ ਤਕੀਏ ਵਾਲੇ ਸਾਂਈ ਆਦਕਾਂ ਨੇ ਪਿੰਡ ਦੇ ਲੋਕਾਂ ਦੇ ਹਰ ਅਹੁਰ ਵੇਲੇ ਕੰਮ ਆਉਣਾ ਹੁੰਦਾ ਹੈ। ਟੂਣਾ ਟਾਮਣ, ਝਾੜਾ ਫੂਕ, ਨਜ਼ਰ ਫ਼ਜ਼ਰ ਵੇਲੇ ਕੀ ਪਤੈ ਕਦੋਂ ਇਨ੍ਹਾਂ ‘ਰੱਬੀ ਬੰਦਿਆਂ’ ਦੀ ਲੋੜ ਪੈ ਜਾਵੇ, ਇਸ ਖਿਆਲ ਨਾਲ ਸਿਆਣੀਆਂ ਸਵਾਣੀਆਂ ਉਹਨਾਂ ਨੂੰ ਘਰ ਵਾਲੇ ਦੇ ਮੂੰਹਾਂ ਜਾਂ ਕਿਸੇ ਬਾਲ ਦੇ ਹੱਥੀਂ ਜਾਂ ਫਿਰ ਆਪ ਹੀ ਜਿਨ੍ਹਾਂ ਦੇ ਉਹਨਾਂ ਦਾ ਪਹਿਲਾਂ ਆਉਣ ਜਾਣ ਹੁੰਦਾ ਹੈ, ਉਹਨਾਂ ਦੇ ਘਰੇ ਜਾ ਕੇ ਨਿਮੰਤ੍ਰਣ ਦੇ ਦਿੰਦੀਆਂ ਹਨ, –‘ਭਾਈ ਜੀ ਜਿਹੋ ਜਿਹਾ ਮੋਟਾ ਪਤਲਾ ਜਿਨ੍ਹਾਂ ਚਿਰ ਹੈਗਾ ਸਾਡੇ ਘਰੋਂ ਵੀ ਬੁੱਕ ਢੁੱਧ ਦੀ ਲੈ ਜਾਇਆ ਕਰੋ। ਰੋਟੀਆਂ ਬਾਰੇ ਵੀ ਇਸ ਤਰ੍ਹਾਂ ਕਿਹਾ ਜਾਂਦਾ ਹੈ, ‘ਸਾਡੇ ਘਰੋਂ ਵੀ ਭਾਈ ਜੀ ਪ੍ਰਸ਼ਾਦੇ ਲੈ ਜਾਇਆ ਕਰੋ, ਕਿਸੇ ਭੁੱਖਣ ਭਾਣੇ ਦੇ ਮੂੰਹ ਹੀ ਬੁਰਕੀ ਪਵੇਗੀ, ਸਾਡੇ ਸ਼ੂਮਾਂ ਦੀ ਕਮਾਈ ਦੀ।’ ਇਉਂ ਕਈ ਬੀਬੀਆਂ ਆਪਣੇ ਘਰਦਿਆਂ ਤੇ ਵਿਅੰਗ ਝਾੜ ਲੈਂਦੀਆਂ ਹਨ ਤੇ ਪੁੰਨ ਦਾਨ ਦਾ ਰਾਹ ਵੀ ਖੋਲ੍ਹ ਲੈਂਦੀਆਂ ਹਨ।

ਤਕੀਏ ਵਾਲੇ ਸਾਂਈ ਨੂੰ ਵੀ ਇਵੇਂ ਹੀ ਅਦਬ ਨਾਲ ਕਿਹਾ ਜਾਂਦਾ ਹੈ, –‘ਨੀ ਭੂਟੋ ਪਾ ਸਾਂਈ ਨੂੰ ਆਟੇ ਦੀ ਲੱਪ, ਨਿੱਤ ਘਰ ਕੋਲੋਂ ਦੀ ਵਿਚਾਰਾ ਖਾਲੀ ਹੱਥੀਂ ਲੰਘ ਜਾਂਦਾ ਹੈ।’ ਗਜੇ ਵਾਲੇ ਹਟਾਇਆ ਹਟ ਵੀ ਜਾਂਦੇ ਹਨ: ‘ਭਾਈ ਜੀ ਹੁਣ ਆਪਣੇ ਘਰ ਢੁੱਧ ਬੋੜਾ ਹੈ, ਕੜਾਪਾ ਪੈ ਚੱਲਿਆ ਹੈ, ਮਹਿੰ ਲੰਛੇ ਡੰਗ ਹੋ ਗਈ ਹੈ, ਜਦੋਂ ਹੋਇਆ ਆਪੇ ਈ ਆਖ ਦੇਵਾਂਗੇ’ ਇਹ ਗੱਲ ਸੁਣ ਕੇ ਭਾਈ ਜੀ ਮਾੜਾ ਨਹੀਂ ਮਨਾਉਂਦੇ, ‘ਕੋਈ ਨਾ ਬੀਬੀ! ਜਦੋਂ ਗੁਰੂ ਮਿਹਰ ਕਰੇਗਾ ਓਦੋਂ ਫਿਰ ਸਹੀ।’ ਇਹੋ ਜਿਹੋ ਸ਼ੁੱਭ ਬਚਨਾਂ ਨਾਲ ਹੱਟ ਜਾਂਦੇ ਹਨ।

ਗਜੇ ਵਾਲੇ ਸੇਸ਼ਟਾਚਾਰੀ ਵੀ ਹੁੰਦੇ ਹਨ ਤੇ ਪੀਰਜਵਾਨ ਵੀ, ਆਮ ਤੌਰ ਤੇ ਆਪਣੇ ਘਰਾਂ ਨਾਲ ਲੱਗੇ ਸ਼ਰਧਾਲੂਆਂ ਦੀ ਇੱਜ਼ਤ ਦੇ ਸਾਂਝੀ, ਅਤੇ ਚੀਜ਼ਾਂ ਦੇ ਵੰਡ ਚੁੰਡ ਕੇ ਗੁਜ਼ਾਰਾ ਕਰਨ ਵਾਲੇ। ਨਿਉਂਦੀ ਛਕਣ ਵੇਲੇ ਵੀ ਆਪਣੀ ਸੁਖ-ਵਰਤਾਉਣੀ ਚੁਲੀ ਪੜ੍ਹਦੇ ਹਨ, –‘ਲੋਹ ਲੰਗਰ ਤਪਦੇ ਰਹਿਣ, ਸਿੰਘ ਛਕਦੇ ਛਕਾਉਂਦੇ ਰਹਿਣ, ਭਾਵਨੀਆਂ ਪੂਰੀਆਂ ਕਰਨੀਆਂ:-

‘ਸਤੀ ਦੇਇ ਸੰਤੋਖੀ ਖਾਏ,  
ਤਉ ਨਾਨਕ ਦਰ ਦੀਬਾਣ ਸਮਾਇ।’

ਮੰਗਤੇ ਹੁੰਦੇ ਹਨ ਜੇਬਾਂ ਵਿਚੋਂ ਪੈਸੇ ਕੱਢਣ ਵਾਲੇ, ਧੱਕੇ ਨਾਲ ਉਗਰਾਹੀ ਕਰਨ ਵਾਲੇ, ਦਾਅ ਲਾ ਕੇ ਚੀਜ਼ਾਂ ਚੁੱਕ ਲਿਜਾਣੀਆਂ, ਚੋਰੀ ਕਰਨ ਲਈ ਬਿਗਾਨੇ ਘਰਾਂ ਨੂੰ

ਤਾੜਦੇ ਰਹਿਣਾ। ਬਿਕਾਰ ਲੋਕ ਸਾਧਾਂ ਵਾਲਾ ਭੇਸ ਬਣਾ ਕੇ ਬਿਨਾਂ ਕਿਸੇ ਟਰੋਨਿੰਗ ਅਤੇ ਸਿੱਖਿਆ ਲਈ ਦਿਤੇ ਦੇ ਸਿੱਧੇ ਈ ਅਗਲਿਆਂ ਦੇ ਘਰੀਂ ਆਪਣੀ ਵਸੂਲੀ ਕਰਨ ਆ ਗੱਜਦੇ ਹਨ। ਹਰ ਕਿਸਮ ਦੀ ਅਮਲੀ, ਠੱਗ, ਚੋਰ, ਇਸ ਢਾਣੀ ਵਿਚ ਆ ਜਾਂਦੇ ਹਨ। ਮੇਰੇ ਪਿੰਡ ਦੇ ਮੰਗਤੇ ਸ਼ਹਿਰੀ ਮੰਗਤਿਆਂ ਜਿਹੇ ਤੇਜ਼ ਤਰਾਰ ਨਹੀਂ ਜਿਹੜੇ ਅੱਜ ਕੱਲ੍ਹ ਬੱਸਾਂ ਦੇ ਅੱਡਿਆਂ ਉਤੇ ਮੁੰਡਾ ਕੁੜੀ ਇਕੱਠੇ ਦੇਖ ਕੇ, ਭਾਵੇਂ ਭੈਣ ਭਰਾਂ ਹੀ ਹੋਣ, ਝੱਟ ਅਸੀਸਾਂ ਦੇਣ ਲੱਗ ਜਾਂਦੇ ਹਨ:-

‘ਜੋੜੀਆਂ ਜਿਉਣ, ਜਵਾਨੀਆਂ ਮਾਣੋ, ਰੱਬ ਦੁੱਧ ਪੁੱਤ ਦੇਵੇ! ਭਗਵਾਨ ਜੋੜੀ ਨੂੰ ਸਲਾਮਤ ਬਖਸ਼ੇ। ਬੀਬੀ ਜੀ ਤੇਰੇ ਸਿਰ ਦਾ ਸਾਂਈ ਜੀਵੇ’, ਆਦਿਕ ਵਰਦਾਨ

ਸ਼ੁਰੂ ਕਰਨੇ ਹਟਦੇ ਹੀ ਨਹੀਂ। ਪਰ ਫਿਰ ਵੀ ਮੇਰੇ ਪਿੰਡ ਦੇ ਕਈ ਮੰਗਤੇ ਨਿੱਤ ਦੀ ਤਜਰਬੇਕਾਰੀ ਨਾਲ ਘਸ ਘਸ ਕੇ ਸ਼ਾਤਰ ਹੋ ਗਏ ਹਨ।

ਇਕ ਆਪੇ ਬਣੇ ਬਿਨ੍ਹਾਂ ਕਿਸੇ ਡੇਰੇ ਡੱਡੇ ਵਾਲੇ, ਗੁਰਮੰਤਰ ਹੀਣ ਮੰਗਤੇ ਨੂੰ ਇਕ ਵੱਡੇ ਡੇਰੇ ਵਾਲੇ ਸਾਧ ਦੇ ਚੇਲੇ ਨੇ ਛਿੱਬਾ ਪਾਉਣ ਲਈ ਪੁੱਛਿਆ: ‘ਬਾਵਾ ਜੀ ਤੁਸੀਂ ਕਿਹੜੇ ਧੂਣੇ ਦੇ ਚੇਲੇ ਹੁੰਦੇ ਹੋ?’

ਅਗੋਂ ਉਸ ਨੇ ਜਵਾਬ ਦਿੱਤਾ, ‘ਧੂਣੇ ਧਾਣੇ ਦਾ ਤਾਂ ਬਾਵਾ ਜੀ! ਪਤਾ ਨਹੀਂ, ਆਟਾ ਮੇਰੀ ਬਗਲੀ ਵਿਚ ਸਭ ਤੋਂ ਵੱਧ ਦੇਖ ਲਉ।’ ਇਉਂ ਇਹ ਮੰਗਤੇ ਆਮ ਤੌਰ ’ਤੇ ਕਿਸੇ ਧੂਣੇ ਦੇ ਵਿਚ ਰਲਣ ਕਿਸੇ ਸਾਧੂ ਦੇ ਚੇਲੇ ਬਣਨ ਨਾਲੋਂ ਆਪਣਾ ਸਾਰਾ ਕੰਮ ਆਪ ਸਵਾਰਨ ਵਿਚ ਤਾਕ ਹੁੰਦੇ ਹਨ।

ਪਿੰਡਾਂ ਵਿਚ ਅਜਿਹੇ ਸਾਧ, ਜਿਨ੍ਹਾਂ ਦਾ ਕਿਸੇ ਸੰਪਰਦਾ ਨਾਲ ਕੋਈ ਲਗਾਉ ਨਹੀਂ ਹੁੰਦਾ ਨਾ ਉਹ ਕਿਸੇ ਮੰਡਲੀ ਜਾਂ ਡੇਰੇ ਦੀ ਸੰਪਰਦਾਇ ਵਿਚੋਂ ਹੁੰਦੇ ਹਨ, ਚਾਰ ਦਿਨ ਖੁਲੀਆਂ ਜਟੂਰੀਆਂ ਡੱਡ ਕੇ ਸੁਵਾਹ ਮਲ ਕੇ ਜਾਂ ਰੰਗੇ ਹੋਏ ਭਗਵੇ ਕੱਪੜੇ ਪਾ ਕੇ ‘ਅਲਖ ਨਿਰੰਜਨ’ ਕਹਿਣਾ ਸਿਖ ਕੇ ਪਿੰਡਾਂ ਦੀਆਂ ਗਲੀਆਂ ਦੇ ਫੇਰੇ ਆਰੰਭ ਦਿੰਦੇ ਹਨ। ਅਜਿਹੇ ਨਵੇਂ ਬਣੇ ਮੰਗ ਖਾਣੇ ਸਾਧਾਂ ਨੂੰ ਅਗੋਂ ਜਨਾਨੀਆਂ ਵੀ ਤਾੜ ਲੈਂਦੀਆਂ ਹਨ।

‘ਕਿੱਥੇ ਤੜਕੇ ਤੜਕੇ ਮੰਗਤਿਆਂ ਨੂੰ ਜਾਨ ਖਾਣ ਦੀ ਬਣੀ ਹੈ, ਦਾਦੇ ਮਗਾਉਣਾ ਦਿਨ ਚਡ੍ਹਿਆ ਨਹੀਂ, ਇਹ ਟੁੱਟ ਜਾਣੇ ਪਹਿਲਾਂ ਈ ਬੂਹੇ ਆ ਖੜੇ ਨੇ। ਤਾਂ ਹੀ ਤਾਂ ਕਹਿੰਤੇ ਹਨ, ‘ਅਥੇ ਪਿੰਡ ਬੱਝਿਆ ਨਹੀਂ ਮੰਗਤੇ ਪਹਿਲਾਂ ਹੀ ਆ ਖੜੇ ਹਨ? ਇਹਨਾਂ ਟੁੱਟ ਜਾਣਿਆਂ ਵੇਲੜ੍ਹਾਂ ਨੂੰ ਪਤਾ ਨਹੀਂ ਕਿਧੋਂ ਕਿਉਂ ਨਹੀਂ ਮਰੀ ਪੈਂਦੀ, ਜਾਹ ਭਈ ਅਗਲੇ ਘਰ ਜਾਹ ਮੇਰੇ ਤਾਂ ਹੱਥ ਵਿਹਲੇ ਨਹੀਂ। ਆਟੇ ਹੱਥ ਹੈ—‘ਆਖ ਕੇ ਘਰ ਵਾਲੀ ਸਵਾਣੀ ਮੰਗਤੇ ਨੂੰ ਅੱਗੇ ਟੋਰਨਾ ਚਾਹੁੰਦੀ ਹੈ। ਅਗੇ ਇਹ ਮੰਗਤੇ ਵੀ ਢੀਠ ਹੁੰਦੇ ਹਨ। ‘ਕੋਈ ਨਈ ਮਾਤਾ ਜੀ,’ ਮੈਂ ਦੋ ਘੜੀ ਹੋਰ ਖੜ੍ਹ ਜਾਂਦਾ ਹਾਂ, ਇਹਨੇ ਨੂੰ ਹੱਥ ਵਿਹਲੇ ਹੋ ਜਾਣਗੇ। ਮੈਂ ਬੋਹਣੀ ਕਰੇ ਬਗੈਰ ਅਗਲੇ ਘਰ ਨਹੀਂ ਜਾਣਾ, ਨਾਲੋਂ ਮਾਤਾ ਜੀ ਫੱਕਾ ਦਾਣਿਆਂ ਪਿੱਛੇ ਸਾਡੇ ਫ਼ਕੀਰ ਲੋਕਾਂ ਉਤੇ ਕਾਹਤੋਂ ਘਾਬਰਦੀ ਏ, ਵਾਹਿਗੁਰੂ ਕਮਾਈ ਵਿਚ ਬਰਕਤਾਂ ਪਾਵੇ, ਵੇਲਾਂ ਹਰੀਆਂ ਰਹਿਣ, ਨਗਰ ਖੇੜੇ ਵਸਦੇ ਰਹਿਣ।’ ਮੰਗਤਾ ਅੱਗੋਂ ਮਾਈ ਨੂੰ ਗੱਲੀ ਪਾ ਕੇ ਆਪਣਾ ਮਤਲਬ ਸਿਧ ਕਰਨ ਦੀ ਕੋਸ਼ਿਸ਼ ਕਰਦਾ ਹੈ।

ਅਗੋਂ ਜਨਾਨੀਆਂ ਕਿਹੜਾ ਕੂਲੀਆਂ ਹੁੰਦੀਆਂ ਹਨ, ਗੁਆਢਣਾਂ ਨੂੰ ਦੇਖ ਕੇ ਆਖਦੀਆਂ ਹਨ,—‘ਲੈ ਦੇਖ ਨੀ ਕਿਵੇਂ ਪੱਤੰਦਰ ਬਣਿਆਂ ਬੁਹਾਂ ਮੱਲੀ ਖੜਾ ਹੈ। ਤੁਰਦੈ ‘ਵੇ ਏਥੋ ਭਲਮਾਣਸੀ ਨਾਲ ਕਿ ਟੰਬੇ ਖਾ ਕੇ ਹੀ ਜਾਣਾ ਹੈ।’ ਇਕ ਵਾਗੀ ਤਾਂ ਇਉਂ ਮੂਬਦ ਕਰਾਰਾ ਦਬਕਾ ਮਾਰ ਦਿੰਦੀਆਂ ਹਨ। ਜੇ ਮੰਗਤਾ ਸਮਝਦਾਰ ਹੋਵੇ ਤਾਂ ਇਤਨੀਆਂ ਕੁ ਸੁਣ ਕੇ ‘ਅੱਛਾ ਮਾਈ ਰਾਜ਼ੀ ਰਹੋ।’ ਵਾਕ ਆਖ ਕੇ ਅਗਲੇ ਘਰ ਨੂੰ ਤੁਰ ਜਾਂਦਾ ਹੈ। ਜੇ

ਅੱਗੋਂ ਕੋਈ ਅੜਬ ਜੱਟ ਜਾਂ ਅਮਲੀ ਸਾਧ ਬਣਿਆਂ ਹੋਵੇ ਤਾਂ ਖਾਲੀ ਹੱਥੀਂ ਜਾਣਾ ਆਪਣੀ ਅਣਖ ਦਾ ਸਵਾਲ ਬਣਾ ਲੈਂਦਾ ਹੈ। ‘ਮਾਈ! ਜੇ ਹੱਥੀਂ ਕਰ ਕੇ ਈ ਖਾਣਾ ਹੁੰਦਾ ਤਾਂ ਸਾਧ ਕਾਹੂੰ ਬਣਦੇ, ਅਗੇ, ਅਗੇ ਕਿਹੜਾ ਜਾ ਕੇ ਮੈਂ ਸੁਹਾਗਾ ਜੋੜਨੈਂ, ਹਣ ਤਾਂ ਗਜ਼ਾ ਲੈ ਕੇ ਈ ਜਾਉਂ, ਕੁਝ ਬਾਣਾ ਵੇਖ ਕੇ ਏਸੇ ਦੀ ਈ ਲਾਜ਼ ਰੱਖ, ਕਿਉਂ ਸੰਤਾਂ ਨੂੰ ਅਥਾ ਤਬਾ ਬੋਲਣ ਲੱਗੀ ਹੈ, ਇਕ ਮੁੱਠੀ ਦਾਣਿਆਂ ਦੇ ਨਾਲ ਕੀ ਘਾਟਾ ਪੈ ਜਾਣਾ ਹੈ, ਭਗਤ ਕਬੀਰ ਜੀ ਕਹਿ ਗਏ ਨੇ:-

ਚਿੜੀ ਚੌਂਚ ਭਰ ਲੇ ਗਈ ਨਦੀ ਨਾ ਘਟਿਓ ਨੀਰ।

ਦਾਨ ਦੀਏ ਧਨ ਨਾ ਘਟੇ ਕਹਿ ਗਏ ਭਗਤ ਕਬੀਰ।’

‘ਆਪਣੀ ਮਾਂ ਭੈਣ ਨੂੰ ਜਾ ਕੇ ਸੁਣਾ ਵੇ! ਸਲੋਕ, ਦਾਦੇ ਮੰਗਾਉਣਾ ਮੁਸ਼ਟਡਾ, ਕੁੜੇ! ਕਿਵੇਂ ਐਖੜ ਮਹਿੰ ਵਾਂਗੂੰ ਪੈਰ ਗੱਡ ਕੇ ਅੜਿਆ ਖੜ੍ਹੇ, ਜਦੋਂ ਤੈਨੂੰ ਇਕ ਵਾਰ ਕਹਿ ਦਿੱਤਾ ਹੱਥ ਵਿਹਲੇ ਨਹੀਂ, ਦੜਾ ਹੋ ਤੇਰਾ ਪਿਉ ਕਮਾ ਕੇ ਧਰ ਗਿਆ ਸੀ।’ ਮਾਮਲਾ ਵਧ ਰਿਹਾ ਦੇਖ ਕੇ ਵਈ ਕਿਧਰੇ ਗੱਲ ਸੱਚ ਮੁੱਚ ਹੀ ਟੰਬਿਆਂ ਤੱਕ ਹੀ ਨਾ ਪੁੱਜ ਜਾਵੇ, ਅੱਖ ਬਚਾ ਕੇ ਜੱਟ ਸਾਂਪੂ ਖਿਸਕੰਤਰ ਹੁੰਦੇ ਹਨ। ਆਖਦੇ ਹਨ ਜੱਟ ਦੀਆਂ ਝੁਣ ਪੱਤਾਂ ਹੁੰਦੀਆਂ ਹਨ, ਜੇ ਇਕ ਦੋ ਲਹਿ ਵੀ ਜਾਣ ਪਿਛੇ ਹੋਰ ਬਥੇਰੀਆਂ ਰਹਿ ਜਾਂਦੀਆਂ ਹਨ। ਤੇ ਜਿਹੜਾ ਜੱਟ ਸਾਧ ਹੋ ਜਾਵੇ ਉਸ ਨੂੰ ਤਾਂ ‘ਵਾਟਰ ਪ੍ਰੂਫ’ ਘੜੀ ਵਾਂਗ ਬੇ-ਇਜ਼ਤੀ ਛੂਹ ਵੀ ਨਹੀਂ ਸਕਦੀ।

ਕੁਝ ਸਵਾਣੀਆਂ ਅਜਿਹੀ ਕਿਸਮ ਦੇ ਮੰਗਤਿਆਂ ਨੂੰ ਕਈ ਹੋਰ ਤਰੀਕਿਆਂ ਨਾਲ ਟਾਲਦੀਆਂ ਰਹਿੰਦੀਆਂ ਹਨ। ਜੇ ਮੰਗਣ ਵਾਲਾ ਮਾਤਾ ਜੀ! ‘ਹਰੀ ਹਰ’ ਕਰਕੇ ਸਦਾ ਲਗਾਵੇ ਤਾਂ ਅੱਗੋਂ ਜਵਾਬ ਮਿਲਦਾ ਹੈ। ‘ਅਸੀਂ ਤਾਂ ਬਾਵਾ ਜੀ! ਲਾਲਾਂ ਵਾਲੇ ਨੂੰ ਮੰਨਣ ਵਾਲੇ ਹੁੰਦੇ ਹਾਂ।’

ਕੋਈ ਕਹਿੰਦੀ ਅਸੀਂ ਸਖੀ ਸਰਵਰ ਤੋਂ ਬਿਨੁਂ ਹੋਰ ਕਿਸੇ ਨੂੰ ਨਹੀਂ ਮੰਨਦੇ। ‘ਤੀਜੀ ਆਖਦੀ ਹੈ, ‘ਸਾਡਾ ਸਿੱਧ ਬਾਬਾ ਜੇ ਹੋਰ ਕਿਸੇ ਨੂੰ ਮੰਨੀਏ ਝੱਟ ਗੁੱਸੇ ਹੋ ਜਾਂਦੈ, ਬਾਬਾ ਜੀ! ਤੁਸੀਂ ਕਿਸੇ ਹੋਰ ਘਰੋਂ ਈ ਪੈਰ ਲੈ ਲਵੇ, ਕਾਹੂੰ ਸਾਡੇ ਵੱਡੇ ਵਡੇਰਿਆਂ ਤੋਂ ਈ ਸਾਡਾ ਘਾਣ ਕਰਾਉਣ ਲਗੇ ਹੋ।’

ਅਜਿਹੀਆਂ ਚਤੁਰ ਜਨਾਨੀਆਂ ਨਾਲ ਸੁਲਝਣ ਲਈ ਮੰਗਤੇ ਵੀ ਅੱਗੋਂ ਉਸਤਾਦ ਹੋ ਟੱਕਰਦੇ ਹਨ। ਕਹਿੰਦੇ ਇਹੋ ਜਿਹਾ ਜਵਾਬ ਸੁਣ ਕੇ ਇਕ ਮੰਗਤੇ ਨੇ ਬਟੋਂ ਵਾਂਗ ਸੱਤਾਂ ਤਹਿਆਂ ਵਾਲੀ ਬਗਲੀ ਸਵਾ ਲਈ। ਅੱਗੋਂ ਜਿਸ ਦੇ ਸ਼ਰਧਾਲੂ ਹੋਣ ਦੀ ਕਿਸੇ ਨੇ ਗੱਲ ਕਰਨੀ ਉਸ ਨੇ ਖੜੇ ਪੈਰ ਹੀ ਉਤਰ ਦੇ ਕੇ ਉਸ ਨੂੰ ਨਿਰਉਤਰ ਕਰ ਦੇਣਾ, –‘ਆਹ ਲਾਲਾਂ ਵਾਲੇ ਦੀ ਬਗਲੀ ਵੀ ਹੈ ਮਾਤਾ ਜੀ! ਸਖੀ ਸਰਵਰ ਦਾ ਖਾਨਾ ਵੀ ਹੈਂਗਾ।’ ਤੁਸੀਂ ਜਿਸ ਨੂੰ ਮੰਨਦੇ ਹੋ ਉਸੇ ਖਾਨੇ ਵਿਚ ਪੈਰ ਪਾ ਦੇਵੋ। ਆਪਾਂ ਸਭਨਾਂ ਪੀਰਾਂ ਫ਼ਕੀਰਾਂ ਨੂੰ ਈ ਮੰਨਣ ਵਾਲੇ ਹਾਂ।’ ਨਾਲ ਈ ਕਬੀਰ ਜੀ ਦੀ ਤੁਕ ਬੋਲ ਦਿੰਦੇ ਹਨ:

‘ਕਬੀਰ ਪੂੰਗਰਾ ਰਾਮ ਅਲਾ ਕਾ, ਸਭ ਗੁਰ ਪੀਰ ਹਮਾਰੇ।

ਜਾਏ ਖਾਣਿਆਂ ਮੁਸ਼ਟਾਂਡਿਆਂ ਨੇ ਕੀ ਲੱਛਣ ਫੜੇ ਨੇ, ਪਤਾ ਨਹੀਂ ਇਹ ਕਿਥੋਂ ਸਿਖੇ ਨੇ ਇਹੋ ਜਿਹੀਆਂ ਚਲਾਕੀਆਂ, ਦਾਣੇ ਇਕੱਠੇ ਕਰਨ ਲਈ। ਬੁੜ ਬੁੜ ਕਰਦੀਆਂ ਜਨਾਨੀਆਂ ਨੂੰ ਆਖਰ ਲੱਪ ਦਾਣਿਆਂ ਦੀ ਪਾਉਣੀ ਹੀ ਪੈਂਦੀ ਹੈ। ਪਹਿਲਾਂ ਵਾਅਦਾ ਜੁ ਕਰ ਚੁੱਕੀਆਂ ਹੁੰਦੀਆਂ ਹਨ ਕਿ ‘ਅਸੀਂ ਲਾਲਾਂ ਵਾਲੇ ਨੂੰ ਮੰਨਦੇ ਹਾਂ। ਕਹਿੰਦੇ ਜਿਨ੍ਹਾਂ ਨੂੰ ਮੰਨਦਿਆਂ ਆਖ ਕੇ ਨਾ ਮੰਨੋ ਪੀਰਾਂ ਫ਼ਕੀਰਾਂ ਦੀ ਪ੍ਰਵਾਹ ਨਾ ਕਰੋ। ਫਿਰ ਉਹ ਇਨੇ ਗੁੱਸੇ ਹੋ ਜਾਂਦੇ ਹਨ ਕਿ ਖੂਹਣੀਆਂ ਗਾਲ ਦਿੰਦੇ ਹਨ। ਇਉਂ ਡਰੀਆਂ ਤੀਵੀਆਂ ਨੂੰ ਪੈਰ

ਪਾਉਣੀ ਹੀ ਪੈਂਦੀ ਹੈ।

ਇਕ ਮੰਗਤੇ ਨੂੰ ਟਾਲਣ ਲਈ ਇਕ ਸਵਾਣੀ ਨੇ ਕਿਹਾ, ਜਾਹ ਵੇ ਜਾਹ ਏਥੋਂ ਟਰ ਪਰੇ। ਮੈਂ ਤਾਂ ਵੇਹਲੀ ਨਹੀਂ, ਮੁੱਡੇ ਨੂੰ ਦੁੱਧ ਚੁੰਘਾਉਂਦੀ ਆਂ। ਮੰਗਤਾਂ ਵੀ ਅੱਗੋਂ ਬੇਸ਼ਰਮ ਸੀ, ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦਾ-ਤੀਮੀਂ ਈ ਐ ਗਾਂ ਮੱਝ ਤਾਂ ਨਹੀਂ ਵਈ ਜੇ ਪੈਰ ਚੁੱਕ ਲਿਆ ਫਿਰ ਦੁੱਧ ਨਹੀਂ ਲਾਉਣਾ, ਕਰ ਦੇ ਭਗਤਾਂ ਉਤੇ ਵੀ ਮਿਹਰ ਦੀ ਨਿਗਾਹ। 'ਹਾਏ ਵੇ ਤੇਰੇ ਦਾਦੇ ਦਾਹੜੀ ਗੂੰਹ, ਤੂੰ ਮੰਗਤੈਂ ਕਿ ਮੇਰਾ ਖਸਮ ਆਂ, ਤੇਰੇ ਢਹਿ ਜਾਣੈ ਹਰਾਮੀ ਦੇ। ਲਗਦਾ ਮੰਗਤਾ ਬਣਨ ਦਾ। ਕਿਸੇ ਥਾਂ ਦਾ ਮੁਸ਼ਟੰਡਾ ਨਾ ਹੋਵੇ ਤੁਰਦੋਂ ਇਥੋਂ ਕਿ ਹੋਰ ਛਿੱਦੀ ਪਤਲੀ ਈ ਕਰਾਉਣੀ ਹੈ।

ਘਰਾਂ ਤੋਂ ਕੱਟੋ ਵੱਡੇ ਅਫੀਸੀ ਤੇ ਸੂਲਫੇ ਦੇ ਵੈਲੀ ਜਾਂ ਦੇਸੀ ਹਿੱਪੀ ਬਹੁਤੇ ਸਾਧ ਬਣ ਕੇ ਈ ਆਪਣਾ ਕੰਮ ਚਲਾ ਲੈਂਦੇ ਹਨ। ਇਨ੍ਹਾਂ ਅਣ ਸਿਥੇ ਆਹੇ ਬਣੇ ਮੰਗਤਿਆਂ ਦੇ ਮੰਗਣ ਦੇ ਢੰਗ ਵੀ ਨਿਰਾਲੇ ਹੁੰਦੇ ਹਨ। ਉਹ ਅਗਲੇ ਦੇ ਬੂਹੇ ਜਾ ਕੇ ਆਖਦੇ ਹਨ, 'ਆਟਾ ਪਾਈ ਮਾਈ ਜਾਂ ਪਾਈ ਦਾਣਿਆਂ ਦਾ ਫੱਕਾ।' 'ਦੇਈ ਮਾਈ ਦੁੱਧ ਦੀ ਬੁੱਕ ਜਾਂ ਰਾਹ ਜੋਗਾ ਟੁੱਕ'—ਅਨਾੜੀ ਮੰਗਤੇ ਇਉਂ ਮੰਗਦੇ ਹਨ ਜਿਵੇਂ ਉਹ ਆਪਣੀ ਪਹਿਲਾਂ ਰੱਖੀ ਇਮਾਨਤ ਵਸੂਲਣ ਆਏ ਹੋਣ, ਇਹੋ ਜਿਹਿਆਂ ਦੇ ਤੌਰ ਤਰੀਕੇ ਦੇਖ ਕੇ ਕਈ ਸਵਾਣੀਆਂ ਤਾਂ ਘਰ ਹੁੰਦਿਆਂ ਹੀ ਗੁਪਤ ਹੋ ਜਾਂਦੀਆਂ ਹਨ, ਵਈ ਮੰਗਤਾ ਆਪੇ ਝਖ ਮਾਰ ਕੇ ਟੁਰ ਜਾਵੇਗਾ। ਕਈ ਮੰਗਤਿਆਂ ਨੂੰ ਅੱਗੋਂ ਤਕੜੇ ਹੱਥੀਂ ਟਕਰ ਜਾਂਦੀਆਂ ਹਨ, ਜਾਹ ਵੇ ਜਾਹ ਘਰੋਂ ਕੱਢਿਆਂ ਵੱਚਿਆਂ ਮੰਗਣ ਟੁਰ ਪਿਆ ਏ, ਤੈਬਥੋਂ ਕਰ ਕੇ ਨਹੀਂ ਖਾ ਹੁੰਦਾ। ਰੱਬ ਨੇ ਨੈਣ ਪਰਾਣ ਕਾਹਦੇ ਲਈ ਦਿੱਤੇ ਨੇ। ਚੰਗੇ ਭਲੇ ਹੱਥ ਪੈਰ ਨੇ ਕਿਸੇ ਨਾਲ ਸਾਂਝੀ ਰਲ ਜਾਹ। 'ਮੈਨੂੰ ਸਭ ਪਤਾ ਏ ਤੇਰੇ ਵਰਗਿਆਂ ਦੀਆਂ ਕਰਤੂਤਾਂ ਦਾ, ਤੈ ਦਾਣੋਂ ਠੇਕੇ ਈ ਲਿਜਾ ਕੇ ਸੁੱਟਣੇ ਨੇ। ਅਗੋਂ ਅਜਿਹੇ ਮੰਗਤੇ ਵੀ ਆਪਣੇ ਕਰਤਬਾਂ ਵਿਚ ਕਮਾਲ ਤੱਕ ਪਹੁੰਚੇ ਹੁੰਦੇ ਹਨ। ਪੂਰਨ ਢੀਠਤਾ ਨਾਲ ਅਜਿਹੀਆਂ ਆਜਜੀ ਨਾਲ ਲਿਲਕਿੜੀਆਂ ਕੱਢਦੇ ਹਨ, ਕਿ ਸਵਾਣੀ ਦਾ ਮਨ ਪਸੀਜੇ ਬਿਨ੍ਹਾਂ ਨਹੀਂ ਰਹਿ ਸਕਦਾ। ਨਾਲ ਹੀ ਅਸੀਸਾਂ ਦੇ ਪੁਲ ਬੰਨ੍ਹੀ ਜਾਂਦੇ ਹਨ, 'ਮਾਈ ਜੀ ਜੇ ਇਸ ਭਾਗਾਂ ਵਾਲੇ ਦਰ ਤੋਂ ਖਾਲੀ ਟੁਰੇ ਤਾਂ ਫਿਰ ਅੱਗੋਂ ਕਿਥੋਂ ਬੈਰ ਪੈਣੀ ਏ। 'ਬਨੇਰੇ ਲਿਸ਼ਕਦੇ ਰਹਿਣ, ਦੁੱਧਾਂ ਪੁੱਤਾਂ ਦੀਆਂ ਲਹਿਰਾਂ ਬਹਿਰਾਂ ਲੱਗਣ। ਤਿੰਨ ਦਿਨਾਂ ਤੋਂ ਮਾਈ ਜੀ ਨੁਕਲ ਪਾਣੀ ਤੋਂ ਬਿਨਾਂ ਇਵੇਂ ਜਿਵੇਂ ਫਿਰਦੇ ਆਂ, ਜਿਹੜੀਆਂ ਭੈੜੀਆਂ ਬਹਿਬਤਾਂ ਜੁਆਨੀ ਵੇਲੇ ਲੱਗ ਗਈਆਂ ਹੁਣ ਕੀ ਕਰੀਏ ਜੋ ਸਰਦਾ ਵਰਦਾ ਹੈ ਮੈਰ ਪਾ ਦਿਉ। ਬਸ ਮੁੜ ਕੇ ਇਸ ਦੁਆਰੇ ਨਹੀਂ ਆਉਣਾ।' ਇਸ ਤਰ੍ਹਾਂ ਸੱਚ ਬੋਲਣ ਅਤੇ ਅੱਗੇ ਤਾਂ ਨਾ ਆਉਣ ਦੇ ਵਾਅਦੇ ਨਾਲ ਹਾਲਾਤ ਬਦਲ ਜਾਂਦੇ ਹਨ। 'ਪਾ ਦੇ ਨੀ ਮੁੰਨੋਂ ਇਥੋਂ ਤੱਤੇ ਵਿਚੋਂ ਦਾਣਿਆਂ ਦੀ ਮੁੱਠ। ਤੈਨੂੰ ਕਲੇ ਨੂੰ ਕੀ ਦੋਸ਼ ਐ। ਮੈਨੂੰ ਕਿਤੇ ਜੇ ਲੱਭ ਜਾਏ ਤੇਰੀ ਲਗਦੀ ਤਾਂ ਉਸ ਹਰਮਣ ਦੀ ਗੁੱਤ ਪੁੱਟਾਂ, ਜਿਹਨੇ ਕਮਾਉਣ ਵੇਲੇ ਤਾਂ ਸਿਰ ਚੜ੍ਹਾਈ ਰੱਖਿਆ। ਹੁਣ ਜਦ ਨੈਣ ਪਰਾਣ ਜਰਖਲ ਗਏ ਨੇ ਤਾਂ ਘਰੋਂ ਕੱਢ ਦਿੱਤੈ।' ਘਰ ਦੀ ਵੱਡੀ ਮੁਖਤਿਆਰ ਆਪਣੇ ਖਾਸ 'ਫਰਮਾਨਿ-ਸ਼ਾਹੀ' ਜਾਗੀ ਕਰਦੀ ਹੋਈ ਮੰਗਤੇ ਦੀਆਂ 'ਆਦੀ ਮਜ਼ਬੂਰੀਆਂ' ਤੇ ਹੱਥ ਧਰ ਦਿੰਦੀ ਹੈ।

ਘਰ ਦੀ ਵੱਡ ਸਵਾਣੀ (ਸੱਸ) ਦੀ ਪ੍ਰਵਾਨਗੀ ਤੋਂ ਬਿਨ੍ਹਾਂ ਘਰ ਦਾ ਕੋਈ ਜੀਅ ਕਿਸੇ ਨੂੰ ਬੈਰ ਪਾਉਣ ਦਾ ਹੱਕਦਾਰ ਨਹੀਂ ਹੁੰਦਾ। ਇਕ ਵਾਗੀ ਕਹਿੰਦੇ ਵੱਡੀ ਬੇਬੇ ਘਰੋਂ ਬਾਹਰ ਕਿਸੇ ਕੰਮ ਗਈ ਸੀ। ਕੋਈ ਅੜੀਅਲ ਮੰਗਤਾ ਅੜ ਬੈਠਾ, ਬੁੜੀ ਨੇ ਖਹਿੜਾ ਛਡਾਉਣ ਲਈ ਉਸਨੂੰ ਬੈਰ ਪਾ ਕੇ ਘਰੋਂ ਤੋਰਿਆ ਸੀ ਕਿ ਅੱਗੋਂ ਬੇਬੇ ਜੀ ਆਉਂਦੇ ਮਿਲ ਪਏ। ਉਹ ਮੰਗਤੇ ਨੂੰ ਗਲੀ ਦੇ ਅਗਲੇ ਸਿਰਿਓ ਮੌਜ ਲਿਆਈ, ਵਈ ਚਲ ਮੈਂ ਤੈਨੂੰ ਬੈਰ ਪਾ

ਦੇਵਾ। ਅੱਗੋਂ ਨੂੰਹ ਨੇ ਕਿਹਾ, ਅੰਮਾ ਜੀ! ਇਹਨੂੰ ਤਾਂ ਮੈਂ ਖੈਰ ਪਾ ਦਿੱਤੀ ਸੀ, ਮਖਿਆ ਕਿਵੇਂ ਗਲੋਂ ਲਹੌ' ਬਸ ਫਿਰ ਕੀ ਸੀ ਬੇਬੇ ਨੇ ਬਹੁ ਦਾ ਉਹ ਹਾਲ ਕੀਤਾ ਕਿ ਉਹ ਕੰਨ੍ਹਾਂ ਨੂੰ ਹੱਥ ਲਾਵੇ। 'ਤੂੰ ਕਾਉਣ ਹੁੰਦੀ ਏ ਮੇਰੇ ਹੁੰਦੀ ਤੋਂ ਕਿਸੇ ਨੂੰ ਖੈਰ ਪਾਉਣ ਵਾਲੀ। ਬਹੇਲ ਲੁੱਚੀ ਨਾ ਹੋਵੇ ਆ ਲੈਣ ਦੇ ਅੱਜ ਖੇਤੋਂ ਤੇਰੇ ਖਸਮ ਨੂੰ ਜੋ ਤੇਰੇ ਹੱਡ ਨਾ ਤੁੜਾਵਾਂ, ਲੱਗੀ ਏ ਸਾਧਾਂ ਨਾਲ ਅੱਖਾਂ ਮਟਕਾਉਣ, ਜੇ ਤੇਰੇ ਸੀਰਮੇਂ ਨਾ ਪੀ ਕੇ ਛੱਡੋ' ਆਪ ਜਿਵੇਂ ਮਾਤਾ ਜੀ ਨੇ ਮੰਗਤੇ ਤੋਂ ਆਖੰਡ ਪਾਠ ਕਰਵਾਇਆ ਸੀ?

ਮੰਗਤਾ ਇਹ ਨਜ਼ਾਰਾ ਦੇਖ ਕੇ ਟਿੱਬਣ ਲੱਗਿਆ ਤਾਂ ਉਸ ਨੂੰ ਇਉਂ ਕਹਿ ਕੇ ਹੋੜ ਲਿਆ। 'ਸੁਣ ਸਾਂਈ ਬਾਵਾ! ਤੂੰ ਕਿਸੇ ਗੱਲ ਦਾ ਗੁੱਸਾ ਨਾ ਕਰੀ। ਤੈਨੂੰ ਖੈਰ ਭਾਵੇਂ ਦੂਜੀ ਵੇਰਾਂ ਪਾਉਣੀ ਪਵੇ ਹੁਣ ਖਾਲੀ ਨਹੀਂ ਜਾਣ ਦੇਣਾ, ਮੈਂ ਤਾਂ ਪਹਿਲਾਂ ਇਸ ਬਹੁ ਦੀ ਅਕਲ ਟਿਕਾਣੇ ਕਰਨੀ ਸੀ।' ਮੰਗਤੇ ਨੂੰ ਤਾਂ ਦੂਜੀ ਵਾਰ ਖੈਰ ਪਾ ਕੇ ਟੋਰ ਦਿੱਤਾ ਪਰ ਪਿੱਛੋਂ ਨੂੰਹ ਦਾ ਅਜਿਹਾ ਹਾਲ ਕੀਤਾ ਕਿ ਅਗਾਂਹ ਨੂੰ ਖੈਰ ਤਾਂ ਕੀ ਪਾਉਣੀ ਸੀ ਵਿਚਾਰੀ ਵਿਚ ਆਂਢੀਆਂ ਗੁਆਂਢੀਆਂ ਨਾਲ ਬਿਰਕਣ (ਬੇਲਣ) ਜੋਗਾ ਵੀ ਸਾਹਸ ਨਾ ਰਿਹਾ।

ਇਕ ਵਾਰੀ ਇਕ ਘਰ ਤੀਵੀਂ ਮਰਦ ਲੜ ਰਹੇ ਸੀ। ਓਧਰੋਂ ਮੰਗਤਾ ਆ ਗਿਆ। ਮੰਗਤੇ ਨੂੰ ਦੇਖ ਕੇ ਘਰ ਵਾਲੇ ਨੇ ਮੇਹਣਾ ਦਿਤਾ,-'ਓਦੋਂ ਪਤਾ ਲੱਗੂ ਜਦੋਂ ਤੇਰੀ ਗੁੱਤ ਮੁੰਨ ਕੇ ਇਹਨਾਂ ਰੋਡੇ ਸਾਧਾਂ ਨਾਲ ਰਿਲਾ ਦਿੱਤੀ।' ਬਾਵਾ ਜੀ ਨੂੰ ਇਹ ਸ਼ਬਦ ਸੁਣ ਗਏ ਅਤੇ ਲੱਗੇ ਘੋਨੇ ਅਤੇ ਮੁੱਨੇ ਸਿਰ ਉਤੇ ਹੱਥ ਫੇਰਨ, ਵਈ ਦੇਖੋ ਇਸ ਦੀ ਕਰਮਾਤ, ਹੁਣ ਜੱਟ ਨੇ ਤੀਵੀਂ ਭਗਤਾਂ ਹਵਾਲੇ ਈ ਕਰ ਦੇਣੀ ਏ। ਥੋੜੇ ਚਿਰ ਪਿੱਛੋਂ ਜੱਟ ਨੇ ਦੇਖਿਆ ਵਈ ਸਾਧ ਕੌਲੇ ਨਾਲ ਲੱਗਿਆ ਖੜਾ ਹੈ, ਉਸ ਨੇ ਪੁੱਛਿਆ ਉਦੇ ਬਾਵਾ ਤੂੰ ਏਬੇ ਕੀ ਕਰਦਾ, ਟੁਰਦੇ ਕਿ ਨਹੀਂ? ਬਾਵੇ ਨੇ ਕਿਹਾ 'ਚੰਘਗੀ ਜੀ ਉਹ ਜੇਹੜੀ ਸਿਰ ਮੁੰਨ ਕੇ ਤੀਵੀਂ ਨੂੰ ਸਾਡੇ ਨਾਲ ਰਲਾਉਣ ਦੀ ਗੱਲ ਸੀ ਮੈਂ ਤਾਂ ਉਸ ਕਰਕੇ ਖੜਾ ਸੀ, ਮਖਿਆ ਖੜਿਆਂ ਖੈਰ ਪੈਣ ਲੱਗੀ ਅੈ? ਜੱਟ ਨੇ ਇਹ ਸੁਣਿਆ ਭੜਕ ਉਠਿਆ, 'ਲਿਆ ਤੇਰਾ ਜੁੱਤੀਆਂ ਨਾਲ ਖੰਮੜ ਭੰਨਾਂ, ਸਾਲਾ ਹੋਇਆ ਤੀਵੀਆਂ ਦਾ ਤੇਰੇ ਜਿਹੇ ਏਬੇ ਸੈਂਤੀ ਸੌ ਬੂਬਨੇ ਫਿਰਦੇ ਨੇ ਇਉਂ ਤਾਂ ਰੋਜ਼ ਤੀਵੀਆਂ ਘਰੋਂ ਕੱਢਦੇ ਈ ਰਹੀਏ।' ਜਦੋਂ ਜੱਟ ਨੇ ਟੰਬੇ ਵਲ ਨੂੰ ਰੁਖ ਕੀਤਾ ਤਾਂ ਸਾਧੂ ਜੀ ਝੱਟ ਪੱਤਰਾ ਵਾਚ ਗਏ।

ਰਾਂਝੇ ਦੇ ਆਸਕ ਪੰਥੀਏ ਕਈ ਰਮਤਾਂ ਯੋਗੀ ਵੀ ਸਾਧਾਂ ਦੇ ਭੇਸ ਵਿਚ ਆਪਣੀਆਂ 'ਹੀਰਾਂ' ਦੀ ਭਾਲ ਵਿਚ ਮੰਗਤੇ ਬਣੇ ਫਿਰ ਰਹੇ ਹੁੰਦੇ ਹਨ। ਕੋਈ ਪਰਮ ਹੰਸ, ਸਿਰ ਮੁੰਹ ਘਰੜ ਕਰਾਈ, ਕੋਈ ਜਟਾਂ ਵਧਾਈ, 'ਮਖਣੀ ਰਾਮ, ਦੂਧ ਰਾਮ', ਕਹਿੰਦੇ ਜਦੋਂ ਆਕੜੀਆਂ ਖੁੱਚਾਂ ਨਾਲ ਪਿੰਡ ਦੀਆਂ ਗਲੀਆਂ ਵਿਚੋਂ ਲੰਘਦੇ ਹਨ ਤਾਂ ਚਾਰ ਸੌ ਚਾਰ ਚਰਿੱਤਰਾਂ ਦੀਆਂ ਜਨਮ ਦਾਤੀਆਂ ਜਨਾਨੀਆਂ ਝੱਟ ਤਾੜ ਲੈਂਦੀਆਂ ਹਨ ਵਈ ਇਹ ਖੈਰ ਹੱਥਾਂ ਨਹੀਂ। ਕਿਸੇ ਨਾ ਕਿਸੇ ਦਿਨ ਜ਼ਰੂਰ ਕੋਈ ਵੱਸਦਾ ਰੱਸਦਾ ਘਰ ਪੱਟੇਗਾ। ਇਹੋ ਜਿਹੇ ਮੁਸਟੰਡਿਆਂ ਦੇ ਡਰ ਕਾਰਨ ਹੀ ਜੁਵਾਨ ਕੁੜੀਆਂ ਤੇ ਬਹੂਆਂ ਲਈ ਮੰਗਤਿਆਂ ਨੂੰ ਖੈਰ ਪਾਉਣ ਲਈ ਮਨਾਹੀ ਕੀਤੀ ਹੈ। ਕੀ ਪਤਾ ਕੋਈ ਕਿਸੇ ਤਰ੍ਹਾਂ ਦੀ ਜਾਦੂ ਦੀ ਚੁਟਕੀ ਕਿਸੇ ਮੁਟਿਆਰ ਦੇ ਸਿਰ ਉਤੇ ਭੋਰ ਜਾਵੇ। ਇਹਨਾਂ ਸਾਧਾਂ ਨੇ ਬੇਬੇ ਵਸ਼ੀਕਰਨ ਅਤੇ ਮੋਹਨੀ ਮੰਤਰ ਸਾਧੇ ਹੁੰਦੇ ਹਨ।

ਕਹਿੰਦੇ ਹਨ, -ਇਕ ਵਾਰ ਇਕ ਘਰ ਵਿਚ ਕੋਈ ਸਿਆਣੀ ਬੁੜੀ ਨਹੀਂ ਸੀ। ਉਹਨਾਂ ਦੀ ਕੁੜੀ ਨਾਉਣ ਲਈ ਖੱਟੀ ਲੱਸੀ (ਜਾਮਣ) ਦਾ ਛੰਨਾ ਰੁਖ ਕੇ, ਨੂਉਣ ਨੂੰ ਪਾਣੀ ਪਾ ਰਹੀ ਸੀ ਓਧਰੋਂ ਸਾਧ ਨੇ ਆ ਕੇ ਅਲਖ ਜਗਾਈ। ਮੁਟਿਆਰ ਨੇ ਬੇਬੇ ਕੋਸ਼ਿਸ਼ ਕੀਤੀ ਕਿ ਕਿਵੇਂ ਸਾਧ ਖੈਰ ਲੈਣ ਤੋਂ ਟਲ ਜਾਵੇ, ਪਰ ਜਦੋਂ ਉਸਨੇ ਕਿਵੇਂ ਵੀ ਖਹਿੜਾ ਨਾ

ਛੱਡਿਆ ਤਾਂ ਉਹ ਅੰਦਰ ਨੂੰ ਖੈਰ ਲੈਣ ਨੂੰ ਟੁਰ ਪਈ। ਕਹਿੰਦੇ ਜੀ ਮੌਕਾ ਤਾੜ ਕੇ ਸਾਧ ਨੇ ਆਪਣਾ ਮੰਤਰ ਪੜ ਕੇ ਸੁਵਾਹ ਦੀ ਚੁਟਕੀ ਝੱਟ ਲੱਸੀ ਵਾਲੇ ਛੰਨੇ ਵਿਚ ਘੋਲ ਦਿੱਤੀ। ਵਈ ਜਦੋਂ ਉਹ ਲੱਸੀ ਸਿਰ ਵਿਚ ਪਾਵੇਗੀ ਉਸ ਜੁਵਾਨ ਕੁੜੀ ਉਤੇ ਆਪੇ ਜਾਂਦੂ ਫਿਰ ਜਾਵੇਗਾ।

ਕਰਨਾ ਰੱਬ ਦਾ ਕੀ ਹੋਇਆ, -ਓਧਰ ਕੁੜੀ ਨੇ ਉਸ ਸਾਧ ਨੂੰ ਕਿਉਂ ਨਾ ਚੁਟਕੀ ਪਾਉਂਦਾ ਦੇਖ ਲਿਆ, ਖੈਰ ਪਾ ਕੇ ਕੁੜੀ ਨੇ ਉਹ ਲੱਸੀ ਵਾਲਾ ਛੰਨਾ ਇਕ ਪਸੇ ਡੇਲ ਦਿੱਤਾ। ਅੱਗੇ ਇਕ ਗੱਡੇ ਦਾ ਪੁਰਾਣਾ ਪਹੀਆਂ ਪਿਆ ਸੀ, ਅਥੇ ਜੀ ਜਿਉਂ ਈ ਉਸ ਉਤੇ ਜਾ ਕੇ ਲੱਸੀ ਛੁੱਲੀ, ਕਹਿੰਦੇ ਜੀ ਉਹ ਪਹੀਆਂ ਝੱਟ ਪੱਟ ਉਠ ਕੇ ਸਾਧ ਦੇ ਮਗਰ ਟੁਰ ਪਿਆ। ਜਿਧਰ ਜਿਧਰ ਸਾਧ ਜਾਵੇ, ਮਗਰੋਂ ਮਗਰੀਂ ਪਰੀਆਂ। ਜਦੋਂ ਇਸ ਗੱਲ ਦਾ ਸਾਗ ਭੇਤ ਖੁੱਲਿਆ ਤਾਂ ਲੋਕ ਹੈਰਾਨ, ਵਈ ਸਾਧ ਨੇ ਦੇਖੋ ਕਿਹਾ ਮੋਹਣੀ ਮੰਤਿਰ ਸਾਧਿਆ ਹੋਇਆ ਹੈ। ਜਿਨ੍ਹਾਂ ਸਾਧਾਂ ਦੇ ਮੰਤਰ ਗੱਡੇ ਦੇ ਪਹੀਏ ਆਪਣੇ ਪਿੱਛੇ ਟੋਰ ਲੈਂਦੇ ਹਨ। ਉਥੇ ਵਿਚਾਰੀਆਂ ਕੁੜੀਆਂ ਕੱਤਰੀਆਂ, ਅੱਲੜ ਮੁਟਿਆਰ ਦਾ ਕੀ ਵੱਟੀਦਾ ਹੈ, ਇਸ ਲਈ ਇਹੋ ਜਿਹੀਆਂ ਭੇਖੀਆਂ ਤੋਂ ਭੈਣੇ ਬਚਕੇ ਰਹਿਣਾ ਈ ਚੰਗਾ ਹੈ।' ਇਹ ਸਿੱਖਿਆ ਵਾਲੇ ਉਪਦੇਸ਼ ਵੀ ਮੰਗਤਿਆਂ ਦੀ ਕਿਰਪਾ ਕਰਕੇ ਘਰਾਂ ਵਿਚ ਚਲਦੇ ਰਹਿੰਦੇ ਹਨ।

ਇਹੋ ਜਿਹੀਆਂ ਕਹਾਣੀਆਂ ਸੁਣਾ ਕੇ ਮੁਟਿਆਰ ਕੁੜੀਆਂ ਨੂੰ ਖੈਰ ਪਾਉਣ ਤੋਂ ਵਰਜਿਆਂ ਜਾਂਦਾ ਹੈ। ਪਰ ਫਿਰ ਵੀ ਇਹ ਰਾਂਝੇ ਕਿਧਰੋਂ ਆਪਣੀ ਜਾਂਦੂ ਦੀ ਛੜੀ ਦੇ ਚਮਤਕਾਰ ਵਿਖਾ ਹੀ ਜਾਂਦੇ ਹਨ। ਪਤਾ ਉਦੋਂ ਈ ਲੱਗਦਾ ਹੈ। ਜਦੋਂ ਪਿੰਡ ਦੀ ਕੋਈ 'ਹੀਰ' ਤੇ ਰਾਂਝੇ ਦੇ ਭਰਾ ਸਾਧੂ ਜੀ ਕਿਸੇ ਅਣਡਿੱਠੀ ਦੁਨੀਆਂ ਵਿਚ ਪੁੱਜ ਚੁੱਕੇ ਹੁੰਦੇ ਹਨ ਤੇ ਲੋਕ ਵਾਰਿਸ਼ ਸ਼ਾਹ ਵਾਂਗ ਗੱਲਾਂ ਕਰ ਰਹੇ ਹੁੰਦੇ ਹਨ:

ਡਿੱਠੇ ਹਾਜ਼ੀਆਂ ਮੱਕੇ ਦੇ ਰਾਹ ਜਾਂਦੇ, ਰਾਂਝਾ ਹੀਰ ਅਤੇ ਬੁਰੀ ਮੱਝ ਤਿੰਨੇ।

ਕਹਿੰਦੇ ਇਕ ਵਾਰੀ ਚਾਰ ਮੁਸ਼ਟੰਡੇ ਜੱਟਾਂ ਨੇ ਮੰਗਤੇ ਬਣ ਕੇ ਗੁਜ਼ਾਰਾ ਅਤੇ ਝਾਕਾ ਲੈਣ ਦੀ ਸਲਾਹ ਬਣਾ ਲਈ, ਇਹਨਾਂ ਨਵੇਂ ਮੰਗਤਿਆਂ ਨੇ ਏਧਰੋਂ ਓਧਰੋਂ ਸਾਰੰਗੀ ਵਾਗੈਰਾ ਸਾਜ਼ ਤਾਂ ਲੈ ਲਏ ਪਰ ਤੁੱਕਾਂ ਕਿਹੜੀਆਂ ਗਾਉਣ? ਇਹ ਵਿਧ ਨਾ ਬਣੀ।' ਉਹਨਾਂ ਨੇ ਆਪਣੇ ਬਣਾਏ ਟੋਟਕੇ ਗਾਉਣੇ ਸ਼ੁਰੂ ਕਰ ਦਿੱਤੇ। ਇਕ ਮਾਈ ਦੇ ਘਰੇ ਮੁਟਿਆਰ ਧੀ ਦੇਖ ਕੇ ਲਗੇ ਇਹ ਸੌਕੀਨ ਬੂਹੇ ਅੱਗੇ ਖੜ੍ਹ ਕੇ 'ਸ਼ਬਦ ਪਾਠ' ਕਰਨ, ਇਕ ਇਕ ਨੇ ਆਪੇ ਆਪਣੀ ਤੁੱਕ ਗਾਉਣੀ ਆਰੰਭੀ:

'ਸਾਰੰਗਾ ਵਜਦਾ ਹੈ, ਮਾਈ ਦੇ ਦਰਬਾਰ।'

ਦੂਜੇ ਨੇ ਕਿਹਾ: ਅਸੀਂ ਹਾਂ ਪੂਰੇ ਚਾਰ, ਸਾਰੰਗਾ ਵਜਦਾ ਹੈ.... .... ....

'ਮਈ ਧੜੀ ਕੁ ਲਿਆ ਜੁਵਾਰ, ਸਾਰੰਗਾ ਵਜਦਾ ਹੈ।

ਤੀਜੇ ਅਣਖੀਲੇ ਨੇ ਕਿਹਾ: ਅਸੀਂ ਤੇਰੀ ਧੀ ਦੇ ਯਾਰ ਸਾਰੰਗਾ ਵਜਦਾ ਹੈ.... ....

ਉਸਨੇ ਤਾਂ ਤੁਕ ਮਿਲਾਈ ਸੀ। ਇਹਨੇ ਨੂੰ ਬਾਹਰੋਂ ਆਉਂਦੇ ਜੱਟ ਨੇ ਜਦੋਂ ਇਹ ਬੋਲ ਸੁਣੇ ਤਾਂ ਉਥੇ ਈ ਡਾਂਗ ਸੋਟੇ ਕੰਮ ਹੋ ਗਿਆ ਤੇ ਮੰਗਤਿਆਂ ਦਾ, ਪਾਖੰਡ ਅਜਿਹਾ ਲਹਿਆ ਵਈ ਅੱਗੇ ਤੋਂ ਬੰਦੇ ਬਣ ਗਏ।

ਮੰਗਤਿਆਂ ਦੇ ਕਈ ਪੰਥ ਹਨ, ਸ਼ਿਵਾ ਜੀ ਦੇ ਤਿਸ਼਼ਲ ਦੇ ਵੇਸ ਧਾਰੀ ਸਿਰਾਂ ਉੱਤੇ ਪਿੱਤਲ ਨਾਲ ਖੜ੍ਹੇ ਖੰਭਾ ਵਾਲੇ ਟੋਪੇ ਤੇ ਹੱਥਾਂ ਵਿਚ ਟੱਲ ਲੈ ਕੇ ਫੇਰੀਆਂ ਪਾਉਂਦੇ ਹਨ:

ਸੋਭੇ ਰਾਮ ਦੀ ਪਹਿਲੀ ਫੇਰੀ। ਸੋਭਾ ਮੰਗਦਾ ਭੈਂਸ ਲਵੇਰੀ,

ਦੇਓ ਸੋਭਾ ਰਾਮ ਨੂੰ ਧੜੀ ਪੰਸੇਰੀ।

ਇਕ ਮੰਗਤੇ ਪਹਿਲਾਂ ਇਕ ਚੱਕਰ ਬਿਨਾਂ ਕਿਸੇ ਘਰ ਅੱਗੇ ਖੜ੍ਹਣ ਦੇ ਗਾਉਂਦੇ ਗਾਉਂਦੇ ਫੇਰੀ ਪਾਉਂਦੇ ਹਨ। ਦੂਜੀ ਵਾਰ ਜੋ ਜੋ ਕਿਸੇ ਘਰੋਂ ਮਿਲੇ ਪਾਰਬਤੀ ਅਤੇ ਸਿਵਾ ਜੀ ਦੇ ਗੀਤ ਗਾਉਂਦੇ ਵਸੂਲ ਕਰਕੇ ਲੈ ਜਾਂਦੇ ਹਨ।

ਮਾਲਵੇ ਵਿਚ ਇਸ ਤਰ੍ਹਾਂ ਦੀਵਾਨੇ ਸਾਧਾਂ ਦਾ ਇਕ ਜੱਥਾ ਸਵਾ ਸਵਾ ਮਣ ਦੇ ਲੋਹੇ ਦੇ ਬਾਟੇ ਲੈ ਕੇ ਘੁੰਮਦਾ ਮੇਰੇ ਪਿੰਡ ਵਿਚ ਵੀ ਦੇਖਿਆ ਹੈ। ਇਹਨਾਂ ਨੂੰ ਇਹ ਬਾਟੇ ਨਹੀਂ ਕਹਿੰਦੇ 'ਠੱਠੇ' ਆਖਦੇ ਹਨ। ਇਹਨਾਂ ਠੁਠਿਆਂ ਜਾਂ ਬਾਟਿਆਂ ਵਾਲੇ ਦੀਵਾਨੇ ਸਾਧ ਜਿਨ੍ਹਾਂ ਨੇ ਦੁੱਧ ਚਿੱਟੇ ਨੀਲਬੜੀ ਰੰਗੇ ਗੁਰਮੁਖੀ ਕੱਪੜੇ ਪਾਏ ਹੁੰਦੇ ਹਨ, ਸਵਾ ਮਹੀਨਾ ਇਕ ਪਿੰਡ ਵਿਚ ਫੇਰੀਆਂ ਪਾਉਂਦੇ ਸਨ, ਹਰ ਫੇਰੀ ਸਮੇਂ ਆਪਣੇ ਬਾਟੇ ਨਾਲ ਕੜੇ ਨੂੰ ਟਣਕਾਉਂਦੇ, ਗੁਰਬਾਣੀ ਦੀਆਂ ਤੁੱਕਾਂ ਗਾਉਂਦੇ ਲੰਘਦੇ ਜਾਂਦੇ ਹਨ:

'ਬਿਰ ਘਰ ਬੈਸ਼ਹੁ ਹਰਿ ਜਨ ਪਿਆਰੇ.... ....

ਉਠਤ ਸੁਖੀਆ ਬੈਠਤ ਸੁਖੀਆ.... ....

ਹਰਿ ਕਾ ਨਾਮ ਰਿਦੈ ਨਿਤ ਧਿਆਈ, ਸੰਗੀ ਸਾਖੀ ਸਗਲ ਤਰਾਈ.... ....

ਸਭ ਤੋਂ ਵੱਧ ਗਿਆਨ ਨਾਲ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਹਰਲੀ ਬਾਣੀ ਦੇ ਸ਼ਬਦ ਗਾਉਂਦੇ ਹਨ, ਖਾਸ ਕਰਕੇ ਗੁਰੂ ਤੇਗ ਬਹਾਦਰ ਜੀ ਬਾਰੇ ਇਹ ਸ਼ਬਦ ਵਧੇਰੇ ਉੱਚੀ ਸੁਰ ਨਾਲ ਗਾਉਂਦੇ ਹਨ:

'ਚਿਤ ਚਰਨ ਕਵਲ ਕਾ ਆਸਰਾ ਚਿਤ ਚਰਨ ਕਵਲ ਸੰਗ ਜੋੜੀਏ।

ਮਨ ਲੋਚੈ ਬਿਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ।

ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋਡੀਏ।'

(ਗੁਰੂ) ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋਡੀਏ।'

ਵਿਚ ਵਿਚ ਆਪਣੇ ਵੱਡੇ ਦੀਵਾਨੇ ਸਾਧਾਂ ਦੀਆਂ ਪ੍ਰੇਮਾਂ ਭਗਤੀ ਭਿੰਨੀਆਂ ਮਾਝਾਂ ਗਾਉਂਦੇ ਘੁੰਮਰਾਂ ਪਾਉਂਦੇ ਜਾਂਦੇ ਹਨ:

ਆਸਕ ਆਸਕ ਹਰ ਕੋਈ ਆਖੇ, ਸਿਰ ਟੇਢੀ ਪਗੜੀ ਧਰ ਕੇ।

ਸਿਰ ਤੋਂ ਪਰੇ ਇਸਕ ਦਾ ਡੇਰਾ ਸਭ ਮੁੜ ਆਏ ਡਰ ਡਰ ਕੇ।

ਮਾਣ ਮਣੀ ਅਤੇ ਖੁਦੀ ਤਕਬਰੁ ਕੋਈ ਨਾ ਰਹਿਓ ਜਰ ਕੇ।

ਸੱਜਣਾ ਦੇ ਉੱਚ ਮਹਿਲ ਬਿਹਾਰੀ ਕੋਈ ਆਸਕ ਪਹੁੰਚੇ ਮਰ ਕੇ।

ਇਸ ਜੱਥੇ ਦਾ ਦੂਜਾ ਮੈਂਬਰੀ ਮੰਡਲੀ ਚੋਂ ਅਗੇ ਵਧ ਕੇ ਆਪਣੀ ਸੁਰ ਛੋਹ ਲੈਂਦਾ ਹੈ:

ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੇ ਸਿਰ 'ਤੇ, ਤਿੰਨਾ ਕਮੀ ਨਾ ਕਾਈ।

ਖਾਵਣ ਪੀਵਣ ਭੋਗਨ ਭੁੰਚਨ, ਭਾਇ ਉਨ੍ਹਾਂ ਦੇ ਆਈ।

ਕਰ ਅਰਦਾਸ ਸੰਗਤ ਦੇ ਅੱਗੇ ਸਤਿਗੁਰ ਹੋਏ ਸਹਾਈ।

ਆਦਾ ਮੈਂ ਕੁਰਬਾਨ ਤਿੰਨ੍ਹਾਂ ਤੋਂ, ਜਿਨ੍ਹਾਂ ਮਨ ਪ੍ਰਤੀਤ ਵਸਾਈ।'

ਹੁਲਾਰੇ ਵਿਚ ਆਏ ਸੰਤ ਭਗਤ ਨਾਲੋਂ ਨਾਲ ਆਪਣੀ ਸਦਾਚਾਰਕ ਸਿਖਿਆ ਦੀਆਂ ਵੈਰਾਗਮਈ ਤਾਨਾਂ ਵੀ ਸੁਟਦੇ ਜਾਂਦੇ ਹਨ:

ਪੀਰਾਂ ਬਾਂਝ ਮੁਰੀਦ ਨਾ ਸੋਹਣਾ, ਬੰਮ੍ਰਾਂ ਬਾਝ ਨਾ ਕੜੀਆ।

ਪੁੱਤਰਾਂ ਬਾਂਝ ਨਾ ਸੋਹਣ ਮਾਵਾਂ, ਲੱਖ ਹੀਰੇ ਮੌਤੀ ਜੜੀਆਂ।

ਕੰਤਾਂ ਬਾਂਝ ਨਾ ਸੋਹਣ ਨਾਰਾਂ, ਭਾਵੇਂ ਹੋਵਣ ਹੂਰਾਂ ਪਰੀਆਂ।

ਸੋ ਕਿਉਂ ਮਲਣ ਬਿਡੂਤ ਬਿਹਾਰੀ, ਜਿਨ੍ਹਾਂ ਸਿਰ ਸੁਹਾਗ ਦੀਆਂ ਤੜੀਆਂ।

ਸਵਾ ਮਹੀਨੇ ਪਿੱਛੋਂ ਇਹਨਾਂ ਦਾ ਸਵਾ ਮਣ ਦਾ ਠੂਠਾ ਫਿਰਿਆ ਤਾਂ ਹਰ ਘਰ

ਵੱਲੋਂ ਉਸ ਵਿਚ ਵਿਤ ਅਨੁਸਾਰ ਦਾਣਾ ਫੱਕਾ ਪਾਇਆ ਗਿਆ। ਤੇ ਉਹ ਆਪਣੀਆਂ ਬਗਲੀਆਂ ਰਾਹੀਂ ਨਾਲੋਂ ਨਾਲ ਸਮੱਗਰੀ ਗੱਡਿਆਂ ਵਿਚ ਅੱਗੇ ਪਹੁੰਚਾਉਂਦੇ ਗਏ। ਅਜ ਕਲ ਇਹ ਇਕ ਫੇਰੀ ਪਾਉਣ ਦੀ ਥਾਂ ਆਪ ਦੇ ਸ਼ਰਧਾਲੂਆਂ ਦੇ ਸਵਾ ਮਹੀਨਾ ਬਾਅਦ ਹੀ ਆਉਂਦੇ ਹਨ, ਇਸ ਲਈ ਲੋਕਾਂ ਨੇ ਵੀ ਦੂਜਿਆਂ ਮੰਗਾਉਣਾ ਜਿਨ੍ਹੇ ਕੁ ਹੀ ਦਾਣੇ ਪਾਉਣੇ ਦੀ ਨੀਤੀ ਬਣਾ ਰੱਖੀ ਹੈ।

ਇਕ ਸਾਧ ਆਉਂਦੇ ਨੇ ਰਮਤੇ। ਜਿਹੜੇ ਪੈਰ ਟਿਕਾ ਕੇ ਘਰ ਅੱਗੇ ਨਹੀਂ ਖੜਦੇ। ਗਲੀ ਦੇ ਇਕ ਸਿਰਿਉਂ ਦੂਜੇ ਸਿਰੇ ਨੂੰ ਸਿਧੇ ਪੈਰੀਂ ਇਧਰ ਓਧਰ ਝਾਕਦੇ ਟੁਰੇ ਹੀ ਜਾਂਦੇ ਹਨਉਂ ਬੈਰ ਲੈਣ ਵੇਲੇ ਨਾ ਖੜਦੇ ਹਨ ਨਾ ਟੁਰਦੇ ਹਨ, ਆਪਣਾ ਘੁਗਰੂਆਂ ਵਾਲਾ ਚਿਮਟਾ ਅਤੇ ਤਾਸਾ ਖੜਕਾਉਂਦੇ ਅਲੱਖ ਨਿਰੰਜਨ ਕਰਿੰਦੇ ਹੋਏ ਚੰਗੀ ਰੌਣਕ ਬੰਨ੍ਹ ਛੱਡਦੇ ਹਨ। ਇਹਨਾਂ ਦੇ ਘੁਗਰੂਆਂ ਦੀ ਹੀ ਛਣਕਾਰ ਸੁਣ ਕੇ ਕਈ ਜਨਾਨੀਆਂ ਪਹਿਲਾਂ ਹੀ ਬੁਹਿਆਂ ਉਤੇ ਬੈਰ ਲੈ ਕੇ ਆ ਜਾਂਦੀਆਂ ਹਨ। ਜਿਹੜੀਆਂ ਪਛੜ ਜਾਣ ਉਹ ਝੂਰਦੀਆਂ ਰਹਿਣ।

‘ਜੰਗੀ ਗਏ ਨਾ ਬਹੁੜਦੇ ਸੁੰਦਰਾਂ ਨੂੰ ਸਾਥੂ ਹੁੰਦੇ ਨਾ ਕਿਸੇ ਦੇ ਮਿਤ ਮੀਆਂ’

ਸਭ ਤੋਂ ਸੁਆਦਲੇ ਮੰਗਤੇ ਹੁੰਦੇ ਹਨ ਗਾ ਗਾ ਕੇ ਮੰਗਣ ਵਾਲੇ, ਇਹਨਾਂ ਵਿਚ ਬਹੁਤੇ ਭਰਾਈ ਅਤੇ ਮਰਾਸੀ ਹੁੰਦੇ ਹਨ, ਜੋ ਦੇਸ ਵੰਡ ਪਿੱਛੋਂ ਮੇਰੇ ਪਿੱਡ ਹਾਲਾਂ ਵੀ ਆਉਂਦੇ ਜਾਂਦੇ ਹਨ। ਇਹ ਆਪਣੀ ਕਲਾ ਦਾ ਹੁਨਰ ਸਾਰੰਗੀ ਦੀ ਸੁਰ ਉੱਤੇ ਆਪਣੇ ਗਾਉਣ ਗਾ ਗਾ ਕੇ ਅਜਿਹੇ ਢੰਗ ਨਾਲ ਪੇਸ਼ ਕਰਦੇ ਹਨ ਕਿ ਗਲੀ ਅਤੇ ਮੁਹੱਲਿਆਂ ਵਿਚ ਛਹਿਬਰ ਲੱਗ ਜਾਂਦੀ ਹੈ। ਪਿੱਡ ਦੇ ਨਿਆਣਿਆਂ ਦਾ ਤਕੜਾ ਜਥਾ ਇਹਨਾਂ ਦੀ ਸਾਰੰਗੀ ਸੁਣ ਸੁਣ ਕੇ ਨਾਲ ਹੀ ਟੁਰਦਾ ਫਿਰਦਾ ਹੈ।

ਤਿਆਗ ਅਤੇ ਦਾਨ ਦੇ ਮਜ਼ਮੂਨ ਬਾਰੇ ਆਪੇ ਬਣਾਏ ਲੋਕ-ਗੀਤਾਂ ਜਿਹੇ ਟੋਟਕਿਆਂ ਰਾਹੀਂ ਚੰਗੇ ਕੰਮਾਂ ਤੇ ਦਾਨ ਪੁੰਨ ਕਰਨ ਵਾਲਿਆਂ ਦੇ ਜਸ ਗਾ ਗਾ ਕੇ ਸ਼ਰਧਾਲੂਆਂ ਦੇ ਮਨ ਮੌਮ ਵਾਂਗ ਪਿਘਲ੍ਹਾ ਲੈਂਦੇ ਹਨ। ਨਾਲ ਦਮਯੰਤੀ ਦੀ ਕਥਾ ਗਾਉਂਦੇ ਆਖਦੇ ਹਨ:

‘ਦਮਯੰਤੀ ਰਾਣੀ ਆਖਦੀ ਸੁਣ ਰਾਜਾ ਮੇਰੀ ਬਾਤੁਂ

ਪੀਆ ਕੀ ਸੇਜ ਨਾ ਸੁਤੀਆਂ ਧਿਰਗ ਚੜ੍ਹੀ ਇਹ ਰਾਤ’

ਕਦੇ ਗੋਪੀ ਚੰਦ ਅਤੇ ਭਰਥਰੀ ਦਾ ਰਾਜ ਕਾਜ ਛੱਡ ਕੇ ਆਪਣੀਆਂ ਰਾਣੀਆਂ ਦੇ ਰਣਵਾਸਾਂ ਵਿਚ ਭਿਖਿਆ ਮੰਗਣ ਦੀ ਲੋੜ ਛੋਹ ਲੈਂਦੇ ਹਨ:

ਗੋਪੀ ਚੰਦ ਹੱਥ ਕਾਸਾ ਫੜਿਆ, ਜਾ ਕੇ ਅਲਖ ਜਗਾਈ।

ਆਪਣੀ ਰਾਣੀ ਨੂੰ ਆਖਣ ਲੱਗਾ, ਭਿਖਿਆ ਪਾ ਮੇਰੀ ਮਾਈ।

ਭਰਥਰੀ ਦੀ ਰਾਣੀ ਦੇ ਬੇਵਫਾ ਨਿਕਲ ਜਾਣ ਤੋਂ ਉਦਾਸ ਹੋ ਕੇ ਜੋਗ ਲੈਣ ਦਾ ਵਿਰਤਾਂਤ ਜਦ ਇਹ ਗਾਉਂਦੇ ਹਨ, ਜਨਾਨੀਆਂ ਆਪਣੀ (ਇਸਤ੍ਰੀ) ਜਾਤੀ ਦੇ ਮਾੜੇ ਹੋਣ ਦੀ ਕਥਾ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀਆਂ ਹਨ। ਪਰ ਉਹ ਗਾਉਂਦੇ ਰਹਿੰਦੇ ਹਨ:-

ਏਨ੍ਹਾਂ ਰੰਨਾਂ ਦਾ ਵਿਸਾਹ ਨਾ ਕਰੀਏ, ਵਿਹੁ ਦੀਆਂ ਗੰਦਲਾਂ ਭਰੀਆਂ।

ਭਰਥਰੀ ਜੇਹੇ ਸਾਧ ਬਣਾਏ, ਏਨ੍ਹਾਂ ਰਾਤੀਂ ਨਢੀਆਂ ਤੇਰੀਆਂ।

ਹਗੀ ਚੰਦ ਦੀ ਸਲੋਚਨਾ ਰਾਣੀ ਦੇ ਦੂਖ ਤੇ ਰਾਜੇ ਦੇ ਸੱਚ ਧਰਮ ਪਾਲਣ ਦੀ ਗਲ, ਸਿਵਿਆ ਵਿਚ ਆਪਣੇ ਪੁੱਤਰ ਨੂੰ ਵੀ ਪੈਸੇ ਲਏ ਬਿਨਾਂ ਨ ਫੂਕਣ ਦੀ ਕਥਾ, ਇਸ ਤਰ੍ਹਾਂ ਸੋਜ਼ ਵਿਚ ਗਾਉਂਦੇ ਹਨ। ਉਹਨਾਂ ਨੂੰ ਸੁਣ ਕੇ ਕਈ ਮਰਦਾਂ ਅਤੇ ਤੀਵੀਆਂ ਦੀਆਂ

ਧਾਰਾਂ ਨਿਕਲ ਜਾਂਦੀਆਂ ਹਨ:

ਚੰਡਾਲਾਂ ਦੇ ਘਰ ਵਿਕ ਕੇ ਗਣੀ, ਉਨ੍ਹਾਂ ਦਾ ਹੋਇਆ ਦਾਸ।  
ਨਾ ਤੂੰ ਮੇਰੀ ਨਾ ਪੁੱਤ ਮੇਰਾ, ਬਿਨ ਪੈਸੇ ਨਾ ਸੜੇ ਲਾਸ਼।

ਗੋਰਖ ਨਾਥ ਦੇ ਗੁਰੂ ਮਛੰਦਰ ਨਾਥ ਦਾ ਸਿੰਗਲਾਦੀਪ ਵਿਚ ਇਕ ਗਣੀ ਨਾਲ  
ਵਿਆਹ ਕਰਕੇ ਰਹਿਣ ਤੋਂ, ਜਲੰਧਰ ਨਾਥ ਦੀ ਗੁਰੂ ਗੋਰਖ ਨਾਥ ਨੂੰ ਮਾਰੀ ਬੋਲੀ ਨਾ ਝੱਲ  
ਕੇ, ਆਪਣੇ ਗੁਰੂ ਨੂੰ ਮੋਹ ਮਾਇਆ ਦੇ ਜੰਜਾਲ ਤੋਂ ਕੱਢਣ ਦੀ ਕਥਾ, ਕਾਲੀਦਾਸ  
ਗੁਜਰਾਂਵਾਲੀਏ ਦੇ ਸ਼ਬਦਾਂ ਵਿਚ ਜਦੋਂ ਗਾਊਂਦੇ ਹਨ, ਜਨਾਨੀਆਂ ਤੇ ਮੁਟਿਆਰਾਂ ਮੋਹ  
ਮਮਤਾ ਤੋਂ ਉਚੀਆਂ ਉੱਠ ਕੇ ਦਾਣਿਆਂ ਦੀਆਂ ਝੋਲੀਆਂ ਭਰ ਲਿਆਉਂਦੀਆਂ ਹਨ:

ਭਰੀ ਸਭਾ ਵਿਚ ਇਕ ਦਿਨ ਗੋਰਖ, ਤਬਲੇ ਨੂੰ ਖੜਕਾਇਆ।  
ਤਬਲਾ ਬੋਲੇ ਜਾਗ ਮਛੰਦਰ ਗੋਰਖ ਜੋਗੀ ਆਇਆ।

ਸਭ ਤੋਂ ਵੱਧ ਮਾਤਰਾ ਅਤੇ ਮਧੂਰ ਸੁਰ ਨਾਲ ਜਗਤ ਨੂੰ ਨਾਸ਼ਵਾਨ ਦੱਸਣ  
ਵਾਲੀਆਂ ਵੈਰਾਗ ਭਰੀਆਂ ਸਾਧੂ ਈਸ਼ਰਦਾਸ ਦੀਆਂ ਕਾਫੀਆਂ ਜਿਉਂ ਜਿਉਂ ਉਹ ਗਲੀਆਂ  
ਵਿਚ ਗਾਊਂਦੇ ਲੰਘਦੇ ਹਨ। ਜਨਾਨੀਆਂ ਉਸਦੇ ਬੱਕਰੇ ਦੀ ਖਲ ਦੇ ਬਣਾਏ ਖੁੜ ਦਾ  
ਮੰਹ ਡੱਕ (ਭਰ) ਦਿੰਦੀਆਂ ਹਨ। ਵੇ ਭਾਈ ਜੇ ਬੋੜਾ ਜਿਹਾ ਖੜਕੇ ਗੀਤਾ ਹੋਰ ਗਾ ਜਾਏ  
ਫਰ ਕੀ ਹੋਜੂ? ਤੈਨੂੰ ਏਥੇ ਈ ਹੋਰ ਦਾਣੇ ਪਾ ਦਿੰਦੀਆਂ ਹਾਂ? ਪਿੰਡ ਦੀਆਂ ਜਨਾਨੀਆਂ  
ਆਪਣੇ ਅੰਦਰੋਂ ਸੁੱਤੀ ਉਠੀ ਸੰਗੀਤਕ ਭੁੱਖ ਨੂੰ ਤ੍ਰਿਪਤ ਕਰਨ ਲਈ ਆਪਣੀ ਸਿਫ਼ਾਰਸ਼  
ਨਾਲ ਕਿਸੇ ਹੋਰ ਕਥਾ ਗਾਊਣ ਸੁਣਾਉਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਜਿਨ੍ਹਾਂ  
ਘਰਾਂ ਵਿਚ ਕੋਈ ਛੋਟੇ ਵੱਡੇ ਮੌਦੇ ਮੁੰਡੇ ਦਾ ਸਾਰੰਗੀ ਵਾਲੇ ਨੂੰ ਪਤਾ ਹੁੰਦਾ ਹੈ, ਉਹਨਾਂ ਦੇ  
ਅੱਲੇ, ਘਾਵਾਂ ਨੂੰ ਮੁੜ ਆਪਣੀ ਸਾਰੰਗੀ ਦੀ ਡੰਡੀ ਤੇ ਈਸ਼ਰਦਾਸ ਦੀਆਂ ਕਾਫੀਆਂ  
ਨਾਲ ਉੱਚੜ੍ਹ ਦਿੰਦਾ ਹੈ:

ਰੋ ਰੋ ਕਰਨ ਸਿਆਪੇ ਭੈਣਾਂ ਮਿਲ ਜਾ ਜਾਂਦੀ ਵਾਰਾਂ ਦੇ।  
ਆਖਰ ਮੇਲੇ ਕਦੋਂ ਹੋਣਗੇ ਭਾਈਆਂ ਬਰੁੱਖਰਦਾਰਾਂ ਦੇ।

ਏਸ ਵਿਛੋੜੇ ਨਾਲੋਂ ਵੀਰਾਂ ਫੱਟ ਭਲੇ ਤਲਵਾਰਾਂ ਦੇ।  
ਕੰਤਾਂ ਬਾਝੋਂ ਕੌਣ ਵੰਡਾਏ ਦੁਖ ਪਏ ਸਿਰ ਨਾਰਾਂ ਦੇ।

ਖਿੜੀਆਂ ਕਲੀਆਂ ਛੋਡ ਚਲੇ ਹੁਣ, ਉਡੇ ਭੈਰ ਗੁਲਜ਼ਾਰਾਂ ਦੇ।  
ਮੌਤ ਨਿਮਾਣੀ ਖਾਲੀ ਕੀਤੇ ਰੱਤੇ ਪਲੰਘ ਨਿਵਾਰਾਂ ਦੇ।

ਪਾਣੀ ਬਾਝੋਂ ਮਰ ਗਏ ਲੋਕੇ ਮਾਲਕ ਸ਼ਾਹੂਕਾਰਾਂ ਦੇ।  
ਦੀਵਾ ਬਲਦਾ ਗੁੱਲ ਹੋ ਗਿਆ ਛੁਟੇ ਵਣਜ ਹਜ਼ਾਰਾਂ ਦੇ।

ਤੇਰੇ ਬਾਝੋਂ ਕੰਤ ਪਿਆਰਿਆ ਸੁੰਵੇ ਹੱਟ ਬਜ਼ਾਰਾਂ ਦੇ।  
ਮੀਂਹ ਤੁਫ਼ਾਨ ਹਨੇਰੀ ਬਾਝੋਂ ਝਾੜੇ ਛੁੱਲ ਅਨਾਰਾਂ ਦੇ।

ਈਸ਼ਰ ਦਾਸਾ ਕਾਲ ਹੋੜੀ ਨੇ ਮਿਰਗ ਵਿਛੋੜੇ ਡਾਰਾਂ ਦੇ।

ਗਾਊਣ ਵਾਲਾ ਮੰਗਤਾ ਜਿਥੇ ਮੁਟਿਆਰ ਦਾ ਇਕੱਠ ਖੜਾ ਦੇਖਦਾ ਹੈ ਉਥੇ  
ਉਸ ਭਾਵ ਦੀ ਕਾਫੀ ਛੇੜ ਲੈਂਦਾ ਹੈ:

ਬਾਬਲ ਤੇਰੇ ਵਿਆਹ ਰਚਾਇਆ ਕੱਠਾ ਕੀਤਾ ਮੇਲ ਕੁੜੇ।  
ਰਲ ਮਿਲ ਸਈਆਂ ਰੀਤ ਗਾਊਂਦੀਆਂ, ਬਿਆ ਕੜਾਹੀ ਤੇਲ ਕੁੜੇ।  
ਮਾਈ ਬਾਬਲ ਵਰਜ ਰਹੇ ਸੀ, ਨਾ ਫਿਰ ਖਰੀ ਅਲੇਲ ਕੁੜੇ।

ਕਮਲੀ ਝੱਲੀ ਫਿਰਦੀ ਹੈ ਕੋਈ ਭਲੇ ਵੇਲਣੇ ਵੇਲ ਕੁੜੇ।  
 ਖਗੀ ਸੁਚੱਜੀ ਹੋਵੇਗੀ ਤਾਂ ਸਦਾ ਕਰੇਗੀ ਕੇਲ ਕੁੜੇ।  
 ਖਗੀ ਅਲੋਕੀ ਫਿਰਦੀ ਸੈਂ, ਹਣ ਪੈ ਗਈ ਨੱਕ ਨਕੇਲ ਕੁੜੇ।  
 ਈਸ਼਼ਰ ਦਾਸ ਸੁਹਾਗਣ ਪਹਿਨੇ, ਕੁੜੀਆ ਹੱਸ ਹਮੇਲ ਕੁੜੇ।  
 ਸਾਰੰਗੀ ਵਾਲਾ ਉਥੋਂ ਗਾਉਣ ਗਾ ਕੇ ਫਿਰ ਅਗਲੇ ਘਰਾਂ ਵਲ ‘ਹਰਿ ਸਿਮਰਨ’  
 ਦੇ ਉਪਦੇਸ਼ ਵਾਲੀ ਸਾਂਝੀ ਤੇ ਵਿਆਪਕ ਸੁਰ ਛੇਡ ਲੈਂਦਾ ਹੈ:  
 ਮਾਨਸ ਦੇਰ ਨਿਆਮਤ ਬੰਦੇ ਨਾਮ ਬਿਨਾਂ ਕਿਉਂ ਖੋਵੇਂਗਾ।  
 ਰਾਮ ਨਾਮ ਦੇ ਸਿਮਰਨ ਬਾਝੋਂ ਨੈਣ ਭਰੇ ਭਰ ਸੋਵੇਂਗਾ।  
 ਲੱਖ ਚੌਰਾਸੀ ਭੌੰਦਾ ਕੀਕਰ ਨੀਂਦ ਭਰੇ ਭਰ ਸੋਵੇਂਗਾ।  
 ਪਾਪ ਕਰੇ ਕਰ ਪਛੋਤਾਵੇ ਆਪਣਾ ਆਪ ਵਿਗੋਵੇਗਾ।  
 ਮਾਰ ਜਮਾਂ ਦੀ ਪਵੇ ਚੁਫੇਰੇ ਕਿਥੇ ਸੀਸ ਘਸੋਵੇਗਾ।  
 ਸਤਿਗੁਰ ਬਾਂਝ ਨਾ ਬੇਲੀ ਕੋਈ, ਖੜਾ ਨਿਮਾਣਾ ਰੋਵੇਗਾ।  
 ਈਸ਼਼ਰ ਦਾਸਾ ਨਾਮ ਵਿਹੁਣਾ, ਕਿਥੇ ਜਾਏ ਖਲੋਵੇਗਾ।  
 ਗੋਹਾ ਕੁੜਾ ਕਰਦੀਆਂ, ਪਾਣੀ ਭਰਦੀਆਂ, ਭੱਤਿਆਂ ਨੂੰ ਆਉਂਦੀਆਂ ਜਾਂਦੀਆਂ  
 ਸਵਾਣੀਆਂ ਪਰੇ ਬੰਨ ਕੇ ਖੜ ਜਾਂਦੀਆਂ ਹਨ। ਪਿੰਡ ਦੇ ਨਿਆਣੇ ਆਪਣੇ ਆਪਣੇ ਘਰਾਂ  
 ਦੀਆਂ ਜਨਾਨੀਆਂ ਦੇ ਮਾਵਾਂ ਭੈਣਾਂ ਦੇ ਕਪੜੇ ਮਰੋੜਦੇ ਉਹਨਾਂ ਦੇ ਜਾਂ ਆਪਣੇ ਝੰਗਿਆਂ  
 ਦੇ ਲੜ ਮੂੰਹਾਂ ਵਿਚ ਚੱਬਦੇ ਵੱਖ ਭਮੱਤਰੇ ਖੜੇ ਹੁੰਦੇ ਹਨ। ਓਧਰ ਸਾਰੰਗੀ ਵਾਲਾ ਜਦੋਂ  
 ਆਪਣੀ ਮਧੁਰ ਬੀਣਾਂ ਨਾਲ ਸੁਰ ਕੀਤੀ ਆਵਾਜ਼ ਮਿਲਾਉਂਦਾ ਹੈ ਇਕ ਵਾਰੀ ਤਾਂ ਸਭਨਾਂ  
 ਦੇ ਮਨ ਤਿਆਗ ਵੈਰਾਗ ਦੇ ਰੱਸ ਵਿਚ ਸਮੇਂ ਛਡਦਾ ਹੈ। ਇਸ ਰੱਸ ਦੇ ਪ੍ਰਭਾਵ ਪੈਦਾ ਕਰੇ  
 ਬਿਨਾਂ ਉਸ ਨੂੰ ਕੈਣ ਥਾਲੀਆਂ ਭਰ ਭਰ ਕੇ ਪਾਵੇ?  
 ‘ਵੇਂ ਭਾਈ ਫੇਰ ਕਦੋਂ ਆਵੇਂਗਾ? ਇਸ ਬੁਢੇ ਗਵਈਏ ਨੂੰ ਅਗਲੇ ਇਕਰਾਰ ਦੇ  
 ਵਾਅਦੇ ਬਿਨਾਂ ਟੁਰਨ ਨਹੀਂ ਦਿੱਤਾ ਜਾਂਦਾ। ਉਹ ਵੀ ਹਫਤੇ ਕੁ ਪਿੱਛੋਂ ਇਕ ਚੱਕਰ ਕੱਢ  
 ਕੇ ਆਪਣੀ ਤਿਆਗ ਵੈਰਾਗ ਦੇ ਭਾਵਾਂ ਦੀ ਲਗਾਈ ਫੁਲਵਾੜੀ ਨੂੰ ਸਿੰਜਦਾ ਸਵਾਰਦਾ  
 ਤੇ ਵਧਦੀ ਫੁਲਦੀ ਦੇਖ ਕੇ ਆਪਣੀ ਸਾਰੰਗੀ ਦੀਆਂ ਤਾਰਾਂ ਨੂੰ ਕੱਸਦਾ ਅਤੇ ਹੋਰ ਬਰੋਜਾ  
 ਮਾਰ ਮਾਰ ਕੇ ਸੁਰ ਕਰਦਾ ਰਹਿੰਦਾ ਹੈ।  
 ਤਿਆਗ ਵੈਰਾਗ ਦੇ ਇਸ ਤਰ੍ਹਾਂ ਦਾ ਰੱਸ-ਰੰਗ ਭਰਿਆ ਵਾਯੂ ਮੰਡਲ, ਪੁੰਨ  
 ਦਾਨ ਤੇ ਚੰਗੇ ਕਰਮ ਧਰਮ ਕਰਨ ਦੇ ਭਾਵਾਂ ਨਾਲ ਭਰੇ ਮਨਾਂ ਨੂੰ ਭਾਂਤ ਸੁਭਾਂਤੀਆਂ  
 ਅਸੀਸਾਂ ਦੀਆਂ ਗੁੰਜਦੀਆਂ ਧੁਨਾਂ ਵਿਚ ਜਿਉਂ ਜਿਉਂ ਚੜ੍ਹ ਰਿਹਾ ਸੂਰਜ ਦੁਪਹਿਰਾਂ ਦੇ  
 ਨੇੜੇ ਢੁਕਦਾ ਜਾਂਦਾ ਹੈ ਮੰਗਤਿਆਂ ਦੀਆਂ ਫੇਰੀਆਂ ਘਟਦੀਆਂ ਘਟਦੀਆਂ ਅੰਤ ਨੂੰ  
 ਸਮਾਪਿਤ ਹੋ ਜਾਂਦੀਆਂ ਹਨ।  
 ਮੰਗਤੇ ਬਿਨਾਂ ਕਿਸੇ ਸਕੂਲ ਕਾਲਜ, ਤੋਂ ਟ੍ਰੈਨਿੰਗ ਲਿਆ ਹੀ ਆਪਣੇ ਤਜਰਬੇ  
 ਨਾਲ ਇਤਨੇ ਸਿਆਣੇ ਅਤੇ ਸ਼ਹਿਣਸ਼ਹੀਲ ਹੋਏ ਹੁੰਦੇ ਹਨ ਕਿ, ਉਹ ਹਰ ਥਾਂ ਠੰਢੀਆਂ  
 ਤੱਤੀਆਂ ਜਰ ਜਾਂਦੇ ਹਨ। ਪਰ ਆਪਣੇ ਨਿਸ਼ਾਨੇ ਦੇ ਏਨੇ ਪੱਕੇ ਰਹਿੰਦੇ ਹਨ ਵਈ ਬਗਲੀ  
 ਭਰੇ ਬਿਨਾਂ ਵਾਪਸ ਨਹੀਂ ਪਰਤਦੇ। ਕਈ ਅਣਖੀਲਿਆਂ ਨੂੰ ਅਜੇਹੇ ਸਮਿਆਂ ਉਤੇ ‘ਬੋਲੀ’  
 ਵੀ ‘ਗੋਲੀ’ ਵਾਂਗ ਲੱਗਦੀ ਹੈ। ਇਕ ਸਾਧੂ ਨੂੰ ਇਕ ਤੀਵ੍ਰੀਂ ਨੇ ਅਜੇਹੀ ਬੋਲੀ ਮਾਰੀ, ਕਿ  
 ‘ਚੰਗਾ ਭਲਾ ਹੱਟਾ ਕੱਟਾ ਹੈਂ ਕਮਾ ਕੇ ਨਹੀਂ ਖਾ ਰੁੰਦਾ।’ ਲੋਕਾਂ ਦੀਆਂ ਤੀਵ੍ਰੀਆਂ ਤਾੜਨ  
 ਲਈ ਸਾਧ ਬਣਿਆ ਫਿਰਦੈ।  
 ਅਥੇ! ਜੀ ਇਸ ਬੋਲੀ ਨੇ ਉਸ ਨੂੰ ਅਜੇਹੀ ਕਾਟ ਕੀਤੀ ਉਸ ਨੇ ਝੱਟ ਚਿੱਪੀ

ਵਗਾਹ ਮਾਰੀ ਤੇ ਭਗਵੇ ਕਪੜੇ ਪਰੇ ਸੁੱਟ ਕੇ, ਆ ਹਲ ਦਾ ਮੰਨਾ ਫੜਿਆ। ਵਿਆਹ ਕਰਾ ਕੇ ਸੋਹਣਾ ਘਰ ਵਸਾਇਆ, ਪੁੱਤਾਂ ਧੀਆਂ ਵਾਲਾ ਹੋ ਕੇ ਅਜੇਹਾ ਕਬੀਲਦਾਰ ਬਣਿਆ ਕਿ ਪਿੰਡ ਦਾ ਮਰੈਲੀ ਮੰਨਿਆਂ ਜਾਣ ਲੱਗ ਪਿਆ। ਸਿਆਣਿਆਂ ਨੇ ਠੀਕ ਕਿਹਾ ਹੈ:-

‘ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾਇ।’

ਏਸ ਲੇਕ ਵੇਦ ਦੇ ਸੂਤ ਦੀ ਕਥਾ ਉਸ ਨੌ ਜੀਵਨ ਭਰ ਅਜੇਹੀ ਵਿਆਖਿਆ ਨਾਲ ਸੁਣਾਉਣੀ ਕਿ, ਸਰੋਤਿਆਂ ਦੇ ਉਚਾਟ ਹੋਏ ਮਨ ਵੀ ਗ੍ਰਹਸਥ ਵਿਚ ਮੁੜ ਆ ਲਗਣੇ। ਇਹ ਜੀਵਨ ਤਜਰਬਾ ਘੱਟ ਲਾਭਵੰਦਾ ਨਹੀਂ ਕਿਹਾ ਜਾ ਸਕਦਾ।



## ਮੇਰੇ ਪਿੰਡ ਦੇ ਇਸ਼ਟ

ਕੁਝ ਅੰਨ ਦੇ ਕੁਝ ਧਨ ਦੇ ਕੁਝ ਪਹਾੜਾਂ ਵਾਲੀ ਰੰਨ ਦੇ।  
ਢੇਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦਾ।

ਮੇਰੇ ਪਿੰਡ ਦੇ ਲੋਕਾਂ ਦੇ ਕਈ ਛੋਟੇ ਵੱਡੇ ਇਸ਼ਟ ਹਨ। ਸਾਰੇ ਪਿੰਡ ਦਾ ਸੁਮੇਤ ਮੁਸਲਮਾਨਾਂ ਦੇ ਵੱਡਾ ਪੂਜਨੀਕ ਸਥਾਨ ਗੁਰ ਗਰੰਥ ਸਾਹਿਬ ਦਾ ਗੁਰਦੁਆਰਾ ਹੈ। ਹਰ ਗੋਤ ਦੇ ਘਰਾਂ ਦੇ, ਆਪੋ ਆਪਣੇ ਵੱਡੇ ਵਡੇਰਿਆਂ ਦੀਆਂ ਵੱਖੋਂ ਵੱਖਰੀਆਂ ਸਮਾਧਾਂ ਅਤੇ ਮਟੀਆਂ ਹਨ। ਹਰ ਗਲੀ ਸਾਹਮਣੇ ਲੱਗਿਆ ਖ਼ਹ, ਖਵਾਜਾ ਪੀਰ ਤੇ ਹਰ ਮੁਹੱਲੇ ਖੜਾ ਪਿੱਪਲ, ਬ੍ਰਹਮਾ ਦਾ ਅਵਤਾਰ ਅਤੇ ਹਰ ਘਰ ਵਿਚ ਗਊ, ਇਕ ਤਰ੍ਹਾਂ ਦਾ ਜੇਬੀ ਇਸ਼ਟ ਹੈ। ਗੱਲ ਕੀ, ਖੂਹ, ਪਿੱਪਲ, ਗਊਆਂ, ਟੋਏ, ਟਿੱਬੇ, ਛੱਪੜੀਆਂ ਸਭੇ ਚੀਜ਼ਾਂ ਪੂਜਨੀਕ ਹਨ।

ਕੁਝ ਘਰ ਚਿਲਣ ਵਾਲੇ ਟੋਭੇ ਉਤੇ ਬਣੀਆਂ ਹੋਈਆਂ ਮਾਤਾ ਰਾਣੀ ਦੀਆਂ ਮੱਟੀਆਂ ਦੀ ਹਰ ਮੰਗਲਵਾਰ ਪੂਜਾ ਕਰਦੇ ਹਨ। ਮਹਿੰ ਗਾਂ ਦਾ ਦੁਪ, ਜਿਤਨਾ ਚਿਰ ਮਾਤਾ ਰਾਣੀ ਦੀ ਮਟੀ ਦੀ ਮੰਮਟੀ (ਗੁੰਬਦੀ) ਦਾ ਇਸ਼ਨਾਨ ਨਾ ਕਰਾ ਲੈਣ, ਰਿੜਕਣੇ ਵਿਚ ਨਹੀਂ ਪਾਉਂਦੇ।

ਪਿੰਡ ਵਿਚ ਕਿਸੇ ਜੀਅ ਦੀ ਖੂਨ ਦੀ ਕਿਸੇ ਤਰ੍ਹਾਂ ਦੀ ਬਹਾਬੀ ਨਾਲ ਫੌਜੇ ਫਿਨਸੀਆਂ ਜਾਂ ਛਾਲੇ ਅਤੇ ਪਿਲਕਰੇ ਨਿਕਲ ਆਉਣ ਉਸ ਨੂੰ ਧੱਕੇ ਨਾਲ ਹੀ 'ਮਾਤਾ ਨਿਕਲੀ' ਬਣਾ ਦਿੱਤਾ ਜਾਂਦਾ ਹੈ।

ਫਿਰ ਪਿੰਡ ਦੀਆਂ ਸੱਤਰੀਆਂ ਬਹੁੱਤਰੀਆਂ ਬੁੜੀਆਂ ਆਪਣੇ ਬੋੜੇ ਮੁੰਹਾਂ ਅਤੇ



ਚੁੰਨੀਆਂ ਅੱਖਾਂ ਨਾਲ ਮਾਤਾ ਦੀਆਂ ਕਿਸਮਾਂ ਲੱਭਣ ਲਈ ਪੂਰੇ ਜੌਹਰ ਦਿਖਾਲਦੀਆਂ ਹਨ। ਹੱਥ ਉਤੇ ਹੱਥ ਮਾਰ ਮਾਰ ਕੇ ਠੋਸੇ ਦਿਖਾ ਦਿਖਾ ਕੇ, ਇਕ ਦੂਜੀ 'ਤੇ ਆਪਣੀ ਅਕਲ ਦਾ ਰੋਹਬ ਜਮਾਉਂਦੀਆਂ ਬੂਬ 'ਸਿਆਣਪਾ' ਘੋਟਦੀਆਂ ਹਨ।

ਇਕ 'ਸਿਆਣੀ' ਆਖ ਰਹੀ ਹੁੰਦੀ ਹੈ, 'ਇਹ ਵਿਹੁ ਮਾਤਾ ਹੈ, ਦੂਜੀ ਕਹੁ ਕੁਆਗੀ ਮਾਤਾ ਹੈ।' 'ਨਹੀਂ ਨੀ ਨਹੀਂ' ਇਹ ਤਾਂ ਦਾਣੇਦਾਰ ਮਾਤਾ ਹੈ। ਨਾ ਭਾਈ! ਇਹ ਤਾਂ ਵਿਚਾਰੀ ਜਲ ਮਾਤਾ ਹੈ। ਫੁੱਲ ਮਾਤਾ, ਛੋਟੀ ਮਾਤਾ, ਅੰਨੀ ਮਾਤਾ, ਪਾਣੀ ਝਾਰਾ, ਖਸਰਾ, ਵਗੈਰਾ, ਦੀਆਂ ਕਈ ਕਿਸਮਾਂ ਦੀਆਂ ਬਰੀਕੀਆਂ ਸਮਝਾ ਕੇ ਘਰ ਦੇ ਇਕ ਦੋ ਜੀਆਂ ਨੂੰ ਯਕੀਨ ਕਰਾ ਦਿੱਤਾ ਜਾਂਦਾ ਹੈ ਕਿ ਘਰੇ ਮਾਤਾ ਰਾਣੀ ਦੀ ਆਮਦ ਹੈ ਫਿਰ ਉਸਦੇ ਸੁਵਾਗਤ ਲਈ ਯਤਨ ਸ਼ੁਰੂ ਹੋ ਜਾਂਦੇ ਹਨ।

ਮਰੀਜ਼ ਨੂੰ ਅੰਦਰਲੇ ਨੌਰੇ ਵਾਲੇ ਕੋਠੇ ਵਿਚ ਡੱਕ ਦਿੱਤਾ ਜਾਂਦਾ ਹੈ। ਘਰ ਦੇ ਸਰਕੜੇ ਦੇ ਤੀਲੇ ਪਾ ਪਾ ਕੇ ਬਣਾਏ ਗੋਲ ਰੋਸ਼ਨਦਾਨਾਂ ਅਤੇ ਮੌਜੀਆਂ ਵਿਚ ਲੀਰਾਂ ਤੁੰਨ ਦਿੱਤੀਆਂ ਜਾਂਦੀਆਂ ਹਨ। ਵਿਰਲਾ ਵਾਲੇ ਤਥਾਤਿਆਂ ਵਿਚ ਗੋਹਾ ਭਰ ਕੇ ਰੋਸ਼ਨੀ ਤੇ ਹਵਾ ਬੰਦ ਕਰ ਦਿੱਤੀ ਜਾਂਦੀ ਹੈ। ਅਥੇ, ਜੇ ਇਸ ਤਰ੍ਹਾਂ ਨਾ ਕੀਤਾ ਤਾਂ ਮਾਤਾ ਰਾਣੀ ਨੂੰ 'ਚਲਕੇਰ' ਲੰਗ ਜਾਵੇਗੀ।

ਇਨ੍ਹਾਂ ਦਿਨਾਂ ਵਿਚ ਜੇ ਕਿਧਰੇ ਮੀਂਹ ਪੈਣ ਲੱਗ ਜਾਵੇ, ਬਿਜਲੀ ਕੜਕਦੀ ਹੋਵੇ ਤਾਂ ਸਾਰਾ ਟੱਬਰ ਆਹਣ ਉਡਾਣ ਵਾਲਿਆਂ ਵਾਂਗ ਜੰਗੀ ਤਰੀਕੇ ਨਾਲ ਡੱਟ ਕੇ ਹੱਲਾ ਦਿੰਦਾ ਹੈ ਬੁੜੀਆਂ ਚੱਕੀ ਝੋਲੈਂਦੀਆਂ ਹਨ, ਆਦਮੀ ਦੇ ਬੱਚੇ, ਬੁੱਚੇ, ਕੋਈ ਡੱਬਾ, ਕੋਈ ਪੀਪਾ ਅਤੇ ਕੋਈ ਘਰ ਦੇ ਭਾਂਡੇ, ਬਾਟੀਆਂ ਅਤੇ ਕਾਂਸੀ ਦੀਆਂ ਬਾਲੀਆਂ ਨੂੰ ਵੱਟਿਆਂ ਅਤੇ ਲੋਹੇ ਦਿਆਂ ਸਗੀਆਂ, ਜੇ ਹੋਰ ਕੁਝ ਨਾ ਮਿਲੇ ਤਾਂ ਖੁਰਚਣਿਆਂ ਨਾਲ ਹੀ ਖੜਕਾਉਣ ਲੱਗ ਜਾਂਦੇ ਹਨ।

ਇਹ ਸਾਰਾ ਪਸਾਰਾ ਇਸ ਲਈ ਕੀਤਾ ਜਾਂਦਾ ਹੈ। ਕਿ ਬਿਜਲੀ ਦੀ ਕੜਕ ਤੇ ਬੱਦਲ ਦੀ ਗਰਜ਼ ਜੇ ਕਿਧਰੇ ਮਾਤਾ ਰਾਣੀ ਨੂੰ ਸੁਣ ਗਈ ਤਾਂ ਬੀਮਾਰ ਦੇ ਛਲ੍ਹ ਪੈ ਜਾਵੇਗੀ ਤੇ ਨਾਲੇ ਮਾਤਾ ਰਾਣੀ ਬੁੜਿਰ ਜਾਵੇਗੀ। ਫਿਰ ਮਾਤਾ ਰਾਣੀ ਟੱਬਰ ਦੇ ਕਿਸੇ ਜੀਅ ਦੇ ਨਿਕਲੀ ਹੈ, ਉਸਦਾ ਇਕ ਅੱਧਾ ਅੰਗ ਭੰਗ ਕਰੇ ਬਿਨਾਂ ਤਾਂ ਬਿਲਕੁਲ ਹੀ ਨਹੀਂ ਜਾਵੇਗੀ। ਹੋਰ ਕਿਸੇ ਚੀਜ਼ ਨੂੰ ਘਰੋਂ ਕੱਢਣਾ ਹੋਵੇ, ਤਾਂ ਆਨਿਹਾਂ ਬਹਾਨਿਆਂ ਨਾਲ ਤੰਗ ਕੀਤਾ ਜਾਂਦਾ ਹੈ। ਪਰ ਇਹ 'ਮਾਤਾ ਰਾਣੀ' ਇਕ ਅਜਿਹੀ ਚੀਜ਼ ਹੈ, ਜਿਸ ਨੂੰ ਘਰੋਂ ਭੇਜਣ ਲਈ ਖੁਸ਼ ਰੱਖਿਆ ਜਾਂਦਾ ਹੈ। ਹੈ ਨਾ ਭਾਣਾ ਮਿੱਠਾ ਮੰਨਣ ਦਾ ਕਮਾਲ!

ਜੇ ਮਰੀਜ਼ ਬਿਨਾਂ ਹੀਮ ਕੀਮ ਤੋਂ ਨੌ ਬਰ ਨੌ ਹੋ ਜਾਵੇ ਤਾਂ ਜਿਸ ਬੁੜੀ ਨੇ ਮਾਤਾ ਦੀ ਕਿਸਮ ਦੱਸੀ ਹੁੰਦੀ ਹੈ, ਉਸ ਦਾ ਹਰ ਗਲੀ ਮੁਹੱਲੇ ਵਿਚ ਥਾਂ ਥਾਂ ਅਦਬ ਕੀਤਾ ਜਾਂਦਾ ਹੈ।

ਜੇ ਮਰੀਜ਼ ਵਿਚ ਕੋਈ ਕੱਜ ਪੈ ਜਾਵੇ ਤਾਂ ਦੂਜੀਆਂ ਬੁੜੀਆਂ ਆਖਣ ਲਗ ਜਾਂਦੀਆਂ ਹਨ-

ਮੈਂ ਤਾਂ ਪਹਿਲਾਂ ਕਹਿੰਦੀ ਸੀ ਵਈ ਇਹ ਵਿਹੁ ਮਾਤਾ ਹੈ। ਐਵੇਂ ਸੋਭੀ ਦੇ ਆਖੇ ਲੱਗ ਕੇ ਫੁਲ ਮਾਤਾ ਦਾ ਉਪਾਓ ਕਰਾਉਂਦੇ ਰਹੇ। ਵਿਚਾਰੀ ਕੁਆਗੀ ਮਾਤਾ (ਵਿਹੁ ਮਾਤਾ ਨੂੰ ਅਣ-ਵਿਆਹੀ ਕਿਹਾ ਜਾਂਦਾ ਹੈ) ਨੂੰ ਐਵੇਂ ਛੇੜ ਬੈਠੇ ਜੇ ਉਹ ਖਿਖ ਕੇ ਗੁੱਸਾ ਨਾ ਕਰਦੀ ਤਾਂ ਹੋਰ ਵਿਚਾਰੀ ਕੀ ਕਰਦੀ। ਅੱਜ ਕਲੁਚ ਤਾਂ ਹਰੇਕ ਬੁੜੀ ਸਿਆਣੀ ਬਣੀ ਫਿਰਦੀ ਹੈ। ਮਾਤਾ ਨਿਕਲੀ ਵਾਲੇ ਮਰੀਜ਼ ਬਾਰੇ ਦਵਾਈ ਬੂਟੀ ਦੀ ਗੱਲ ਕਰਨੀ ਵੀ ਪਾਪ ਸਮਝਿਆ ਜਾਂਦਾ ਹੈ, ਜੇ ਕਿਸੇ ਦੇ ਮਾਤਾ ਨਿਕਲਣ ਦਾ ਸ਼ੱਕ ਵੀ ਪੈ ਜਾਵੇ-ਬਾਵੇਂ ਤਾਪ

ਹੀ ਚੜ੍ਹ ਰਿਹਾ ਹੋਵੇ, ਤਾਂ ਅਜਿਹੇ ਮਰੀਜ਼ ਨੂੰ ਡਾਕਟਰ ਜਾਂ ਵੈਦ ਨੂੰ ਦਿਖਾਉਣਾ ‘ਬੁਰਾ’ ਮੰਨਿਆਂ ਜਾਂਦਾ ਹੈ।

ਇਹ ਤਾਂ ਅੱਜ ਭਲਕ ਮਾਤਾ ਰਾਣੀ ਦਾ ‘ਬੇਤੜਾ’ ਬਣਨ ਵਾਲਾ ਹੈ, ਐਵੇਂ ਡਾਕਟਰਾਂ ਹਕੀਮਾਂ ਦੇ ਕਾਹਨੂੰ ਘਸੀਟੀ ਫਿਰੀਏ। ਅਥੇ! ਨਾਲੇ ਮਾਤਾ ਨਿਕਲੀ ਵੇਲੇ ਕੋਈ ਦਵਾ ਦਾਰੂ ਕਰਨਾ ਉੱ ਮਾੜਾ ਹੁੰਦਾ ਹੈ। ਤਾਪ ਲੰਮਾ ਹੁੰਦਾ ਜਾਵੇ, ਮਰੀਜ਼ ਮਰ ਜਾਵੇ, ਕੋਈ ਪ੍ਰਵਾਹ ਨਹੀਂ, ਪਰ ਮਾਤਾ ਰਾਣੀ ਨੂੰ ਗੁੱਸੇ ਨਹੀਂ ਹੋਣ ਦਿੱਤਾ ਜਾਂਦਾ।

ਜਿਸ ਜੀਅ ਦੇ ਮਾਤਾ ਨਿਕਲੀ ਹੋਵੇ, ਬੁੱਢਾ ਹੋਵੇ ਜਾਂ ਸਿਆਣਾ, ਮਰਦ ਹੋਵੇਂ ਜਾਂ ਜਨਾਨੀ ਉਸ ਨੂੰ ਮਾਤਾ ਰਾਣੀ ਦੇ ਖੋਤੜੇ ‘ਪਦਮ ਵਿਖੂਸ਼ਨੀ’ ਉਪਾਧੀ ਨਾਲ ਭੂਸ਼ਤ ਕੀਤਾ ਜਾਂਦਾ ਹੈ। ਅਥੇ ਮਾਤਾ ਰਾਣੀ ਖੇਤੇ ਦੀ ਸਵਾਗੀ ਕਰਦੀ ਹੈ। ਇਸ ਲਈ ਉਸ ਨੂੰ ਇਹ ਨਾਂ ਪਿਆਰਾ ਲੱਗਦਾ ਹੈ। ਜਿਸ ਜੀਅ ਦੇ ਨਿਕਲੀ ਹੋਵੇ ਜੋ ਉਸ ਨੂੰ ਮਾਤਾ ਰਾਣੀ ਦਾ ਖੇਤਾ (ਹੋਰ ਲਾਡ ਨਾਲ ਖੇਤੜਾ) ਕਿਹਾ ਜਾਵੇ ਤਾਂ ਉਹ ਛੇਤੀ ਹੀ ਖੁਸ਼ ਹੋ ਕੇ ਛੱਡ ਜਾਂਦੀ ਹੈ।

ਜੇ ਉਸ ਵੇਲੇ ਟੱਬਰ ਦੇ ਜੀਅਾਂ ਵਿਚੋਂ ਕੋਈ ਮਰੀਜ਼ ਦਾ ਹਾਲ ਚਾਲ ਪੁੱਛੋ, ਤਾਂ ਜਿਵੇਂ ਕਈ ਬਹੁਆਂ ਜੇਠ ਦਾ ਨਾਂ ਨਹੀਂ ਲੈਂਦੀਆਂ ਉਸੇ ਤਰ੍ਹਾਂ ਮਾਤਾ ਦਾ ਨਾਉਂ ਲੈ ਕੇ ਜ਼ਿਕਰ ਨਹੀਂ ਕੀਤਾ ਜਾਂਦਾ। ‘ਵਿਚਾਰੀ ਜਾਣ ਵਾਲੀ ਹੈ, ਹੁਣ ਤਾਂ ਘੁੰਗਾਊਆਂ ਵਾਂਗ ਭਰੀ ਪਈ ਹੈ।’ ਭਾਵੇਂ ਮਰੀਜ਼ ਲੇਗ ਮਾਰਦਾ ਹੋਵੇ, ਘਰ ਦੇ ਮਾਤਾ ਰਾਣੀ ਦੇ ਗੁੱਸੇ ਤੋਂ ਡਰਦੇ ਇਹੀ ਕਹਿਣਗੇ—‘ਵਿਚਾਰੀ ਨੇ ਪੰਗ ਦੀ ਨਹੀਂ ਲਾਈ, ਹਸਦੀ ਖੇਡਦੀ ਆਈ ਹੈ ਹਸਦੀ ਖੇਡਦੀ ਜਾ ਰਹੀ ਹੈ।’ ਮਾਤਾ ਦੇ ਮੁੜ ਜਾਣ ਤੋਂ ਜਦੋਂ ਛਾਲੇ ਅਤੇ ਪਿਲਕਾਰੇ ਜਿਹੇ ਫਿਸ ਜਾਂਦੇ ਹਨ। ਮਾਤਾ ਰਾਣੀ ਦਾ ‘ਬਾਨ’ ਅਰਥਾਤ ਚੜ੍ਹਵਾ ਦਿੱਤਾ ਜਾਂਦਾ ਹੈ। ਸਰੋਂ ਦੇ ਤੇਲ ਵਿਚ ਗੁੜ੍ਹ ਦੇ ਮਿੱਠੇ ਗੁਲਗੁਲੇ ਪਕਾਏ ਜਾਂਦੇ ਹਨ। ਤੇਲ ਪੂਰਨ ਵੇਲੇ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਕਿਧਰੇ ਪਹਿਲ ਪਲੇਠੀ ਦਾ ਕੋਈ ਜੀਅ ਨਾ ਇਸ ਵੇਲੇ ਆ ਜਾਵੇ, ਘਰ ਦੇ ਜੇਠੇ ਪੁੱਤ ਧੀ ਘਰੋਂ ਕੱਢ ਦਿੱਤੇ ਜਾਂਦੇ ਹਨ। ਟੱਬਰ ਜਾਂ ਆਂਦ ਗੁਆਂਦ ਤੋਂ ਕਿਸੇ ਭਾਗ ਵਾਲੇ ਜੀਅ ਖਾਸ ਕਰਕੇ ਛੇਟੇ ਅਤੇ ਅਣਭੇਲ ਬੱਚਿਆਂ ਵਿਚੋਂ ਇਕ ਨੂੰ ਖੜਕ ਕੀਤਾ ਜਾਂਦਾ ਹੈ। ਬਾਕੀ ਸਾਰੇ ਹੁਕਮਰਾਨਾ ਬਿਠਾ ਦਿੱਤੇ ਜਾਂਦੇ ਹਨ ਤਾਂ ਜੋ ਪੈੜਾ ਚੰਗਾ ਆਵੇ। ਜਿੰਨਾ ਚਿਰ ਮਾਤਾ ਨਿਕਲਣ ਵਾਲੇ ਜੀਅ ਨੂੰ ਨਾਲ ਲੈ ਕੇ ਮਾਤਾ ਰਾਣੀ ਦੀ ਮੱਟੀ ਤੇ ਗੁਲਗੁਲੇ ਚੜ੍ਹਾ ਕੇ ਗੱਧੇ ਨੂੰ ਭੋਗ ਨਹੀਂ ਲਵਾਇਆ ਜਾਂਦਾ, ਉਤਨਾ ਚਿਰ ਟੱਬਰ ਦਾ ਕੋਈ ਵੀ ਜੀਅ ਇਹਨਾਂ ਨੂੰ ਜੂਠੇ ਨਹੀਂ ਕਰਦਾ। ਮਾਤਾ ਰਾਣੀ ਦਾ ਡਰ ਕਿਤੇ ਮਾੜੀ ਮੋਟੀ ਚੀਜ਼ ਹੈ! ਵਿਚਾਰੀ ਭਲੀ ਹੀ ਕਰੇ।

ਪਾਣੀ ਝਾਰੇ ਅਤੇ ਖਸਰਾ ਹਟਾਉਣ ਲਈ ਹਥੌਲੇ ਕਰਾਏ ਜਾਂਦੇ ਹਨ। ਇਹ ਚਾਲੀ ਰੋਜ਼ਾ ਹੈ, ਇਹ ਪੰਜਾਹ ਰੋਜ਼ਾ ਹੈ, ਦੱਸ ਕੇ-ਜੰਤਰ ਮੰਤਰ ਕਰਨ ਵਾਲਾ ‘ਸਿਆਣਾ ਗਾਰੜੂ’ ਘਰ ਦਿਆਂ ਨੂੰ ਪਰਚਾਈ ਰੱਖਦਾ ਹੈ। ਪਿੰਡ ਵਿਚ ਕੋਈ ਜੀਅ ਡੌਰ ਭੌਰਾ ਜਿਹਾ ਹੋ ਜਾਵੇ, ਕੋਈ ਡੋਰਿਓਂ ਜਾਂ ਗੁਰਦੁਵਾਰਿਓਂ ਵੱਧ ਸੁੱਖਾ ਪੀ ਕੇ ਅਟਕਲ ਗੱਲਾਂ ਕਰ ਬੈਠੇ, ਵਧੇਰੇ ਗਰਮੀ ਖੁਸ਼ਕੀ ਜਾਂ ਹੋਰ ਕਿਸੇ ਤਰ੍ਹਾਂ ਦੀ ਬੀਮਾਰੀ ਤੇ ਤਾਪ ਚੜ੍ਹਣ ਨਾਲ ਕੋਈ ਬਰੜਾਉਣ ਲੱਗ ਜਾਵੇ, ਬਿਨਾਂ ਕਿਸੇ ਰੋਖ ਦੇਖ ਦੇ ਗੀ ਸਾਰੇ ਪਿੰਡ ਵਿਚ ਧੁੰਮ ਜਾਂਦੀ ਹੈ, ‘ਉਸ ਨੂੰ ਤਾਂ ਭਾਈ ‘ਛਾਇਆ’ ਹੋ ਗਈ ਹੈ।’ ਜਿਹੜੀ ਝਿੜੀ ਵਾਲੇ ਟੋਭੇ ਦੇ ਪਿੱਪਲ ਤੇ ਭੁਤ ਰਹਿੰਦੀ ਹੈ ਨਾ, ਇਸ ਵਿਚ ਤਾਂ ਉਹ ਵੜ ਗਈ ਹੈ। ਜ਼ਰੂਰ ਕੋਈ ਤਕੜੀ ਪੈਣ ਆਈ ਹੈ ਨਹੀਂ ਤਾਂ ਇਹ ਮਾੜੀ ਮੋਟੀ ਕਿਸੇ ਚੀਜ਼ ਨੂੰ ਉਈ ਬਿਦਣ ਵਾਲਾ ਨਹੀਂ।’

ਕੋਈ ਆਖਦੀ ਹੈ—‘ਓਹ ਜੋ ਤਕੀਏ ਵਾਲਾ ਕਰੜਾ ਥਾਉਂ ਹੈ, ਇਥੋਂ ਦੀ ਬੇ

ਪਨੀਤ ਲੰਘ ਗਿਆ ਹੋਣੈ, ਜੂਰ ਓਥੋਂ ਈ ਕੁਝ ਹੋਇਆ ਹੋਣੈ।

‘ਨਹੀਂ ਭਾਈ ਇਹ ਬਲਾ ਤਾਂ ਸਾਧਾਰਨ ਵਾਲੇ ਖੂਹ ਤੋਂ ਚਿੰਮੜੀ ਹੈ।’ ਜਨਾਨੀਆਂ ਦੀ ਮਿਆਲ ਉਡਾਗੀ ਇਸ ਤੋਂ ਵੱਖਰੀ ਹੁੰਦੀ ਹੈ-

ਇਕ ਕਹਿੰਦੀ ਹੈ-‘ਉਹ ਜਿਹੜੀ ਸੀ ਨਾ ਗਿੱਲਾਂ ਦੀ ਬੂਹ, ਉਹ ਕੁਚੀਲ ਮਰ ਗਈ ਸੀ ਮੈਂ ਕਹਿੰਦੀ ਹਾਂ, ਇਸ ਵਿਚ ਉਹੋ ਆਈ ਹੋਵੇਗੀ।’

ਦੂਜੀ ਆਖਦੀ ਹੈ-‘ਨੀ ਨਹੀਂ ਤੈਨੂੰ ਨੀ ਪਤਾ ਇਸ ਵਿਚ ਤਾਂ ਇਹਦੀ ਲੌਂਗੋਵਾਲ ਵਾਲੀ ਪਤੀਹਸ ਆਈ ਹੋਣੀ ਅੇਂ।’ ਉਹ ਇਸ ਨਾਲ ਬੜਾ ਮੋਹਰ ਰੱਖਦੀ ਸੀ। ਬਾਲੂਾ ਮੋਹ ਵੀ ਐਵੇਂ ਜਾਨ ਦਾ ਖੌਹ ਹੁੰਦਾ ਹੈ ਭੈਣ।

‘ਭਾਈ ਵੱਡਿਆ ਵਡੇਰਿਆਂ ਨੇ ਵੀ ਤਾਂ ਆਪਣੀ ਮੰਨਤ ਕਰਾਉਣੀ ਹੋਈ, ਇਹ ਵੀ ਮੰਨਦੇ ਨਹੀਂ ਸੀ। ਹੁਣ ਨਾਂ ਮੰਨਣ ਤਾਂ, ਦੇਖ ਕਿਵੇਂ ਸਾਰਾ ਟੱਬਰ ਸਿਆਣਿਆਂ ਮਗਰ ਭਜਿਆ ਫਿਰਦਾ ਹੈ।’ ਆਦਿਕ ਆਵਾਜ਼ ਕੱਸੇ ਜਾਂਦੇ ਹਨ।

‘ਨਹੀਂ ਨਹੀਂ! ਇਹ ਤਾਂ ਇਸ ਦੇ ਸਹਿਰਿਆਂ ਨੇ ਜਿਹੜੀ ਸਿੱਟ ਸੁੱਟੀ ਹੈ। ਪਰਸੋਂ ਰਾਤ ਨੂੰ ਮੈਂ ਕੋਠੇ ’ਤੇ ਚੜੀ ਤਾਂ ਸ਼ਾਂ ਸ਼ਾਂ ਕਰਦੀ ਜਾਂਦੀ ਦੇਖੀ ਸੀ।’

ਬੀਮਾਰ ਨੂੰ ਦਵਾ ਦਾਰੂ ਦੇਣ ਦੀ ਥਾਂ ਟੂਣੇ ਝਾੜੇ ਕਰਨ ਵਾਲੇ ਸਾਂਈ, ਝਿਉਰ ਜਾਂ ਭਰਾਈ ਆਦਿ ‘ਸਿਆਣੇ’ ਲਿਆ ਲਿਆ ਕੇ ਗੁੱਗਲ ਤੇ ਗੰਦੇ ਦੀਆਂ ਧੂਣੀਆਂ ਦੀਆਂ ਮਹਿਕਾਂ ਨਾਲ ਵਾਸੂ ਮੰਡਲ ‘ਸੁਗੰਧਤ’ ਕੀਤਾ ਜਾਂਦਾ ਹੈ।

ਚਿਮਟਾ, ਖੁਰਚਣਾ, ਪੁੱਠਾਂ ਰੜਕਾ ਜਾਂ ਸੁਹਣ ਫੜ ਕੇ ਸਿਆਣੇ ਫਰਰ ਫਰਰ ਬੁੱਲ ਹਿਲਾਉਂਦੇ, ਮੰਤਰਾਂ ਦੇ ਜਾਪ ਕਰਕੇ ਲੰਮੀਆਂ ਲੰਮੀਆਂ ਛੁਕਾਂ ਮਾਰ ਕੇ ਮਰੀਜ਼ ਤੋਂ ‘ਛਾਇਆ’ ਦੂਰ ਕਰਦੇ ਹਨ।

ਕਾਲਾ ਬੱਕਰਾ ਜਾਂ ਕੁੱਕੜ, ਅੱਧ ਵੱਡ ਕੇ ਇਸ ‘ਬਲਾ’ ਨੂੰ ਚੜ੍ਹਾਇਆ ਜਾਂਦਾ ਹੈ। ਲਾਲ ਖੰਮਣੀਆਂ ਬੰਨ੍ਹ ਕੇ ਕੋਰਾ ਤਪਲਾ ਸਤਨਾਜੇ ਨਾਲ ਭਰ ਕੇ ਪਿੰਡ ਦੇ ਚੁਰਸਤੇ ਵਿਚ ਭੰਨਣਾ-ਜੇ ਜਨਾਨੀ ਵਿਚ ਭੂਤ ਆਇਆ ਹੋਵੇ ਤਾਂ ਤਨ ਦੇ ਸਾਰੇ ਹੀ ਕੱਪੜੇ ਉੱਥੇ ਹੀ ਨਹਾ ਕੇ ਸੁੱਟ ਆਉਣੇ, ਵੱਡੇ ਉਪਾਦਿ ਸਮਝੇ ਜਾਂਦੇ ਹਨ।

‘ਜੀਅ ਰੁਧਿਆ ਹੋਇਆ ਹੈ, ਉਪਾਦਿ ਹੋ ਗਿਆ ਹੈ, ਇਕ ਦੋ ਦਿਨਾਂ ਵਿਚ ਠੀਕ ਹੋ ਜਾਵੇਗਾ, ਵੱਡੇ ਵਡੇਰਿਆਂ ਨੇ ਕਿਸੇ ਬਹਾਨੇ ਆਪਣੀ ਮੰਨਤ ਕਰਾਉਣੀ ਹੁੰਦੀ ਹੈ, ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ।’ ਹਰ ਸਿਆਣਾ ਜਾਂਦਾ ਹੋਇਆ ਟੱਬਰ ਦੇ ਇਕ ਦੋ ਮੋਹਰੀ ਬੰਦਿਆਂ ਨੂੰ ਸੱਦ ਕੇ ਸਮਝੌਤੀ ਦੇ ਜਾਂਦਾ ਹੈ।

‘ਜੀ ਅਸੀਂ ਕੇਹੜਾ ਕਿਸੇ ਗੱਲੋਂ ਨਾਬਰ ਅਂ। ਹਰ ਦਸਮੀ ਨੂੰ ਨਿਉਂਦਾ ਖੁਆਂਦੇ ਹਾਂ। ਬੋਹਲ ਵਿਚੋਂ ਪਹਿਲਾਂ ਹਿੱਸਾ ਵਡਿਆਂ ਵਡੇਰਿਆਂ ਦਾ ਕੱਢਦੇ ਹਾਂ, ਦੀਵਾਲੀ ਨੂੰ ਸਿਵਿਆਂ ਤੇ ਚਰਾਗ ਜਗਾ ਕੇ ਆਉਂਦੇ ਹਾਂ ਵੀਰਵਾਰ ਨੂੰ ਤਕੀਏ ਚੂਰਮਾ ਚੜ੍ਹਾਉਂਦੇ ਹਾਂ, ਮਖਰੇ ਸਾਡੇ ਉਤੇ ਵਿਚਾਰੇ ਕਿਉਂ ਕਰੋਪ ਹੋ ਗਏ ਨੇ।’ ‘ਕੀ ਪਤੈ ਸਾਡੇ ਕਿਹੜ ਜੀਅ ਤੋਂ ਭੁੱਲ ਹੋਈ ਹੋਣੀ ਅੈ, ਨਹੀਂ ਤਾਂ ਇਹ ਵਿਚਾਰੇ ਅੱਗੇ ਕਿਉਂ ਨਾ ਕਰੋਪੀ ਦੇ ਘਰ ਆ ਗਏ। ਇਨ੍ਹਾਂ ਦਾ ਕਿਹੜਾ ਆਪਣੇ ਟੱਬਰ ਨੂੰ ਦੁੱਖ ਦੇਣ ਨੂੰ ਜੀਅ ਕਰਦੈ?’ ਘਰ ਦੇ ਅਗੋਂ ਸਾਰੇ ਹਾਲਾਤ ਉਤੇ ਨਜ਼ਰਸਾਨੀ ਕਰਕੇ ਬਿਨਾਂ ਆਪਣੇ ਸਭ ਨੂੰ ਨਿਰਦੋਸ਼ ਕਰਾਰ ਦਿੰਦੇ ਰਹਿੰਦੇ ਹਨ।

ਕਈ ਵਾਰ ਮਰੀਜ਼ ਨੂੰ ਲੋਹੇ ਦੀ ਛੜੀਆਂ ਨਾਲ ਝੰਬਿਆਂ ਤੇ ਲੱਪੜਾਂ ਨਾਲ ਕੁਟਿਆ ਜਾਂਦਾ ਹੈ। ਅਥੇ! ਭੂਤ ਕਰੜਾ ਹੈ, ਜਿਤਨਾ ਚਿਰ ਇਉਂ ਨਾ ਕੀਤਾ ਜਾਵੇ ਇਸ ਜੀਅ ਦਾ ਖਹਿੜਾ ਨਹੀਂ ਛੱਡਣਾ।

ਮਰੇ ਪਿੰਡ ਦੇ ਚੜ੍ਹਦੇ ਪਾਸੇ ਇਕ ਸੰਘਣੇ ਬਰੋਟਿਆਂ ਵਾਲਾ ਤਕੀਆ ਹੈ, ਜਿਸ ਵਿਚ ਇਕ ਛੋਟੀ ਜਿਹੀ ਖਾਨਗਾਹ ਹੈ। ਏਥੇ ਜੁੰਮੇ ਰਾਤ ਨੂੰ ਮੁਸਲਮਾਨ ਨਮਾਜ਼ਾਂ ਪੜ੍ਹਦੇ ਤੇ ਬਾਗਾਂ ਦਿੰਦੇ ਹਨ। (ਮੇਰਾ ਪਿੰਡ ਮਲੇਰਕੋਟਲੇ ਰਿਆਸਤ ਵਿਚ ਹੋਣ ਕਰਕੇ ਉਥੇ ਮੁਸਲਮਾਨ ਪਹਿਲਾਂ ਦੀ ਤਰ੍ਹਾਂ ਵਸਦੇ ਹਨ। ੧੯੮੭ ਦੇ ਘੂੰ ਘਾਰਿਆਂ ਸਮੇਂ ਇਹਨਾਂ ਨੂੰ ਕਿਸੇ ਨੇ ਇਸ ਲਈ ਕੁਝ ਨਹੀਂ ਸੀ ਕਿਹਾ ਕਿ ਕੋਟਲੇ ਦੋ ਨਵਾਬ ਦੇ ਵਡੇ ਵਡੇ ਰਿਆਸਤਾਂ ਨੇ ਛੋਟੇ ਸ਼ਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਸ਼ਹੀਦ ਕਰਨ ਵੇਲੇ ਹਾਅ ਦਾ ਨਾਅਰਾ ਮਾਰਿਆ ਸੀ) ਪਿੰਡ ਦੇ ਕਈ ਹਿੱਦੂ ਘਰ ਵੀਰਵਾਰ ਵਾਲੇ ਦਿਨ ਤਕੀਏ ਚੁਰਮਾ ਚੜ੍ਹਾਉਂਦੇ ਹਨ।

ਹਰ ਚੜ੍ਹਦੇ ਵਾਰ ਨੂੰ ਪਿੰਡ ਦਾ ਭਰਾਈ, ਕੋਟਲੇ ਵਾਲੇ ਪੀਰ ਹੈਦਰ ਸੇਖ ਦਾ ਰੋਟ ਪਕਾਉਂਦਾ ਹੈ। ਰੋਟ ਲਈ ਸਵਾ ਮਣ ਆਟਾ ਤੇ ਸਵਾ ਮਣ ਗੁੜ ਦੀ 'ਦਰਗਾਹੀ ਰਸਦ' ਤਿਆਰ ਕੀਤੀ ਜਾਂਦੀ ਹੈ। ਕਈ ਵਾਰ ਇਹ ਰਸਦ ਕਈ ਘਰ ਮਿਲ ਕੇ ਦਿੰਦੇ ਹਨ ਤੇ ਕਈ ਵਾਰ ਇਕੱਲਾ ਘਰ ਹੀ। ਰਸਦ ਤਿਆਰ ਕਰਨ ਪਿੱਛੋਂ ਪਾਥੀਆਂ ਦਾ ਇਕ ਖਾਸਾ ਵੱਡਾ ਗੁਹਾਰਾ ਧਰਤੀ ਦਾ ਬੱਲਾ ਪੱਧਰਾ ਕਰਕੇ-ਰੋੜਾਂ ਨੂੰ ਭੰਨ ਕੇ ਚੂਨਾ ਬਣਾਉਣ ਵਾਲੀ ਭੱਠੀ ਦੀ ਤਰ੍ਹਾਂ-ਮਘਾ ਦਿਤਾ ਜਾਂਦਾ ਹੈ। ਜਦੋਂ ਧਰਤੀ ਦਾ ਬੱਲਾ ਲੁਹਾਰ ਦੇ ਭਖਦੇ ਲੋਹੇ ਜਿਹਾ ਹੋ ਜਾਂਦਾ ਹੈ। ਤਾਂ ਸਬਰ ਗੱਤੇ ਤੇ ਕਹੀਆਂ ਨਾਲ ਘਾਣੀ ਵਾਂਗ ਮਿਧ ਮਿਧ ਕੇ ਗੁੰਨੇ ਆਏ ਦਾ ਚਾਰ ਉੱਗਲ ਮੇਟਾ ਬਰ ਜਮਾ ਕੇ ਇਕ ਪਾਥੀਆਂ ਦਾ ਗੁਹਾਰਾ ਉਤੇ ਮਘਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਕ ਦਿਨ ਅਤੇ ਇਕ ਰਾਤ ਵਿਚ ਗੱਡੇ ਦੇ ਪਹੀਏ ਜੇਡਾ ਲੰਮਾ ਚੌੜਾ ਅਤੇ ਚਾਰ ਉੱਗਲ ਮੇਟਾ ਰੋਟ, ਚਿਮਟਿਆਂ ਅਤੇ ਛੱਲਿਆਂ ਵਾਲਿਆਂ ਲੋਹੇ ਦੀਆਂ ਖੱਡੀਆਂ ਦੀ ਛਣਕਾਰ, ਜੇ ਅਲੀ ਤੇ ਜੇ ਪੀਰ ਹੈਦਰ ਸੇਖ ਦੀ ਦੇ ਨਾਹਰਿਆਂ ਦੀ ਗੁੰਜਾਰ ਵਿਚ ਪੂਰ ਚੜ੍ਹਦਾ ਹੈ। ਹਾੜੀ ਵੱਡਣ ਵਾਲੀ ਦਾਤੀ ਅਤੇ ਘੁਲਾੜੀ ਦੇ ਗੰਡ ਵਿਚ ਗੁੜ ਉਦਲਣ ਵਾਲੇ ਖੌਚੇ ਤੇ ਕਈ ਵਾਰ ਕਹੀਆਂ ਨਾਲ ਪੱਕੇ ਹੋਏ ਰੋਟ ਦੇ ਟੁਕੜੇ ਕਰਕੇ ਪਿੰਡ ਦੇ ਹਰ ਘਰ ਬੁਰਕੀ ਬੁਰਕੀ ਭੇਜੀ ਜਾਂਦੀ ਹੈ। ਨਿਆਣਿਆਂ ਵਿਚ ਵੰਡਣ ਪਿੱਛੋਂ ਰਹਿੰਦਾ ਹਿੱਸਾ ਹੈਦਰ ਸੇਖ ਦੇ ਭਗਤਾਂ ਅਤੇ ਭਰਾਈ ਦੇ ਤਾਣੇ ਪੇਟੇ ਪੈ ਜਾਂਦਾ ਹੈ।

ਜੇ ਇਸ ਰੋਟ ਲਈ ਅੰਨ ਤੇ ਗੁੜ ਖਰਾਬ ਕਰਨ ਦਾ ਕਿਸੇ ਇਕ ਹੀ ਘਰ ਨੇ ਹੌਸਲਾ ਕੀਤਾ ਹੋਵੇ ਤਾਂ ਉਸ ਘਰ, ਸ਼ਗੀਕੇ ਕਬੀਲੇ ਦੇ ਲੋਕ ਬਾਟੀ ਬਾਟੀ ਦਾਣੇ ਭਰਾਈ ਨੂੰ ਚੜ੍ਹਾਵਾ ਚੜ੍ਹਾ ਕੇ ਜਾਂਦੇ ਹਨ।

ਆਮ ਤੌਰ 'ਤੇ ਕੋਟਲੇ ਵਾਲੇ ਹੈਦਰ ਸੇਖ ਜੀ ਲੋਕਾਂ ਨੂੰ ਪੁੱਤ ਹੀ ਦਿੰਦੇ ਹਨ। ਜੇ ਕਿਸੇ ਦੇ ਧੀ ਜੰਮ ਪਵੇ ਤਾਂ ਸਮਝਿਆ ਜਾਂਦਾ ਹੈ ਕਿ ਪੂਰੀ ਤਰ੍ਹਾਂ ਰੱਖ ਨਾ ਰੱਖੋ ਜਾਣ ਕਰਕੇ ਪੀਰ ਖੁਸ਼ ਨਹੀਂ ਹੋਇਆ। ਜਿਸ ਦੀ ਸੁੱਖ ਪੂਰੀ ਹੋ ਜਾਵੇ-ਜਾਣੀ ਜਦੋਂ ਕਿਸੇ ਦੇ ਘਰ ਪੁੱਤ ਜੰਮ ਪਏ, ਤਾਂ ਸਾਰਾ ਟੱਬਰ ਹੈਦਰ ਸੇਖ ਦੀ ਚੌਂਕੀ ਭਰਨ ਜਾਂਦਾ ਹੈ। ਰਾਹ ਵਿਚ ਰਾਤ ਪੈ ਜਾਵੇ ਜਾਂ ਹੈਦਰ ਸੇਖ ਦੀ ਕਬਰ ਤੇ ਰਾਤ ਕੱਟਣੀ ਪੈ ਜਾਵੇ ਤਾਂ ਭੁੰਜੇ ਪੈਂਦੇ ਹਨ। ਉੱਵੇਂ ਤਾਂ ਹਰ ਚਾਨਣੀ ਇਕਾਦਸੀ ਨੂੰ ਹੀ, ਪਰ ਨਿਮਾਣੀ ਇਕਾਦਸੀ ਨੂੰ ਖਾਸ ਤੌਰ 'ਤੇ ਹੈਦਰ ਸੇਖ ਦੀ ਕਬਰ ਉਤੇ ਕੋਟਲੇ ਭਾਗੀ ਮੇਲਾ ਲੱਗਦਾ ਹੈ। ਇਹ ਨਜ਼ਾਰਾ ਦੇਖਣ ਨਾਲ ਹੀ ਸੰਬੰਧ ਰਖਦਾ ਹੈ, ਕਿ ਕਿਵੇਂ ਹੈਦਰ ਸੇਖ ਦੇ ਭਗਤ ਨੰਗੇ ਪੈਗੀਂ ਮੈਂ ਮੈਂ ਕਰਦੇ ਕੁਰਬਾਨੀ ਦੇ ਕਾਲੇ ਬੱਕਰਿਆਂ ਨੂੰ ਬਲੀ ਚੜ੍ਹਾਉਣ ਲਈ ਇਕ ਦੂਜੇ ਤੋਂ ਅੱਗੇ ਹੋ ਕੇ ਵੱਡਣ ਲਈ ਧੂਹੀ ਫਿਰਦੇ ਹੁੰਦੇ ਹਨ। ਤੇ ਭਗਤ ਚੜ੍ਹਾਵੇ ਚੜ੍ਹਾ ਰਹੇ ਹੁੰਦੇ ਹਨ।

ਮਰੇ ਪਿੰਡ ਦੇ ਲੋਕਾਂ ਦਾ ਖਾਸਾ ਵੱਡਾ ਜਥਾ ਹਰ ਦਿਵਾਲੀ ਨੂੰ ਮਰਿਆਂ ਜੀਆਂ ਦੀ ਗਤੀ ਲਈ ਪਹੋਏ ਵੀ ਨਹਾਉਣ ਜਾਂਦਾ ਹੈ, ਸਾਉਣ ਦੇ ਮਹੀਨੇ ਉਚੇ ਭੌਣ ਦੇਵੀਏ ਤੇਰੇ ਦਿਸਦੇ ਆਨੰਦਪੁਰ ਤੋਂ 'ਗਾਊਂਦੇ ਨੈਣਾਂ ਦੇਵੀ ਦੇ ਭੌਣ (ਮੰਦਿਰ) ਦੇ ਦਰਸ਼ਨਾਂ ਨੂੰ ਵੀ

ਕਈ ਭਗਤ ਜਨ ਜਾਂਦੇ ਹਨ।

ਚੰਡੀਗੜ੍ਹ ਲਾਗੇ ਚੰਡੀ ਦੇ ਮੰਦਿਰ ਉਤੇ ਮਨਸਾ ਦੇਵੀ ਦਾ ਨਾਉਣ ਕਰਨ ਵੀ ਪਿੰਡ ਦੇ ਖਾਸੇ ਬੁੱਢੇ ਠੋਰੇ ਮਿੱਠੀਆਂ ਰੋਟੀਆਂ ਤੇ ਸਫਰ ਜੋਰੀ ਚੂਗੀ ਤੇ ਪੰਜੀਰੀ ਲੈ ਕੇ ਟੁਰਦੇ ਹਨ। ਨਾਲੇ ਮੁੰਜ ਬਗੜ ਦਾ ਸੌਦਾ, ਨਾਲੇ ਮਨਸਾ ਦੇਵੀ ਦਾ ਨਾਉਣ। ਵਾਲਾ ਮੁਹਾਵਰਾ, ਮੇਰੇ ਪਿੰਡ ਦੇ ਲੋਕ ਗੱਲਾਂ ਕਰਨ ਵਿਚ ਤਾਂ ਵਰਤਦੇ ਹਨ। ਪਰ ਸੌਦਾ ਉਹਨਾਂ ਕੀ ਕਰਨਾ ਹੋਇਆ ਉਨ੍ਹਾਂ ਦਾ ਨਾਉਣ ਹੀ ਹੋ ਜਾਵੇ ਤਾਂ ਬੜਾ ਹੈ! ਮੇਰੇ ਪਿੰਡ ਵਿਚ ਪਹਿਲਾਂ ਸੁਲਤਾਨੀਆਂ ਦੇ ਪੀਰ ਦੇ ਚੇਲਿਆਂ ਦੇ ਵੀ ਕਾਫ਼ੀ ਘਰ ਸਨ, ਜਿਹੜੇ ਜਬੇ ਬਣਾ ਕੇ ਭਰਾਈ ਦੀ ਜਬੇਦਾਰੀ ਹੋਠਾਂ ਮੁਲਤਾਨ ਦੇ ਨੇੜੇ ਧੱਕਲ ਵਾਲੇ ਪੀਰ ਦਾ ਸੰਗ ਕਰਨ ਜਾਂਦੇ ਸਨ। ਹੁਣ ਉਸ ਦੀ ਥਾਂ ਇਕ ਜਗਰਾਉਂ ਵਾਲਾ ਹੋਰ ਪੀਰ ਲੱਭ ਲਿਆ ਹੈ। ਸੈਕੁਲਰ ਹੋਣ ਲਈ ਇਕ ਮੁਸਲਮਾਨ ਪੀਰ ਹੀ ਚਾਹੀਦਾ ਹੈ ਚਲੋ ਕੋਈ ਹੋਇਆ! ਰੱਸ਼ਨੀ ਦੇ ਮੇਲੇ ਤੋਂ ਦੋ ਦਿਨ ਪਹਿਲਾਂ ਹੁਣ ਜਗਰਾਉਂ ਨੂੰ ਏਥੋਂ ਕਾਫ਼ੀ ਸੰਗ ਜਾਂਦਾ ਹੈ।

ਚਮਾਰਾਂ ਦੇ ਘਰਾਂ ਵਿਚ ਜਗਰਾਵਾਂ ਵਾਲੇ ਮੁਹਕਮਦੀਨ ਪੀਰ ਤੇ ਉਸ ਦੇ ਚੇਲੇ ਪੱਨਿਆਂ ਵਾਲੇ ਪੀਰ ਦੀ ਮਿੱਠੀ ਲਿਆ ਕੇ ਬਣਾਈ ਇਕ ਨਿੰਮ ਹੋਠਾਂ ਸਮਾਧ ਹੈ, ਜਿਥੇ ਸਾਲ ਪਿੱਛੋਂ ਦੀਵਾਲੀ ਦੇ ਦਿਨ ਵੀਹ ਵੀਹ ਕੋਹ ਤੋਂ ਲੋਕ ਆਉਂਦੇ ਤੇ ਸਾਰੀ ਸਾਰੀ ਰਾਤ ਗੀਤ ਤੇ ਭੇਟਾ ਗਾਉਂਦੇ ਰਹਿੰਦੇ ਹਨ। ਉਸ ਪੀਰ ਦੀ ਸਾਡੇ ਪਿੰਡ ਵਾਲੀ ਗੱਦੀ ਦਾ ਮੁਖੀਆ ਰਾਤ ਨੂੰ ਸਿਰ ਮਾਰ ਕੇ ਖੇਡਦਾ ਹੈ। ਕਹਿੰਦੇ ਨੇ, ਉਦੋਂ ਮਨ ਵਿਚ ਕੋਈ ਖੋਟੀ ਨੀਅਤ ਰੱਖ ਕੇ ਨਹੀਂ ਬੈਠਣਾ ਚਾਹੀਦਾ ਨਹੀਂ ਤਾਂ ਪੀਰ ਮਨ ਦੀਆਂ ਬੁੱਝ ਲੈਂਦਾ ਹੈ।

ਪਿੰਡ ਦੇ ਚੜ੍ਹਦੇ ਪਾਸੇ ਇਕ ਸਿਧ ਬਾਬੇ ਦੀ ਸਮਾਧ ਹੈ, ਜਿਸ ਨੂੰ ਗਿਲ ਗੋਤ ਦ ਘਰ ਆਪਣਾ ਵੱਡਾ ਵੱਡੇਰਾ ਮੰਨਦੇ ਹਨ। ਹਰ ਤਿੱਥ ਤਿਉਹਾਰ ਨੂੰ ਇਸ ਸਮਾਧ ਦੀ ਮੰਨਤ ਹੁੰਦੀ ਹੈ ਤੇ ਚੜ੍ਹਾਵੇ ਚੜ੍ਹਦੇ ਹਨ। ਇਸ ਗੋਤ ਦੇ ਘਰਾਂ ਵਿਚ ਜਦੋਂ ਕਿਸੇ ਮੁੰਡੇ ਦਾ ਵਿਆਹ ਹੋਵੇ ਤਾਂ ਇਹ ਸਮਾਧ ਖਾਸ ਰੈਣਕ ਮੇਲੇ ਦਾ ਕੇਂਦਰ ਬਣ ਜਾਂਦੀ ਹੈ। ਨਵੀਂ ਵਿਆਹੁਲੀ ਨੂੰ ਲੈ ਕੇ ਲਾੜਾ, ਨਾਨਕੇ ਦਾਦਕੇ ਮੇਲ ਤੇ ਪਿੰਡ ਦੇ ਬਹੂ ਦੇਖਣ ਦੇ ਚਾਅ ਵਾਲੇ ਮੁੰਡੇ ਕੁੜੀਆਂ ਦੇ ਅਲਖੇਲੇ ਜਲੂਸ ਨਾਲ ਏਥੇ ਛਟੀਆਂ ਖੇਲਣ ਪੁੱਜਦਾ ਹੈ।

ਤੂਤ ਦੀ ਛਮਕਾਂ ਲੈ ਕੇ ਬਹੂ ਲਾੜੇ ਨੂੰ ਝੰਬਦੀ ਹੈ, ਲਾੜਾ ਬਹੂ ਨੂੰ। ਵਹੁਟੀ ਨੇ ਤਾਂ ਆਪਣੇ ਸਿਰ ਦੇ ਸਾਂਈ ਨੂੰ ਕੀ ਦੁੱਖ ਦੇਣਾ ਹੋਇਆ, ਅੱਗੋਂ ਲਾੜਾ ਵੀ ਦਿਖਾਵੇ ਲਈ ਘੱਗਰੇ ਉਤੇ ਦਬ ਕੇ, ਉੱਪੋਲੀਆਂ ਜਿਗੀਆਂ, ਪਰ ਖੜਾਕ ਖਾਸਾ ਕਰਨ ਵਾਲੀਆਂ ਛਮਕਾਂ ਮਾਰ ਛੱਡਦਾ ਹੈ।

ਲਾੜੇ ਨੂੰ ਮੁੰਡੇ ਅਤੇ ਵਹੁਟੀ ਨੂੰ ਲਾੜੇ ਦੀ ਭਰਜਾਈਆਂ ਇਕ ਦੂਜੀ ਤੋਂ ਵੱਧ ਚੜ੍ਹ ਚੜ੍ਹ ਕੇ ਤਾਹਨੇ ਮਾਰਦੀਆਂ ਹਨ: ‘ਇਕ ਰਾਤ ਵਿਚ ਹੀ ਮੋਹ ਜਾਗ ਪਿਆ ਕੁੜੇ, ਲੈ ਦੇਖ ਕਿਵੇਂ ਪੋਲੇ ਹੱਥਾਂ ਮਾਰਦੀ ਐਂ’ ਦੂਜੀ ਆਖਦੀ ਹੈ—‘ਅਜ ਦਾ ਦਿਨ ਈ ਐਮਾਰ ਲੈ ਜੇਹੜੀਆਂ ਮਾਰਨੀਆਂ ਨੇ, ਫੇਰ ਤਾਂ ਤੈਨੂੰ ਹੀ ਸਾਰੀ ਉਮਰ ਖਾਣੀਆਂ ਪੈਣਗੀਆਂ।’

‘ਦੇਖੋ ਉਦੇ! ਇਹ ਉਹੀ ‘ਪੀਤੈ’ ਜੇਹੜਾ ਕੰਢੀ ਮਹਿੰ ਦੇ ਛੋਟੀ ਮਾਰ ਕੇ ਗੋਡੀ ਲਵਾ ਦਿੰਦਾ ਸੀ, ਹੁਣ ਬਹੂ ਦੇ ਪੰਗ ਦੀ ਨੀ ਲਗਣ ਦਿੰਦਾ। ਪਤਾ ਨਹੀਂ ਸਾਲੀ ਨੇ ਰਾਤੇ ਰਾਤ ਕੀ ਤਵੀਤ ਘੋਲ ਕੇ ਪਿਆ ਦਿੱਤੈ।’ ਮੁੰਡੇ ਇਉਂ ਮਖੌਲ ਉਡਾਉਂਦੇ ਹਨ।

ਕਈ ਭਰਜਾਈਆਂ ਇਸ ਵੇਲੇ ਚਾਅ ਕਾਬੂ ਵਿਚ ਨਾ ਰਖਦੀਆਂ, ਵਹੁਟੀ ਹੱਥੋਂ ਛਟੀ ਖੋਹ ਕੇ—‘ਇਹ ਤੈਥੋਂ ਸੂਤ ਆਉਣ ਵਾਲਾ ਨਹੀਂ ਮੈਨੂੰ ਦੇਹ।’ ਕਹਿਕਾ ਮਾਰ ਕੇ ਲਾੜੇ ਨੂੰ ਪੁੱਪੇ ਪਈ ਕਪਾਹ ਵਾਂਗ ਝੰਭ ਸੁੱਟਦੀਆਂ ਹਨ। ‘ਵਡੇ ਛੋਟੇ ਦੀ ਪਰੋਂ ਹੈ ਅੱਜ ਭਾਵੇਂ ਕੁਝ ਕਰ ਲਵੇ ਤਣੀ ਛੋਹੀ ’ਤੇ ਕੋਈ ਡਰ ਨਹੀਂ ਹੁੰਦਾ।’ ਇਹ ਅਖਾਣ ਉਹਨਾਂ ਦੀਆਂ ਮਨ

ਆਈਆਂ ਦੇ ਬਰਾਉ ਲਈ ਵੱਡੀ ਢਾਲ ਹੁੰਦਾ ਹੈ।

ਇਸ ਸਿਧ ਬਾਬੇ ਦੀ ਸਮਾਧ ਉਤੇ ਕਈ ਸੁੱਖਣਾ ਵੀ ਸੁੱਖੀਆਂ ਜਾਂਦੀਆਂ ਹਨ। ਆਖਦੇ ਹਨ, ਇਕ ਬੁੱਢੀ ਦੇ ਪੁੱਤ ਦਾ ਵਿਆਹ ਨਹੀਂ ਸੀ ਹੁੰਦਾ, ਉਹ ਰੋਜ਼ ਸਿੱਧ ਬਾਬੇ ਦੀ ਸਮਾਧ ਉਤੇ ਮੂੰਹ ਹਨਰੇ ਨੰਗੇ ਪੈਂਗੀ ਜਾਂਦੀ ਅਤੇ ਮੰਗ ਮੰਗਦੀ-

‘ਹੇ ਸਿੱਧ ਬਾਬਾ! ਜੇ ਮੇਰਾ ਪੁੱਤ ਕਿਤੇ ਫਸ ਜਾਵੇ ਤਾਂ ਤੇਰਾ ਢਾਈ ਰੁਪਏ ਦਾ ਕੜਾਹ ਚੜ੍ਹਾਵਾਂ।’

ਇਕ ਦਿਨ ਕਿਸੇ ਵਕੂਏ ਦੇ ਸਿਲਸਿਲੇ ਵਿਚ ਉਸ ਦੇ ਪੁੱਤ ਨੂੰ ਪੁਲਿਸ ਫੜ ਕੇ ਲੈ ਗਈ। ਬੁੱਡੀ ਨੇ ਸਮਝਿਆ ਸਿੱਧ ਬਾਬੇ ਨੇ ਮੇਰੀ ਸੂਣ ਤਾਂ ਲਈ ਹੈ, ਪਰ ਮਤਲਬ ਉਲਟ ਸਮਝਿਆ ਹੈ। ਉਹ ਦੂਜੇ ਦਿਨ ਸਮਾਧ ਉਤੇ ਫਿਰ ਗਈ। ਸਮਾਧ ਮੂਹਰੇ ਘੁਰਿਆ ਕੇ ਨੱਕ ਘਸਾ ਘਸਾ ਕੇ ਕਿੰਨਾਂ ਚਿਰ ਹੀ ਕੁਕਦੀ ਰਹੀ-

‘ਹੇ! ਉਲਟੀਆਂ ਸਮਝਣ ਵਾਲਿਆ ਸਿੱਧ ਬਾਬਿਆਂ! ਮੈਂ ਆਪਣੇ ਪੁੱਤ ਨੂੰ ਜੇਲ੍ਹ ਵਿਚ ਫਸਾਉਣ ਦੀ ਮੰਗ ਕਾਹਨੂੰ ਮੰਗੀ ਸੀ ਮੈਂ ਤਾਂ ਪੁੱਤ ਲਈ ਬਹੁੰ ਮੰਗਦੀ ਸੀ।’ ਕਹਿਦੇ ਕਈ ਸਾਲਾਂ ਪਿਛੋਂ ਸਿੱਧ ਬਾਬੇ ਨੇ ਉਸ ਬੁੱਡੀ ਮਨਸ਼ ਪੂਰੀ ਕੀਤੀ?

ਪਿੰਡ ਦੇ ਕਿਸੇ ਘਰ ਦਾ ਨਿੱਕਾ ਮੋਟਾ ਨਕਸਾਨ ਹੋ ਜਾਵੇ, ਪਾਸੁ ਰੁੱਧ ਜਾਏ, ਕੋਈ ਜੀਅ ਚੀਜ਼ ਧਰ ਕੇ ਭੁੱਲ ਜਾਵੇ, ਤਾਂ ਪਾਂਧੇ ਪਾਸੋਂ ਪੱਤਰੀ ਖੁਲ੍ਹਾ ਕੇ ਪੁਛਿਆ ਪੁਆਈ ਜਾਂਦੀ ਹੈ। ਹਥ ਦਿਖਾਉਣ ਵਾਲੇ ਤੋਂ ‘ਰੇਖ ਵਿਚ ਮੇਖ’ ਲੱਗ ਰਹੀ ਦੇਖਣ ਦਾ ਇਹ ਨਜ਼ਾਰਾ ਵੀ ਆਪਣੀ ਮਿਸਾਲ ਆਪ ਹੁੰਦਾ ਹੈ। ਜਦੋਂ ਹਾਂਡਾ ਹੱਥਾਂ ਦੀਆਂ ਉੱਗਲੀਆਂ ਮਟਕਾਉਂਦਾ ਹੋਇਆ, ਮੇਖ, ਮਿਥਨ, ਕੰਭ, ਬਿਸ਼ਚਕ, ਅੱਖਾਂ ਜਿਹੀਆਂ ਮੀਚ ਕੇ, ਰਾਸ਼ੀਆਂ ਗਿਣਦਾ ਹੈ ਤਾਂ ਪਰੇ ਵਿਚ ਸਿਆਣੀ ਕਹਾਉਣ ਵਾਲੀ ਬੁੜੀ ਹੱਥ ਦੇ ਇਸ਼ਾਰੇ ਤੇ ਅੱਖਾਂ ਦੀ ਘੂਰ ਨਾਲ ਈ ਸ਼ਾਂਤੀ ਵਰਤਾ ਛੱਡਦੀ ਹੈ।

“ਬਸ ਅੌਲੀ ਟਲੂਣ ਵਾਲੀ ਹੈ। ਵੈਰੀ ਮੰਗਲ ਕਰੋਪੀ ਦੇ ਘਰ ਐ। ਬ੍ਰਿਸਪਤ ਸੁੱਤਾ ਪਿਆ ਹੈ, ਸ਼ਨੀ ਚੜ੍ਹਿਆ ਹੋਇਆ ਹੈ, ਗ੍ਰਾਹਿ ਦਿਸ਼ਾਂ ਚੰਗੀ ਨਹੀਂ।” ਪਾਂਡਾ ਜਦੋਂ ਗ੍ਰਾਹਿ ਦਿਸ਼ਾਂ ਦਾ ਭਿਆਨਕ ਰੰਗ ਬੰਨਦਾ ਹੈ ਤਾਂ ਸਹਿਮ ਨਾਲ ਕੁੱਗੜੀਆਂ ਹੋਈਆਂ ਬੁੜੀਆਂ ਵਿਚੋਂ ਹੀ ਕਈ ਬੋਲ ਪੈਂਦੀਆਂ ਹਨ: ‘ਵੇ ਭਾਈ! ਕੋਈ ਉਪਾਓ ਵੀ ਹੋਉ, ਤੂੰ ਉਹ ਦੱਸ, ਛੇਤੀ ਕਰੀਏ।

ਤਨ ਦੇ ਕੱਪੜੇ, ੧੦ ਸੇਰ ਕਣਕ-ਜਿਹੋ ਜਿਹੀ ਸਾਮੀ ਹੋਵੇ-ਪੰਡਤ ਜੀ ਗ੍ਰਹਿ ਲਾਹੁਣ ਦਾ ਯਕੀਨ ਦਿਵਾਉਂਦੇ ਪੂਜਾ ਦਾ ਧਾਨ ਲੈ ਕੇ ਤਿੱਤਰ ਹੁੰਦੇ ਹਨ।

ਇਕ ਵਾਰੀ ਇਕ ਪਾਂਡੇ ਨੇ ਇਕ ਗਰਬ-ਵਤੀ ਇਸਤੀ ਨੂੰ ਬੂਬ ਵਸਾਇਆ-ਘਰੇ ਭਾਗ ਵਾਲਾ ਜੀਅ ਅੱਣ ਵਾਲਾ ਹੈ। ਪਰ ਕੱਤੇ ਦੇ ਮਹੀਨੇ ਜੰਮੇ ਬਾਲ ਦਾ ਜੇ ਉਪਾਉ ਨਾ ਹੋਵੇ ਤਾਂ ਘਰ ਦੇ ਮੋਹਰੀ ਖਾਸ ਕਰਕੇ ਪਿਉ ਨੂੰ ਜਾਉਂਦਾ ਨਹੀਂ ਰਹਿਣ ਦਿੰਦਾ। ਇਸ ਮਹੀਨੇ ਜੰਮਿਆਂ ਪੁੱਤ, ਸਿਰ ਦਾ ਸਿਰ ਲੈਂਦਾ ਹੈ, ਸੱਤ ਅੱਠ ਦਿਨ ਉਸ ਜਨਾਨੀ ਨੇ ਪਾਂਡੇ ਨੂੰ ਰੱਖ ਕੇ ਟਹਿਲ ਤੇ ਸੇਵਾ ਕੀਤੀ ਤੇ ਜਾਪ ਕਰਾਇਆ। ਜਾਣ ਵੇਲੇ ਸਾਰੇ ਟੱਬਰ ਜੋਗੇ ਲੀੜੇ ਤੇ ਇਕ ਖੋਤ ਦਾ ਲੱਦ ਦਾਣੇ ਦਾ ਦਿੱਤਾ। ਜਾਂਦੇ ਹੋਏ ਪੰਡਤ ਜੀ ਗਵਾਂਢਣ ਨੂੰ ਆਖ ਗਏ ਕਿ ਇਸ ਦੇ ਜੰਮਣੀ ਕੁੜੀ ਹੀ ਹੈ, ਪਰ-

‘ਝੂਠ ਕਹਾਂ ਤਾਂ ਜਚਦਾ ਏ,  
ਸਚ ਆਖਿਆਂ ਭਾਂਬੜ ਮਚਦਾ ਏ।’

ਇਸ ਲਈ ਇਸ ਨੂੰ ਅਸੀਂ ਮੁੰਡਾ ਹੋਣਾ ਹੀ ਦਸਿਆ ਹੈ। ਅਸਲ ਵਿਚ ਪੰਡਤ ਜੀ ਦੀ ਚਾਲ ਇਹ ਸੀ, ਕਿ ਜੇ ਕੁੜੀ ਹੋਈ ਤਾਂ ਫਿਰ ਗਵਾਂਢਣ ਆਖਣ ਲੱਗ ਜਾਵੇਗੀ

‘ਮੈਨੂੰ ਤਾਂ ਉਸੇ ਦਿਨ ਪੰਡਤ ਜੀ ਸੱਚੀ ਗੱਲ ਦੱਸ ਗਏ ਸੀ।’ ਜੇ ਮੁੰਡਾ ਹੋਇਆ ਤਾਂ ਪੌਂ ਬਾਰਾਂ ਹੈਨ ਈ।

\* \* \* \*

ਨਵੀਆਂ ਬਹੂਆਂ ਨੂੰ ਇਸ ਬਲਾ ਤੇ ਕੁਚੀਲਾਂ ਤੋਂ ਬਚਾਉਣ ਲਈ ਚਿੱਟੇ ਤੇ ਲਾਲ ਤਾਂਬੇ ਦੇ-ਕਦੇ ਕਦੇ ਚਾਂਦੀ ਸੈਨੇ ਦੇ-ਤਵੀਤ ਮੜਾਏ ਜਾਂਦੇ ਹਨ। ਕਈਆਂ ਦੇ ਸ਼ੇਰ ਦੀਆਂ ਨਹੁੰਦਰਾਂ ਮੜਵਾ ਕੇ ਗਲਾਂ ਵਿਚ ਪਾਈਆਂ ਜਾਂਦੀਆਂ ਹਨ।

ਇਸ ਕੰਮ ਲਈ ਪਹਿਲਾਂ ਹੀ ਕੋਈ ਨਾ ਕੋਈ ਸਿਆਣਾ ਮੁਕੱਰਰ ਕੀਤਾ ਹੁੰਦਾ ਹੈ। ਜੇ ਕੋਈ ਬੱਚਾ ਅਠਵੇਂ ਦਿਨ, ਮਹੀਨੇ ਤੇ ਜਾਂ ਅੱਠਵੇਂ ਵਰ੍ਹੇ ਰੱਬ ਸਬੱਬੀ ਮਰ ਜਾਵੇ, ਤਾਂ ਝੱਟ ‘ਅਠਰਾਹਾਂ’ ਹੋ ਗਿਆ ਦਾ ਗੌਗਾ ਫੈਲ ਜਾਂਦਾ ਹੈ। ਉਸ ਦੂਰ ਨੇੜੇ ਤੋਂ ਭੂਤ ਪਰੇਤ ਧਾਰੇ ਤਵੀਤ ਵਾਲੇ ਸਿਆਣੇ ਢੋਅ ਦਿਤੇ ਜਾਂਦੇ ਹਨ।

ਪਿੰਡ ਵਿਚ ਡੰਗਰਾਂ ਨੂੰ ਕੋਈ ਬੀਮਾਰੀ ਪੈ ਜਾਵੇ ਤਾਂ ਇਕ ਆਦਮੀ ਨੰਗੇ ਪੈਗੀਂ ਮਲੇਰਕੋਟਲੇ ਜਾਂਦਾ ਹੈ। ਉਥੋਂ ਤਵੀਤ ਕਰਾ ਕੇ ਨਿਰਣੇ ਕਾਲਜੇ ਹੀ ਵਾਪਸ ਆਉਂਦਾ ਹੈ। ਉਸ ਤਵੀਤ ਦੀ ਇਕ ਪਰਚੀ ਕੋਗੀ ਨੂੰ ਵਿਚ ਗੁੰਦ ਨਾਲ ਚਿਪਕਾ, ਮੁੰਜ ਦੀ ਰੱਸੀ ਨਾਲ ਦਰਵਾਜ਼ੇ ਮੂਹਰੇ ਬੰਨ੍ਹ ਦਿਤੀ ਜਾਂਦੀ ਹੈ। ਦੂਜੀ ਪ੍ਰੂੰੀ ਇਕ ਕੜਾਹੇ ਦੇ ਪਾਣੀ ਵਿਚ ਘੋਲ ਕੇ ਟੁਣੇ ਦਾ ਪਾਣੀ ਤਿਆਰ ਕੀਤਾ ਜਾਂਦਾ ਹੈ। ਸਵੇਰੇ ਹੀ ਸਾਰੇ ਪਿੰਡ ਦੇ ਪਸੂ ਪਾਣੀ ਦੇ ਕੜਾਹੀਆਂ ਕੋਲ ਦੀ ਉਸ ਨੂੰ ਹੇਠ ਦੀ ਲੰਘਾ ਕੇ ਪਾਣੀ ਦੇ ਛਿੱਟਿਆਂ ਨਾਲ ਪਵਿੱਤਰ ਕੀਤੇ ਜਾਂਦੇ ਹਨ। ਇਸ ਦਿਨ ਪਿੰਡ ਦੇ ਕਿਸੇ ਘਰ ਚੁਲ੍ਹੇ ਅੱਗ ਨਹੀਂ ਜਾਂਦੀ ਤੇ ਪਸੂਆਂ ਦਾ ਗੋਹਾ ਦਰਵਾਜ਼ੇ ਮੂਹਰੇ ਸੁੱਟਿਆ ਜਾਂਦਾ ਹੈ। ਰੁਪਈਆ ਰੁਪਈਆ ਘਰ ਪ੍ਰਤੀ ਉਗਰਾਹ ਕੇ ਗੜ ਦੇ ਚੌਲਾਂ ਦਾ ਯੱਗ ਬਣਾਇਆਂ ਜਾਂਦਾ ਹੈ। ਜਿਸ ਨੂੰ ਸਭ ਲੋਕ ਪੰਗਤਾਂ ਲਾ ਕੇ ਖਾਂਦੇ ਹਨ।

‘ਬੁੰਧਵਾਰ ਦੇ ਦਿਨ ਪਿੱਪਲ ਨੂੰ ਪਾਣੀ ਦੇ ਕੇ ਗਾਂ ਨੂੰ ਪਿੰਨੀਆਂ ਚਾਰਨੀਆਂ, ਵੱਗ ਖੜੋਣ ਵਾਲੀ ਥਾਂ ਪਸੂਆਂ ਦੇ ਚੱਟਣ ਲਈ ਲੂਣ ਦਾ ਵੱਡਾ ਸਾਰਾ ਡਲਾ ਰੱਖਣਾ ਮਹਾਨ ਪੁੰਨ ਸਮਝੇ ਜਾਂਦੇ ਹਨ। ਅੱਜ ਕੱਲ ਖਿਊੜੇ ਦੀ ਕਾਨ ਦਾ ਲੂਣ ਪਾਕਿਸਤਾਨ ਵਿਚੋਂ ਲਿਅਉਣ ਦਾ ਪ੍ਰਬੰਧ ਨਾ ਹੋਣ ਕਾਰਨ, ਹਿੰਦੂਆਂ ਦੀਆਂ ਸਾਰੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਦਾਅਵੇਦਾਰ ਸਰਕਾਰ ਹਿੰਦ ਅਤੇ ਪਾਕਿਸਤਾਨ ਦੀ ਮਜ਼ਹਬੀ ਆਧਾਰ ਤੇ ਬਣੀ ਸਰਕਾਰ ਨੂੰ ਕੌਣ ਦੱਸੇ ਕਿ ਮੇਰੇ ਪਿੰਡ ਦੇ ਬੱਗ ਨੂੰ ਲੂਣ ਦਾ ਡਲ੍ਹਾ ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਪੂਰਤੀ ਕਿਸੇ ਗੱਲਮੜ ਕਾਨਫਰੰਸ ਬਿਨਾਂ ਸੰਭਵ ਨਹੀਂ।

ਮੀਂਹ ਨਾ ਪੈਂਦਾ ਹੋਵੇ (ਪਰ ਅਜਕਲ ਤਾਂ ਵਧੇਰੇ ਹੀ ਪੈਣ ਲੱਗ ਪਏ ਹਨ) ਤਾਂ ਜੀ ਪ੍ਰਤੀ ਉਗਰਾਹੀ ਕਰਕੇ ਪੁੰਨ ਦਾਨ ਪਾਠ ਤੇ ਯੱਗ ਕੀਤਾ ਜਾਂਦਾ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਚੌਲ ਖੁਆ ਕੇ ਲੋਕ ਕਹਿੰਦੇ ਹਨ ਰੱਬ ਕੋਲੋਂ ਮੀਂਹ ਮੰਗੋ? ਜਦੋਂ ਨਿੱਕੇ ਬੱਚਿਆਂ ਦੀਆਂ ਟੋਲੀਆਂ-

ਕਾਲੇ ਰੋੜ ਪੀਲੇ ਰੋੜ, ਹਾੜੇ ਰੱਬਾ ਵੱਟਾ ਤੇੜ।

ਰੱਬਾ ਰੱਬਾ ਮੀਂਹ ਵਰ੍ਹਾ, ਸਾਡੀ ਕੋਠੀ ਦਾਣੇ ਪਾ।

ਟੱਪੇ ਗਾਉਂਦੀਆਂ ਹਨ, ਚੌਲਾਂ ਨਾਲ ਰੱਜੇ ਹੋਏ ਕੁੱਤੇ, ਅਸਮਾਨ ਵਲ ਨੂੰ ਮੂੰਹ ਕਰਕੇ ਚਿੰਘਾਰਦੇ ਤੇ ਕਿਲਕਾਰਦੇ ਹਨ, ਉਦੋਂ ਸਮਝਿਆ ਜਾਂਦਾ ਹੈ ਕਿ ਇਹਨਾਂ ਮਸਮਾਂ ਦੀ (ਖਾਸ ਕਰਕੇ ਕੁੱਤੇ ਦੀ) ਆਵਾਜ਼ ਸੱਤ ਅਸਮਾਨ ਚੀਰ ਕੇ ਉੱਪਰ ਬੈਠੇ ਰੱਬ ਕੌਲ ਪਹੁੰਚ ਗਈ ਹੈ, ਹੁਣ ਜ਼ਰੂਰ ਛੇਤੀ ਹੀ ਮੀਂਹ ਵਰ੍ਹੇਗਾ।

ਆਪਣੇ ਸਿਰ ਉਤੇ ਡਿਗੇ ਕਿਸੇ ਆਤਮਕ ਭਾਰ ਨੂੰ ਲਾਹੁਣ ਲਈ ਚੰਗੇ ਕਾਜ਼ ਨੂੰ ਸ਼ੁਰੂ ਕਰਨ ਤੇ ਨਿਰਵਿਘਨ ਤੋੜ ਚੜਨ ਦੀ ਭਾਵਨਾ ਪੂਰੀ ਕਰਨ ਵਾਸਤੇ ਕੰਜਕਾਂ ਖੁਆਈਆਂ ਜਾਂਦੀਆਂ ਹਨ। ਨਿੱਕੀਆਂ ਨਿੱਕੀਆਂ ਕੁਆਰੀਆਂ ਕੁੜੀਆਂ ਨੂੰ ਬੀਹੀ ਵੇਹੜ ਤੋਂ ਇਕੱਠੀਆਂ ਕਰਕੇ, ਗੁਲਗੁਲੇ, ਮਾਲ ਪੂੜ੍ਹੇ, ਖੀਰ ਖੁਆ ਕੇ ਸਮਝਿਆ ਜਾਂਦਾ ਹੈ ਕਿ ਹੁਣ ਗੱਲ ਸ਼ੁਭ ਸਰੂਪ ਧਾਰਨ ਕਰੇਗੀ।

ਜਿਸ ਬਹੁ ਦੇ ਬੱਚਾ ਨਾ ਹੁੰਦਾ ਹੋਵੇ ਸਵੇਰੇ ਸਵੇਰੇ ਸੱਸ ਉਸ ਨੂੰ ਨਾਲ ਲੈ ਕੇ ਪਿੱਪਲ ਪੂਜਾ ਕਰਾਉਂਦੀ ਹੈ। ਸੁਰਜ ਚੜ੍ਹਦੇ ਦੇ ਨਾਲ ਪਿੱਪਲ ਦੀਆਂ ਪ੍ਰਕਰਮਾ ਕਰਕੇ, ਗੜ੍ਹਵੀ ਜਲੀ ਦੀ ਸੂਰਜ ਵਲ ਮੰਹ ਕਰਕੇ ਪਿੱਪਲ ਦੀਆਂ ਜੜ੍ਹਾਂ ਵਿਚ ਪਾ ਦਿੰਦੀਆਂ ਹਨ। ਕਈ ਭੈਣਾਂ ਆਪਣੇ ਬੇ-ਅੱਲਾਦੇ ਭਾਈਆਂ ਲਈ ਇਹ ਸਾਧਨਾ ਕਰਦੀਆਂ ਹਨ, ਜਿਵੇਂ ਇਕ ਟੱਪਾ ਹੈ-

ਨਿੱਤ ਬਰੂਮੇ ਜਲ ਪਾਵਾਂ, ਵੀਰਾਂ ਤੇਰੀ ਜੜ੍ਹ ਲਗ ਜਾਏ।

ਪਿੱਪਲ ਨੂੰ ਬਰੂਮੇ ਦਾ ਸਰੂਪ ਸਮਝਿਆ ਜਾਂਦਾ ਹੈ। ਦੇਵਤਿਆਂ ਵਿਚੋਂ ਬਰੂਮੇ ਬਾਰੇ ਧਾਰਨਾ ਹੈ ਕਿ ਇਹ ਸ਼ਿਸ਼ਟੀ ਦਾ ਕਰਤਾ ਹੈ। ਜੇਹੜਾ ਸਾਰੀ ਸ਼ਿਸ਼ਟੀ ਬਣਾਉਂਦਾ ਹੈ। ਜੇ ਕਿਸੇ ਦਿਨ ਖੁਸ਼ ਹੋ ਕੇ ਕਿਧਰੋਂ ਬਚੀ ਖੁਚੀ ਮਿੱਟੀ ਦਾ ਇਕ ਛੋਟਾ ਜਿਹਾ ਪੁੱਤ ਆਪਣੇ ਭਗਤਾਂ ਲਈ ਬਣਾ ਦੇਵੇਂ ਤਾਂ ਉਸ ਦੇ ਘਰ ਕੀ ਤੋਟਾ ਵਾਪਰ ਜਾਣਾ ਹੈ? ਉਹ ਜ਼ਰੂਰ ਸਭ ਦੀਆਂ ਭਾਉਂਣੀਆਂ ਪੂਰੀਆਂ ਕਰਦਾ ਹੈ? ਇਹ ਬਰੂਮੇ ਦੇ ਵੈਰਾਟ ਸਰੂਪ ਪਿੱਪਲ ਬਾਰੈ ਲੋਕਾਂ ਦਾ ਪੱਕਾ ਨਿਸਚਾ ਹੈ।

ਚੰਦ ਸੂਰਜ ਗ੍ਰਹਿਣ ਵੇਲੇ, ਫਟੇ ਪੁਰਾਣੇ ਕਪੜੇ ਸਾਂਹਸੀਆਂ, ਗੰਧੀਲਿਆਂ ਨੂੰ ਦੇਣੇ, ਮਰੇ ਜੀਅ ਨਭਿੱਤ ਸਾਰੇ ਕੱਪੜੇ ਗਗੀਬ ਗੁਰਬੇ ਨੂੰ ਵੰਡਣੇ, ਸ਼ਰਾਪਾਂ ਵਿਚ ਪੰਡਤ ਤੇ ਦਸਮੀਂ ਨੂੰ ਗੁਰਦੁਵਾਰੇ ਦੇ ਭਾਈ ਨੂੰ, ਚੁਮੰ ਰਾਤ ਸਾਂਈਂ ਨੂੰ ਖੀਰ ਖੁਆਉਣੀ ਵੱਡੇ ਕਰਮ ਧਰਮ ਮੰਨੇ ਜਾਂਦੇ ਹਨ।

ਏਨੇ ਪੀਰਾਂ ਫ਼ਕੀਰਾਂ ਦੀ ਮੰਨ ਮੰਨਾਉਤ ਕਰਦਿਆਂ ਵੀ ਜੇ ਚੰਗੇ ਦਿਨ ਨਾ ਆਉਣ ਤਾਂ ‘ਮੱਬੇ ਦੀ ਰੇਖ ਕੌਣ ਧੋ ਸਕਦਾ?’ ਇਹ ਮੇਰੇ ਪਿੰਡ ਦੇ ਲੋਕਾਂ ਦਾ ਵਡਾ ਯਕੀਨ ਹੈ।



## ਸੰਤਾਂ ਸਾਧਾਂ ਲਈ ਸਰਧਾ


ਕੀਹਦੇ ਕੀਹਦੇ ਪੈਗੀ ਹੱਥ ਲਾਈਏ,  
ਸੰਤਾਂ ਦੇ ਵੱਗ ਫਿਰਦੇ।

ਮੇਰੇ ਪਿੰਡ ਦੇ ਲੋਕਾਂ ਵਿਚ ਸੰਤਾਂ ਸਾਧੂਆਂ ਲਈ ਅਪਾਰ ਸਰਧਾ ਹੈ। ਕੀ ਭਗਵੇ ਕੱਪਿੜਿਆ ਵਾਲੇ ਉਦਾਸੀ, ਘੋਨ ਮੌਨ ਪਰਮ ਹੰਸ, ਜਟਾਂ ਵਾਲੇ ਨਾਂਗੇ, ਕੰਟੀ ਵਾਲੇ ਬੈਰਾਗੀ, ਕੰਨ-ਪਾਟੇ ਜੋਗੀ ਤੇ ਚਿੱਟੇ ਚਾਦਰੀਏ ਤਿਆਗੀ, ਮੇਰੇ ਪਿੰਡ ਦੇ ਲੋਕਾਂ ਲਈ ਸਭ ਈਸ਼ਵਰ ਦੇ ਅਵਤਾਰ ਹਨ। ਇਹਨਾਂ ਕਿਸਮਾਂ ਦੇ ਸੰਤ ਤਾਂ ਟਕਸਾਲੀ (ਸੰਪਰਦਾਰੀ) ਮੰਨੇ ਦੰਨੇ ਹੁੰਦੇ ਹੀ ਹਨ, ਇਹਨਾਂ ਤੋਂ ਇਲਾਵਾ ਨਵੇਂ ਨਵੇਂ ਤਰੀਕਿਆਂ ਦੇ ਅਨੇਕ ਭਾਂਤਾਂ ਦੇ ਸੰਤਾਂ ਲਈ ਮੇਰੇ ਪਿੰਡ ਵਿਚ ਸੰਤਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਹੀ ਸਰਧਾਲੂ ਮੌਜੂਦ ਹੁੰਦੇ ਹਨ।

ਇਕ ਦਿਨ ਪਰਭਾਤੇ ਜਦੋਂ ਭੁਬੂਂ ਭੁਬੂਂ ਕਰਦੇ ਤਾਰਿਆਂ ਦੀ ਮੱਧਮ ਪੈ ਰਹੀ ਲੋਅ ਵਿਚ ਚੜ੍ਹਦੇ ਵਲ ਪਹੁੰ ਛਟਾਲੇ ਦੀ ਚਿੱਟ-ਚਾਨਣੀ ਅੰਦਰ ਲਾਲੀ ਆਪਣੀ ਸੰਧੂਰੀ ਭਾਹ ਘੋਲ ਰਹੀ ਸੀ, ਚੱਕੀਆਂ ਦੀ ਘੁਕਰ ਅਧ ਸੁੱਤਿਆਂ ਦੀ ਨੀਂਦ ਗਾਹੜੀ ਕਰ ਰਹੀ ਸੀ, ਪੰਖੀ ਆਲੂਣਿਆਂ ਵਿਚ ਚੀਂ ਚੀਂ ਕਰਨ ਲਗੇ ਤੇ ਕਿੱਲਿਆਂ ਉਤੇ ਖੜ੍ਹੇ ਕੱਟੇ ਵੱਛੇ ਦੁਧ ਚੰਘਣ ਲਈ ਰੰਭਣੇ ਸ਼ੁਰੂ ਹੀ ਹੋਏ ਸਨ, ਹਲਟ ਦੀ ਘੀਂ ਘੀਂ ਤੇ ਹਾਲੀਆਂ ਦੀਆਂ ਹੋਕਾਂ ਨੂੰ ਚੀਰਦੀ ਇਕ ਆਵਾਜ਼ ਮੇਰੇ ਪਿੰਡ ਦੇ ਕੁਝ ਲੋਕਾਂ ਦੇ ਕੰਨਾਂ ਨੇ ਸੁਣੀ-

ਕੋਠੇ ਮਨ ਦੇ ਨੂੰ ਜਿੰਦਗਾਂ ਭਾਗੀ, ਕੁੰਜੀ ਹੱਥ ਸੰਤਾਂ ਦੇ।

ਸੁਰਜ ਦੀ ਟਿੱਕੀ ਚੜ੍ਹਦੀ ਤੱਕ ਸਾਰੇ ਪਿੰਡ ਵਿਚ ਚਰਚਾ ਸ਼ੁਰੂ ਹੋ ਗਈ। ਗੋਹਾ ਕੁੜਾ ਕਰਦੀਆਂ ਜਨਾਨੀਆਂ, ਬੇਤਾਂ ਨੂੰ ਜਾਂਦੇ ਕਿਰਸਾਨਾਂ ਦਾ ਜਿਥੇ ਵੀ ਇਕ ਦੂਜੇ ਨਾਲ ਮੇਲ ਹੋਇਆ ਓਥੇ ਪਰ੍ਹਾ ਬੰਨ ਕੇ ਖੜ੍ਹੇ ਹੋ ਗਏ—



‘ਮਖਿਆਂ ਨੀ! ਅੱਜ ਸਵੇਰੇ ਸ਼ਬਦ ਨੀਂ ਸੁਣਿਆ?’

‘ਨੀ ਮੇਰੇ ਭੁੱਬ ਜਾਣੇ ਕੰਨਾਂ ਵਿਚ ਕਾਹਨੂੰ ਵਲੇਲ ਪੈਂਦੀ ਐ’ ਤੂੰ ਈ ਦੱਸ ਸ਼ਬਦਵਾਲੀ ਕੀ ਗੱਲ ਐ?’ ਹੋਰ ਤੀਵੀਆਂ ਵੀ ਗੱਲਾਂ ਕਰਦੀਆਂ ਸੀ।

‘ਕਹਿੰਦੇ ਮਾਹਦਪੁਰ ਵਾਲੇ ਸੰਤ ਅੱਜ ਪੁਗਟ ਹੋ ਗਏ ਨੇ।’

‘ਹੈ? ਸਚੀਂ ਭਾਈ! ਸੁਣਿਆ ਸੀ ਬਈ ਟਿੱਬੇ ਵਾਲੀ ਖੁਹੀ ਕੋਲ ਛੀ ਮਹੀਨਿਆਂ ਤੋਂ ਇਕ ਸੰਤ ਤਪ ਸਾਧ ਰਿਹਾ। ਜੁਰੂਰ ਰੱਬ ਦੇ ਘਰੋਂ ਕੋਈ ਚੌਜ਼ ਮਿਲੀ ਹੈ। ਨਹੀਂ ਤਾਂ ਆਪਣੇ ਪਿੰਡ ਦੇ ਲੋਕ ਬੜੇ ਭੇੜੇ ਨੇ, ਇਹ ਅੰਦੋਂ ਤਾਂ ਕਿਸੇ ਨੂੰ ਸਿਆਣਦੇ ਵੀ ਨਹੀਂ।’ ਹੁਣ ਓਦਣ ਦੇ ਸੰਤਾਂ ਦੀ ਸੋਭਾ ਕਰਦੇ ਨਹੀਂ ਥੱਕਦੇ।

ਤੇ ਆਦਮੀ ਪਰਿਆਂ ਵਿਚ ਬੈਠ ਕੇ ਗੱਲਾਂ ਕਰਨ-

‘ਸੌਣਾ! ਸੰਤਾਂ ਦੀ ਕਿਵੇਂ ਗੱਲ ਐ। ਸੁਣਿਆਂ ਥੋੜ੍ਹੇ ਬਾਰ ਅੱਗੋਂ ਦੀ ਲੰਘੇ ਨੇ।’

ਮੈਂ ਤਾਇਆ ਓਦੋਂ ਡੰਗਰਾਂ ਨੂੰ ਪੱਠੋਂ ਪਾਉਣ ਉੱਠਿਆ ਸੀ। ਨਿੱਕੀ ਕੇ ਖਾਰਾ ਖੂਹ ਜੋੜਨ ਆਏ ਸੀ, ਭਜਨਾ ਹਲ ਦੀ ਹਨਾਜ਼ੀ ਪਾ ਰਿਹਾ ਸੀ, ਕੀ ਪੁੱਛਦੈ, ਸੰਤਾਂ ਨੇ ਜਦੋਂ ਸ਼ਬਦ ਲਾਇਆ ਬਸ ਕਬਾੜ (ਕਪਾਟ) ਈ ਖੇਲ ਦਿੱਤੇ ਬਿਨਾਂ ਕਰਨੀ ਵਾਲੀ ਜਬਾਨ ਤੋਂ ਪਹਿਲਾਂ ਇਹੋ ਜਿਹਾ ਰਸ ਉੰਈ ਨਹੀਂ ਆਉਂਦਾ।’

‘ਇਹ ਓਹੋ ਈ ਸੰਤ ਨੇ ਨਾ, ਜਿਹੜੇ ਆਪਣੇ ਨਿੰਮ ਵਾਲੇ ਖੇਤਾਂ ਦੀਆਂ ਦੈੜਾਂ (ਟਿੱਬਿਆਂ) ਵਿਚ ਆਪਾਂ ਇਕ ਦਿਨ ਬੈਠੇ ਵੇਖੇ ਸੀ।’

ਲੋਕ ਕਹਿੰਦੇ ਸੀ ਪਾਖੰਡ ਕਰਦੇ ਸਾਧ! ਹੁਣ ਪਤਾ ਲੱਗੇ, ਜਦੋਂ ਪਤੰਦਰ ਪਰਗਟ ਹੋ ਰਿਹਾਏ, ਤਪੱਸਿਆ ਕਿਤੇ ਗੁੱਸੀ ਰਹਿੰਦੀ ਏ, ਅੱਜ ਈ ਸਾਰੇ ਪਿੰਡ ਵਿਚ ਜਸ ਫੈਲ ਗਿਆ। ਲਉ ਕਰਲੇ ਬੰਦ ਜਿਨੇ ਕਿਸੇ ਦੀ ਜਬਾਨ ਬੰਦ ਕਰਨੀ ਹੈ, ਮਰਾ ਲਏ ਅਹੀ ਤਹੀ।

‘ਐਹ ਗਏ ਸਾਜਨ ਐਹ ਗਏ’ ਵਾਂਗ, ਮੂਹਰੇ ਮੂਹਰੇ ਸੰਤ ਅਤੇ ਮਗਰ ਸ਼ਿਕਾਰੀ ਕੁੱਤੇ ਵਾਂਗ ਸਿਰ ਤਲਵਾਏ ਉਹਨਾਂ ਦੇ ਸ਼ਰਪਾਲੂ, ਆਖਰ ਸੰਤਾਂ ਨੂੰ ਸਰਕੜੇ ਦੇ ਬੁਝਿਆਂ ਵਿਚ ਜਾ ਲੱਭਿਆ। ਸੰਤ ਪਰਗਟ ਤਾਂ ਪਹਿਲਾਂ ਹੀ ਹੋ ਚੁੱਕੇ ਸਨ। ਹੁਣ ਤਾਂ ‘ਗੁਰੂ ਲਾਏ ਰੇ’ ਵਾਂਗ ਦੂਰ ਦੂਰ ਦੇਹੀ ਫਿਰ ਗਈ। ਸਾਰੇ ਇਲਾਕੇ ਵਿਚ ਦਿਨਾਂ ਅੰਦਰ ਹੀ ਸੰਤਾਂ ਦੀਆਂ ਕਈ ਅਦਭੂਤ ਕਰਾਮਾਤਾਂ ਦੀ ਚਰਚਾ ਆਰੰਭ ਹੋ ਗਈ।

ਲੋਕਾਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ‘ਅਮਕੇ ਪਿੰਡ ਵਾਲੇ ਸੂਬੇਦਾਰ ਨੇ ਦੋ ਵਿਆਹ ਕਰਵਾਏ, ਪਰ ਮੁੰਡਾ ਨਹੀਂ ਸੀ ਹੁੰਦਾ। ਉਹ ਵੀ ਪਹਿਲੀ ਬਹੂ ਦਾ ਸੁੱਖ ਨਾਲ ਪੈਰ ਭਾਰਾ ਸੀ। ਸੰਤਾਂ ਨੇ ਬਚਨ ਕੀਤਾ ‘ਜੇ ਮੁੰਡਾ ਹੋਇਆ ਭਗਤਾ? ਗਰੀਬ ਗੁਰਬੇ ਨੂੰ ਜੱਗ ਕਰੀ’ ਦੇਖ ਲਉ ਗੱਲ ਪੱਕੀ ਨਿਕਲੀ, ਮੁੰਡਾ, ਪੱਕੀ ਇੱਟ ਵਰਗਾ ਖੇਲ੍ਹਦਾ ਫਿਰਦੈ।

‘ਲੈ ਇਹ ਤਾਂ ਸਭ ਨੂੰ ਦੀਹਦੈ ਵਈ ਸੰਤ ਕਲਾਂ ਵਾਲੇ ਨੇ। ਸਿੱਖਾਂ ਦਾ ਮੁੰਡਾ ਕਮਲਾ ਹੋਇਆ ਫਿਰਦਾ ਸੀ, ਜੋ ਬੰਮ੍ਰ ਨੂੰ ਸੰਗਲ ਲਾਵੇ ਤਾਂ ਸੰਗਲ ਤੇੜ ਦਿੰਦਾ ਸੀ। ਇੱਟਾਂ, ਵੱਟੇ, ਚੱਕੀ ਦੇ ਪ੍ਰੜ, ਜੋ ਚੀਜ਼ ਹੱਥ ਆਵੇ, ਸੰਤ ਘਰ ਟਪਾ ਛੱਡਦਾ ਸੀ। ਇਕ ਦਿਨ ਉਹਦੀ ਮਾਂ ਰਾਤ ਨੂੰ ਘਰਦਿਆਂ ਤੋਂ ਚੋਰੀ ਜਾ ਕੇ ਸੰਤਾਂ ਤੋਂ ਸਿਰ ਤੇ ਹੱਥ ਫਿਰਵਾ ਲਿਆਈ, ਬੱਸ ਓਦਣ ਦਾ ਚੰਗਾ ਭਲਾ ਹੈ।’

ਸੰਤਾਂ ਦੇ ਵਰ ਸਰਾਪ, ਕਰਾਮਾਤਾਂ ਤੇ ਕਰੋਪੀਆਂ ਦੀਆਂ ਬਿਨਾਂ ਖੰਬਾਂ ਤੋਂ ਅਜਿਹੀਆਂ ਡਾਰਾਂ ਬਣ ਬਣ ਕੇ ਉਡਣੀਆਂ ਸ਼ੁਰੂ ਹੋ ਗਈਆਂ ਕਿ ਅਲਫ ਲੈਲਾ ਦੇ ਕਿਸੇ ਮਾਤ ਪੈ ਗਏ।

ਇਕ ਗੱਲੋਂ ਸੰਤ ਬੜੇ 'ਅਗਾਂਹ ਵਧੁ' ਨਿਕਲੇ। ਉਹਨਾਂ ਨੇ ਸ਼ਬਦ ਕੀਰਤਨ ਦੇ ਸਾਰੇ ਤਰੀਕਿਆਂ ਨੂੰ ਛੱਡ ਕੇ ਮੁੰਡਿਆਂ ਦਾ ਗਿੱਧੇ ਦੀਆਂ ਬੋਲੀਆਂ ਵਾਲਾ 'ਸ਼ਬਦੀ ਜਥਾ ਤਿਆਰ ਕਰ ਲਿਆ' ਫੰਗਰ ਚਾਰਦੇ ਗੱਭਰੂਆਂ ਨੂੰ ਟਿੱਭਿਆਂ ਉੱਤੇ ਇਕੱਠੇ ਕਰਕੇ, ਕਿਸ ਦੇ ਹੱਥ ਤੁੰਬਾ, ਕਿਸੇ ਦੇ ਕਾਂਟੇ ਅਤੇ ਕਿਸੇ ਦੇ ਹੱਥ ਘੁੰਗਰਾਲਾ, ਕਿਸੇ ਨੂੰ ਲੱਕੜ ਦੇ ਸੱਪ ਤੇ ਚਿਮਟੈ ਫੜਾ ਕੇ ਹਫਤੇ ਕੀ ਦੀ ਰਿਹਸਲ ਪਿੱਛੋਂ ਇਕ ਚੰਗੀ 'ਧਾਰਮਿਕ ਭੰਗੜਾ ਪਾਰਟੀ' ਤਿਆਰ ਕਰ ਲਈ।

ਇਹਨਾਂ 'ਕੀਰਤਨ ਰਸੀਆਂ' ਨੂੰ ਇਕ ਪਰੇਮੀ ਤੋਂ ਕੁਝ ਪੈਸੇ ਲਿਆ ਕੇ ਸਲੇਟੀ ਭੋਖੇ ਲਾਲ ਢਾਠੀਆਂ, ਟੌਰੇ ਵਾਲੇ ਸਾਫੇ, ਇਕੋ ਰੰਗੇ ਝੱਗੇ ਸਵਾ ਕੇ ਜੱਥੇ ਦਾ ਠਾਠ ਬੰਨ੍ਹ ਦਿੱਤਾ। ਪਹਿਲਾਂ ਪਹਿਲ ਇਹ ਕੀਰਤਨੀ ਜਥਾ ਟਿੱਬਿਆਂ ਉੱਤੇ ਪਿੰਡੋਂ ਬਾਹਰ ਹੀ ਆਪਣੀਆਂ ਸੰਗੀਤਕ ਧੁਨਾਂ ਅਲਾਪਦਾ ਰਿਹਾ। ਬੱਦੇ ਦਿਨਾਂ ਵਿਚ ਜਦੋਂ ਆਸ ਪਾਸ ਦੇ ਪਿੰਡਾਂ ਦੇ ਪਿੜਾ ਵਿਚ ਆ ਆ ਕੇ ਆਪਣੇ ਅਖਾੜੇ ਜਮਾਉਣ ਲੱਗ ਪਿਆ।

ਸ਼ਬਦਾਂ ਦੀ ਥਾਂ ਇਹਨਾਂ ਕੁਝ ਕੱਚੇ ਭੁੰਨੇ ਧਾਰਮਕ ਭਾਵਾਂ ਵਾਲੀਆਂ ਬੋਲੀਆਂ ਦੇ ਟੋਟਕਿਆਂ ਦੇ ਮੌਤੀ ਬਖੇਰਨੇ ਸ਼ੁਰੂ ਕਰ ਦਿੱਤੇ:-

ਇਕ ਵੀਰ ਦੇਈ ਵੇ ਰੱਬਾ! ਦੇਈ ਵੇ ਰੱਬਾ,  
ਸਹੁੰ ਖਾਣ ਨੂੰ ਬੜਾ ਚਿੱਤ ਕਰਦੈ।  
ਨਿੱਤ ਨਿੱਤ ਨਹੀਂ ਜਗਤ 'ਤੇ ਆਉਣਾ,  
ਓ! ਜਗਤ 'ਤੇ ਆਉਣਾ  
ਜ਼ਬਾਨ ਵਿਚ ਪਾ ਲੈ ਮਿਸ਼ਰੀ।

ਇਹੋ ਜਿਹੇ ਸਦਾਚਾਰਕ ਗੀਤਾਂ ਦਾ 'ਕਲਚਰਲ ਸ਼ੋਆ' ਦੇਖਣ ਲਈ ਕੌਣ ਨਾ ਆਉਂਦਾ? ਜੰਗਲਾਂ ਵਿਚ ਮੰਗਲ ਲੱਗਾ ਗਏ। ਜਦੋਂ ਪਿੰਡਾਂ ਦੇ ਗੱਭਰੂ ਅਤੇ ਸਿਆਣੇ ਸਿਆਣੇ ਲੋਕ ਭਾਸੀ ਗਿਣਤੀ ਵਿਚ ਸਰੋਤਿਆਂ ਵਿਚ ਸ਼ਾਮਿਲ ਹੋ ਗਏ ਤਾਂ ਸੰਤਾਂ ਤੇ ਉਹਨਾਂ ਦੇ ਸਾਬੀਆਂ ਨੇ ਪਿੰਡ ਠੁਲੀਵਾਲ, ਮਾਂਗੇਵਾਲ, ਮਨਾਲ, ਤੇ ਮੇਰੇ ਪਿੰਡ ਮਿੱਠੇਵਾਲ ਦੇ ਵਿਚਾਲੇ ਰਾਹੀਂਆਂ ਪਾਂਧੀਆਂ ਵਾਸਤੇ ਪਾਣੀ ਪੀਣ ਲਈ ਲੱਗੀ ਹੋਈ ਇਕ ਖੂਰੀ ਨੂੰ ਆਪਣਾ ਕੇਂਦਰ ਬਾਪ ਲਿਆ। ਦਰਸਕਾਂ ਵਿਚ ਫਿਰ ਇਸਤਰੀਆਂ ਵੀ ਆਉਣ ਲੱਗ ਪਈਆਂ। ਸੰਤਾਂ ਦੇ ਸ਼ਰਧਾਲੂਆਂ ਦੀ ਗਿਣਤੀ ਵਧਦੀ ਦੇਖ ਕੇ ਕੁਝ ਸ਼ਬਦਾਂ ਦੀਆਂ ਤੁਕਾਂ ਨੂੰ ਭੰਨ ਤੋੜ ਕੇ ਬੋਲੀਆਂ ਦੀ ਸ਼ਕਲ ਦੇਣੀ ਸ਼ੁਰੂ ਕਰ ਦਿੱਤੀ:-

ਨਾਮਾ ਛੀਬਾ ਕਾਣੀ ਕੌਡੀ ਦਾ, ਉਈ ਕਾਣੀ ਕੌਡੀ ਦਾ,  
ਨਾਮ ਜਪ ਕੇ ਲੱਖਾਂ ਦਾ ਹੋ ਗਿਆ।  
ਨਾਮ ਦੇਵ ਤੋਂ ਗੁਆਂਢਣ ਪੁੱਛਦੀ ਕੀਹਤੋਂ ਤੋਂ ਬਣਾਈ ਛੱਪਰੀ।  
ਨਾਮੇ ਛੀਬੇ ਦੀ ਬਣਾਈ ਤੌਂ ਤਾਂ ਛੱਪਰੀ, ਧੰਨੇ ਦੀਆਂ ਗਊਆਂ ਚਾਰੀਆਂ।  
ਕਿਥੇ ਲੱਗਿਆ ਪ੍ਰੇਮ ਛੋਟੀ ਉਮਰੇ ਪੁੱਛਦੇ ਨਾਰਦ ਖੜੇ।  
ਤੈਥੋਂ ਤਪ ਨਹੀਂ ਬਾਲਕਾ ਹੋਣਾ ਜੰਗਲਾਂ ਚ ਸੇਰ ਬੁੱਕਦੇ।  
ਬੁਰੀਆਂ ਹੁੰਦੀਆਂ, -ਉਦੇ! ਬੁਰੀਆਂ ਹੁੰਦੀਆਂ ਮਤੇਈਆਂ ਮਾਵਾਂ,  
ਪੁੱਤਰਾਂ ਨੂੰ ਝਿੜਕਦੀਆਂ।  
ਪਾ ਲੈ ਤੱਤਿਆਂ ਬੰਮਾਂ ਨੂੰ ਜੱਫੀਆਂ, ਬੰਮ੍ਰਾਂ ਨੂੰ ਜੱਫੀਆਂ।  
ਦੇਖਾ ਤੇਰਾ ਰਾਮ ਰੱਖ ਲੂੰ।  
ਸਾਬੋਂ ਭੁਖਿਆਂ ਤੋਂ, ਸਾਬੋਂ ਭੁਖਿਆਂ ਤੋਂ,  
ਭਗਤੀ ਨਾ ਹੋਵੇ, ਆਹ ਲੈ ਫੜ ਮਾਲਾ ਆਪਣੀ।

ਤਕੜੀ ਰੇਤ ਨੂੰ ਲਾਈ, ਰੇਤੇ ਦੀ ਖੰਡ ਬਣ ਗਈ।  
ਤੈਂ ਤਾਂ ਕੌਡੇ ਜਿਹੇ ਪਾਪੀ ਬਾਬਾ ਤਾਰ ਤੇ,  
ਓਏ! ਸਾਡੀ ਵਾਰੀ ਕਦੋਂ ਆਈਰੀ।

ਕੋਈ ਲੈ ਗਿਆ ਭਗਤ ਚੁਗਾ ਕੇ ਬ੍ਰਹਮਾ ਦੇ ਵੇਦਾਂ ਨੂੰ।

ਪ੍ਰਭੂ ਹਰੀ ਨੇ ਸੂਰ ਦਾ ਅਵਤਾਰ ਧਾਰ ਕੇ ਜਿਵੇਂ ਬ੍ਰਹਮੇ ਦੇ ਬੇਦਾਂ ਨੂੰ ਚੁੱਕ ਕੇ  
ਪਤਾਲ ਵਿਚ ਚੁੱਭੀ ਮਾਰੀ, ਤੇ ਤਿੰਨਾਂ ਕਾਲਾਂ ਦਾ ਜਾਣੂ ਬ੍ਰਹਮਾ ਵੇਦਾਂ ਬਿਨਾਂ ਪਿਆ  
ਤੜੜੇ, ਜਿਵੇਂ ਮੱਛੀ ਪਾਣੀ ਬਿਨਾਂ ਤੜੜਦੀ ਹੈ। ਕੋਈ ਪਤਾ ਨਾ ਲਗੇ, ਫਿਰ ਮੱਛ ਦਾ  
ਅਵਤਾਰ ਧਾਰ ਕੇ 'ਹਰੀ' ਨੇ ਕਿਵੇਂ ਵੇਦ ਲਿਆ ਕੇ ਬ੍ਰਹਮੇ ਦਾ ਹੰਕਾਰ ਦੂਰ ਕੀਤਾ।  
ਅਵਤਾਰਾਂ ਅਤੇ ਭਗਤਾਂ ਦੀਆਂ ਕੁਝ ਇਧਰੋਂ ਉਧਰੋਂ ਸੁਣੀਆਂ ਸਾਖੀਆਂ ਪ੍ਰਮਾਣ ਵਾਲੇ  
ਉਪਦੇਸ਼ਕਾਂ ਵਾਲੀਆਂ ਕਥਾ ਕਹਾਣੀਆਂ ਸੁਣਾ ਕੇ ਪਿੱਛੋਂ ਹੱਲੇ ਦੀਆਂ ਧਾਰਨਾ ਵਿਚ  
ਜਦੋਂ ਸੰਤਾਂ ਨੇ ਇਹ ਟੋਟਕੇ ਸੁਣਾਉਣੇ ਤਾਂ ਸ਼ਰਧਾਲੂਆਂ ਨੂੰ ਤਰੇਲੀਆਂ ਲਿਆ ਦੇਣੀਆਂ।

ਆਸ ਪਾਸ ਦੇ ਸੰਤਾਂ ਅਤੇ ਸ਼ਬਦੀ ਜਥਿਆਂ ਨੂੰ ਆਪਣੀ ਪੜਤ ਜਾਂਦੀ ਦੇਖ ਕੇ  
ਹੱਥਾਂ ਪੈਰਾਂ ਦੀ ਧੈ ਗਈ। ਕੁਝ ਕੱਟੜ ਖਿਆਲਾਂ ਦੇ ਹਮਾਤੜ ਬੰਦਿਆਂ ਨੇ ਸੰਤਾਂ ਵਿਰੁਧ  
ਪਰਚਾਰ ਦੀ ਮੁਹਿੰਮ ਸ਼ੁਰੂ ਕਰ ਦਿੱਤੀ:

'ਨਾ ਰਹਿਤ ਨਾ ਬਹਿਤ ਬੋਲੀਆਂ ਪਾਈ ਜਾਂਦੈ, ਇਹ ਸੰਤ ਕਿਧਰੋਂ ਹੈ?' ਜਦੋਂ ਸੰਤਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਇਕੋ ਹੀ ਅਮੋਘ  
ਬਾਣ ਚਲਾ ਕੇ ਵਿਰੋਧੀ ਪਰਚਾਰ ਦਾ ਸਾਰਾ ਅਸਰ ਹੁੰਝ ਛੱਡਿਆ। ਸੰਤਾਂ ਨੇ ਆਪਣੇ  
ਕੀਰਤਨ ਦਰਬਾਰ ਵਿਚ ਇਕ ਹੋਰ ਟੋਟਕਾ ਗਾਉਣਾ ਸ਼ੁਰੂ ਕਰ ਦਿੱਤਾ:

ਰੱਬ ਫਿਰਦਾ ਸੀ, ਓਏ! ਰੱਬ ਫਿਰਦਾ ਸੀ,

ਫਿਰਦਾ ਸੀ ਧੰਨੇ ਦੇ ਖੁਰ ਵੱਢਦਾ,

ਓਹਨੇ ਕੇਹੜਾ ਕਛ ਪਾਈ ਸੀ।

ਪਿੰਡਾਂ ਦੇ ਸ਼ਬਦੀ ਜਥਿਆਂ ਵਿਚ ਵਧੇਰੇ ਗੈਰ ਜੱਟ ਜਾਤੀਆਂ ਦੇ ਲੋਕ ਹੁੰਦੇ  
ਹਨ। ਸੰਤ ਕਿਉਂ ਕਿ ਜੱਟ ਸਨ, ਇਸ ਲਈ ਉਹਨਾਂ ਨੇ ਵਿਰੋਧੀਆਂ ਨੂੰ ਪਛਾੜਨ ਤੇ  
ਆਪਣੀ ਧਿਰ ਪੱਕੀ ਕਰਨ ਲਈ ਮਨੋ-ਵਿਗਿਆਨਕ ਟੁੰਬ ਵਾਲਾ ਇਕ ਹੋਰ ਟੋਟਕਾ  
ਈਜ਼ਾਦ ਕਰਕੇ ਚਲਾਣਾ ਸ਼ੁਰੂ ਕਰ ਦਿਤਾ—

ਜਾਗੋ ਜਾਗੋ, ਓਏ!

ਜਾਗੋ ਓਏ, ਭਗਾਵੇ ਜ਼ਿਮੀਂਦਾਰੋ।

ਲਾਰੀਆਂ ਨੇ ਰੱਬ ਲੁੱਟ ਲਿਆ।

ਧੰਨੇ ਭਗਤ ਦਾ 'ਗੋਬਿੰਦ ਗੋਬਿੰਦ ਸੰਗ' ਵਾਲਾ ਸ਼ਬਦ ਪੜਾ ਕੇ, ਜਦੋਂ ਉਸ ਨੇ  
'ਇਹ ਬਿਧ ਸੁਣ ਕੇ ਜਾਟਰੇ ਉਠ ਭਗਤੀ ਲਾਗਾ' ਤੁਕ ਤੇ ਅਪੜਨਾ ਤੇ ਲੋਕਾਂ ਨੂੰ ਸਾਖੀ  
ਸੁਣਾ ਕੇ ਅਰਥ ਸਮਝਾਉਣੇ, ਬੱਸ ਕੁੜੱਲ ਹੀ ਕੱਢ ਦੇਣੇ। ਜਿਵੇਂ ਜੱਟਾਂ ਤੋਂ ਲੁੱਟੇ ਜਾਂਦੇ  
ਰੱਬ ਨੂੰ ਹੋਰ ਲੁੱਟਣ ਲਈ ਹੁਣੇ ਹੱਲਾ ਬੁਲਾਉਣਾ ਹੁੰਦਾ ਹੈ। ਉਸ ਨੇ ਸ਼ਬਦ ਦੇ ਅਰਥ  
ਕਰਨੇ-ਇਹ ਗੱਲਾਂ ਸੁਣ ਕੇ ਧੰਨੇ ਜੱਟ ਨੂੰ ਰੋਹ, ਜਾਣੀ ਗੁੱਸਾ ਚੜ੍ਹ ਗਿਆ-ਇਹ ਗੱਲਾਂ  
ਸੁਣ ਕੇ ਧੰਨਾ ਜੱਟ ਭਗਾਵੇ! ਫਿਰ ਰੋ ਉਠਿਆ, ਕਿ ਇਹ ਤਾਂ ਕਮੀਨ ਕੰਢੂ ਹੀ ਰੱਬ ਨੂੰ  
ਲੁੱਟ ਕੇ ਲੈ ਚੱਲੇ? ਬਸ ਜਦੋਂ ਭਗਤੀ ਨੂੰ ਮੜਾਸਾ ਮਾਰ ਕੇ ਲੱਗ ਗਿਆ, ਜਿਵੇਂ ਜੱਟ ਕਿਸੇ  
ਖੇਤ ਵਿਚੋਂ ਕਾਹੀ ਮਾਰਨ ਲੱਗ ਜਾਂਦੇ, ਬਾਹਮਣ ਨੇ ਬਥੇਰੀ ਚਲਾਕੀ ਕੀਤੀ, ਉਹ ਵੀ  
ਅੱਗੋਂ ਪਤੰਦਰ ਸੀ, ਉਸ ਨੇ ਰੱਬ ਪੱਥਰ ਵਿਚੋਂ ਹੀ ਕੱਢ ਦਿਖਾਇਆ।'

ਇਹੋ ਜਿਹੀਆਂ ਅਜਬ ਕਹਾਣੀਆਂ ਸੁਣ ਕੇ ਧਾਰਮਕ ਖਿਆਲਾਂ ਦੇ ਸਿੱਖ

ਇਹਨਾਂ ਸੰਤਾਂ ਦੇ ਘਰ ਵਿਰੋਧੀ ਬਣ ਗਏ ਅਤੇ ਆਮ ਲੋਕ ਵਧੇਰੇ ਸ਼ਰਧਾਲੂ ਹੋ ਗਏ। ਸੰਤਾਂ ਨੇ ਲਗਦੇ ਹੱਥ ਈਝੀ, ਆਪਣੇ ਇਹ ‘ਤੰਤੀ ਸ਼ਾਜਾਂ’ ਨੂੰ ਮਾਤ ਪਾਉਣ ਵਾਲੇ ‘ਰਾਏ ਗੰਘਰਵਾ’ ਦੇ ਜੱਥੇ ਸਮੇਤ ਪਿੰਡਾਂ ਦੇ ਦੌਰੇ ਸ਼ੁਰੂ ਕਰ ਦਿੱਤੇ। ਇਕ ਦਿਨ ਸਾਡੇ ਪਿੰਡ ਦੇ ਸ਼ਰਧਾਲੂ ਵੀ ਸੰਤਾਂ ਨੂੰ ਚਰਨ ਪਾਉਣ ਦਾ ਸੱਦਾ ਦੇ ਆਏ।

ਸਾਡੇ ਪਿੰਡ ਦੇ ਕੱਟੜ ਖਿਆਲਾਂ ਦੇ ਸ਼ਬਦੀ ਜੱਥੇ ਦੇ ਮੈਂਬਰ ਸੰਤਾਂ ਦੇ ਵਿਰੋਧ ਵਿਚ ਡੱਟ ਗਏ। ਆਖਰ ਫੈਸਲਾਂ ਇਹ ਹੋਇਆ ਕਿ ਜਿਸ ਦਿਨ ਸੰਤ ਸਾਡੇ ਪਿੰਡ ਆਉਣਗੇ ਪਰਨੇ ਦੀ ਥਾਂ ਤੇੜ ਕਛਹਿਰਾ ਪਾਉਣਗੇ ਅਤੇ ਗੁਰਬਾਣੀ ਤੋਂ ਬਿਨਾਂ ਬਾਹਰਲੀਆਂ ਮਨ ਘੜਤ ਬੋਲੀਆਂ ਨਹੀਂ ਲਾਉਣਗੇ। ਸੰਤਾਂ ਨੇ ਕਿਹਾ ਕਿ, ਤੁਕ ਤਾਂ ਵੱਖ ਰਹੀ ਲੱਗ ਕੰਨਾਂ ਵੀ ਬਾਹਰੋਂ ਨਹੀਂ ਲੱਗਣ ਦਿਆਂਗਾ, ਅਤੇ ਕੱਛ ਅਤੇ ਪਰਨੇ ਵਿਚ ਮੈਨੂੰ ਕੀ ਫਰਕ ਐ, ਓਦਣ ਕੱਛ ਪਾ ਲੂੰਗਾ।

ਸੰਤਾਂ ਨੇ ਆਪਣੇ ਪ੍ਰੰਗਰੂਆਂ, ਸੱਪਾਂ, ਕਾਟੋਆਂ, ਤੂਬਿਆਂ ਵਾਲੇ ਨੌਜਵਾਨਾਂ ਦੇ ਜੱਥੇ ਦੀ ਘਨਘੋਰ ਆਵਾਜ਼ ਵਿਚ ਮੰਗਲਾਚਰਨ ਸ਼ਬਦ ਅਲਾਪਿਆ—

ਏਕੰ ਏਕੰ ਏਕੰ ਕਾਰ,  
ਓਇ! ਏਕੰ ਕਾਰ ਸਤਿਨਾਮ,  
ਏਕੰ ਏਕੰ ਏਕੰ ਕਾਰ।

ਸਰੋਤਾਗਣ ਅਤੇ ਦੀਵਾਨ ਲਗਾਉਣ ਵਾਲੀ ਪਾਰਟੀ ਇਹ ਸੁਣ ਕੇ ਸੋਚ ਰਹੀ ਸੀ ਕਿ ਇਹ ਸ਼ਬਦ ਹੈ ਜਾਂ ਕੁਝ ਹੋਰ ਹੈ? ਸੰਤਾਂ ਨੇ ਇਕ ਹੋਰ ਨਹਿਲੇ ਉਤੇ ਦਹਿਲਾਂ ਕੱਢ ਮਾਰਿਆ:-

ਓਇ! ਬਾਣੀ ਤੇਰੀ ਕੱਟੇ, ਕੱਟੇ ਵਈ ਕੱਟੇ,  
ਕੱਟੇ, ਹਉਮੈ ਦੇ ਰੋਗ।

ਇਸ ਕੱਟੇ ਕੱਟੇ ਦੀ ਮੁੜ ਮੁੜ ਅਨੁਪ੍ਰਾਸਕ ਛਣਕਾਰ ਵਾਲੀ ਤੁਕ ‘ਸੁਣ’ ਕੇ ਅੱਧੇ ਲੋਕਾਂ ਦੀਆਂ ਅੱਖਾਂ ਸਾਹਮਣੇ ਆਪਣੇ ਘਰ ਦੇ ਕੱਟੇ ਵੱਛੇ ਘੁੰਮਣ ਲੱਗ ਪਏ। ਬਾਣੀ ਦੀ ਇਸ ਕੁਵਰਤੇਂ ਤੋਂ ਸਾਡੇ ਪਿੰਡ ਦੇ ਸ਼ਬਦੀ ਜੱਥੇ ਦੇ ਸਿਆਣੇ ਮੈਂਬਰ ਕੁਝ ਕਰਣ ਲਈ ਉਸਲਵੱਟੇ ਭੰਨ ਰਹੇ ਸਨ ਕਿ ਸੰਤਾਂ ਨੇ ਇਕ ਹੋਰ ਮੂੰਹ-ਫੱਟ ਧਾਰਨਾ ਦਾ ਅਲਾਪ ਆਰੰਭ ਦਿਤਾ-ਦ੍ਰੋਪਤੀ ਦੀ ਕਥਾ ਸੁਣਾ ਕੇ ਟੋਟਕਾ ਗਾਇਆ—

‘ਨੰਗੀ ਕਰੋ ਪੰਚਾਲੀ ਬਾਂਦੀ  
ਹੁਣ ਤੁਸੀਂ ਨੰਗੀ ਕਰੋ।

ਨਾਲ ਹੀ ਸੰਤਾਂ ਨੇ ਦਰੋਪਤੀ ਦੇ ਚੀਰ ਹਰਨ ਵਾਲੀ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ ਅਤੇ ਅੰਤ ਵਿਚ ਫਿਰ ਏਹੋ ਧਾਰਨਾ ਲਾ ਛੱਡੀ।

ਇਹ ਸੁਣਦਿਆਂ ਹੀ ਜਦੋਂ ਸ਼ਬਦੀ ਜੱਥੇ ਦੇ ਮੈਂਬਰ ਦੀਵਾਨ ਵਿਚੋਂ ਉਠ ਕੇ ਜਾਣ ਲੱਗੇ ਤਾਂ ਪਿੰਡ ਦੇ ਪੰਜ ਸੱਤ ਬੁੜਿਆ ਨੇ ਕਿਹਾ—‘ਚਲੋ ਚੰਗਾ ਹੋਇਆ ਕਲੇਸ਼ ਨਿਬੜਿਆ ਹੁਣ ਸੰਤ ਸ਼ਬਦ ਤਾਂ ਖੁਲ੍ਹ ਕੇ ਲਾਉਣਗੇ।’ (ਜਿਵੇਂ ਪਹਿਲਾਂ ਸੰਤਾਂ ਨੇ ਕੋਈ ਕਸਰ ਛੱਡੀ ਹੋਈ ਸੀ) ਬੋੜੇ ਦਿਨਾਂ ਪਿਛੋਂ ਸੰਤਾਂ ਨੇ ਆਪਣੀ ਖੂਹੀ ਉਤੇ ਮੱਸਿਆ ਦਾ ਮੇਲਾ ਲਾਉਣ ਦਾ ਐਲਾਨ ਕਰ ਦਿੱਤਾ।

‘ਜ਼ੇਹੜਾ ਬਾਰ੍ਹਾਂ ਮੱਸਿਆਂ ਨਾਵੇਗਾ, ਉਹ ਮਨ-ਇੱਛਤ ਫਲ ਪਾਵੇਗਾ।’ ਇਹ ਵਾਕ ਸੁਣਦਿਆਂ ਹੀ ਮਨ ਇੱਛਤ ਫਲ ਪਾਉਣ ਵਾਲੇ ‘ਗੰਢ ਦੇ ਪੂਰਿਆਂ ਅਤੇ ਅਕਲ ਦੇ ਉਰਿਆ’, ਦੀਆਂ ਵਹੀਰਾਂ ਪੈ ਗਈਆਂ। ਮੱਸਿਆਂ ਦੀ ਮਹੀਨਾ ਭਰ ਕੌਣ ਉਡੀਕ ਕਰਦਾ, ਰੋਜ਼ਾਨਾ ਹੀ ਮੱਸਿਆ ਲੱਗਣ ਲਗ ਪਈ। ਭਾਉਣੀਆਂ ਪੂਰੀਆਂ ਕਰਨ ਵਾਲਿਆਂ ਨੇ ਖੂਹੀ

ਦੀ ਭੌਣੀ ਦੀਆਂ ਚੀਕਾਂ ਕਢਾ ਦਿੱਤੀਆਂ। ਖੂਹੀ ਦਾ ਬੱਲਾ ਕੁਲੱਜੇ ਜਾਣ ਤੋਂ ਜਦੋਂ ਗੰਧਲਾ ਪਾਣੀ ਨਿਕਲਣ ਲੱਗ ਪਿਆ ਤਾਂ ਸੰਤਾਂ ਦੇ ਸ਼ਰਧਾਲੂਆਂ ਨੇ ਅਮਰੀਕਾ ਦੇ ਚੰਨ ਤੇ ਪੁੱਜਣ ਵਾਂਗ ਇਕ ਹੋਰ ਧਾਰਨਾ ਦੀ ਕਾਢ ਕੱਢ ਲਈ-

ਸ਼ਰਬਤ ਵਰਗਾ ਪਾਣੀ ਸੰਤਾਂ ਦੀ ਖੂਹੀ ਦਾ।

ਖੂਹੀ ਦੇ ਨਾਲ ਹੀ ਇਕ ਪਿਪਲੀ ਸੀ ਸੰਤਾਂ ਦੇ ਸ਼ਰਧਾਲੂਆਂ ਨੇ ਇਕ ਟੋਕੇ ਵਿਚ ਇਸ ਪਿਪਲੀ ਦਾ ਮਣਕਾ ਵੀ ਪਰੋ ਲਿਆ-

ਗਿੱਠ ਗਿੱਠ ਲੱਗਣ ਪਤਾਸੇ, ਸੰਤਾਂ ਦੀ ਪਿਪਲੀ ਨੂੰ,

ਇਸ ਤੋਂ ਪਹਿਲਾਂ ਇਕ ਬੋਲੀ ਹੋਰ ਤਾਂ ਸੁਣੀ ਸੀ-

ਕੌੜੀ ਨਿੰਮ ਨੂੰ ਲੱਗਣ ਪਤਾਸੇ ਵਿਹੜੇ ਛੜਿਆ ਦੇ।

ਪਰ ਇਹ ਗਿੱਠ ਗਿੱਠ ਲੰਮੇ ਪਤਾਸਿਆਂ ਦੀ ਕਰਾਮਾਤੀ ਵਾਕ ਨੇ ਤਾਂ ਕੰਮ ਚਕਾਚੂੰਧ ਹੀ ਕਰ ਛੱਡਿਆ।

ਲੋਕਾਂ ਦੇ ਖੂਹੀ ਉਤੇ ਕਿਉਂਟਿਆਂ ਨਾ ਜਾਣ ਤੋਂ ਸੰਤਾਂ ਨੇ ਇਕ ਟਿੱਬੇ ਉਤੇ ਤਲਾ ਬਣਾਉਣ ਦੀ 'ਇੱਛਾ' ਜਾਹਰ ਕਰ ਦਿੱਤੀ। ਪਿੰਡਾਂ ਦੇ ਲੋਕ, ਤੇ ਵਧੇਰੇ ਮੇਰੇ ਪਿੰਡ ਦੇ, ਕਹੀਆਂ ਟੋਕਰੀਆਂ ਲੈ ਕੇ ਇਸ ਸੇਵਾ ਦੇ ਆਖੰਡ ਜੱਗ, ਤੋਂ ਉਦੋਂ ਮੁੜੇ, ਜਦੋਂ ਤਲਾ ਦੇ ਬੱਲੇ ਵਿਚੋਂ ਪਾਣੀ ਸਿੰਮਣ ਲੱਗ ਪਿਆ। ਫੇਰ ਮੁਸ਼ਕਲ ਇੱਟਾਂ ਦੀ ਆ ਬਣੀ। ਨੇੜੇ ਤੇੜੇ ਕੋਈ ਭੱਠਾ ਨਹੀਂ ਸੀ। ਢੂਰੋਂ ਗੱਡਿਆਂ ਉਤੇ ਸੰਤਾਂ ਨੇ ਗਉਂ ਦੇ ਜਾਇਆਂ ਦੇ ਕੰਨੀ ਇੱਟਾਂ ਚੁਵਾਣੀਆਂ ਉਂ ਨਾ ਮੰਨੀਆਂ। ਗਧੇ ਇਸ ਪਵਿੱਤਰ ਕਾਜ ਲਈ ਉਂਝ ਮਾੜੇ ਸਮਝੇ ਗਏ। ਸੰਤਾਂ ਨੇ ਇੱਟਾਂ ਕੇਵਲ ਵਹਿੰਗੀਆਂ ਵਿਚ ਆਈਆਂ ਲਾਉਣ ਦਾ ਐਲਾਨ ਕਰ ਦਿੱਤਾ। ਧੰਨ ਸੰਤ ਅਤੇ ਧੰਨ ਸੰਤਾਂ ਦੇ ਸ਼ਰਧਾਲੂ? ਬਰਨਾਲੇ ਅਤੇ ਹੋਰ ਦਸ ਦਸ ਕੋਹ ਦੇ ਭੱਠਿਆਂ ਤੋਂ, ਝਿੰਦੂਰ ਦੇ ਪਾਣੀ ਭਰਨ ਵਾਂਗ ਵਹਿੰਗੀਆਂ ਵਿਚ ਇੱਟਾਂ ਆਉਣੀਆਂ ਸ਼ੁਰੂ ਹੋ ਗਈਆਂ। ਪਿੰਡਾਂ ਦੇ ਰਾਜ ਸੇਵਾ ਲਈ ਪੁੱਜ ਗਏ। ਆਖਦੇ ਹਨ ਭਾਈ ਭਗਤੇ ਦਾ ਖੂਹ ਭੂਤਾਂ ਰਾਤਾਂ ਰਾਤ ਲਗਾ ਦਿੱਤਾ ਸੀ। ਉਹ ਤਾਂ ਪਤਾ ਨਹੀਂ ਸੱਚ ਹੈ ਜਾਂ ਝੂਠ, ਪਰ ਮੈਰੇ ਪਿੰਡ ਦੇ ਲਾਗੇ ਬਣੇ ਇਸ 'ਲੋਕ ਤੀਰਬ' ਨੂੰ ਅੱਪੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਵਹਿੰਗੀਆਂ ਤੇ ਇੱਟਾਂ ਢੋਅ ਕੇ ਕਿਵੇਂ ਪਹਿਲੇ ਤਾਅਾ ਹੀ ਤਿਆਰ ਕਰ ਕੇ ਛੱਡਿਆ ਹੈ?

ਤਲਾ ਬਣਾ ਕੇ ਥੋੜੇ ਦਿਨਾਂ ਪਿੱਛੋਂ, ਪੰਜ ਗੱਡੇ ਗੁਲਗੁਲਿਆਂ ਦੇ ਪਕਵਾ ਕੇ ਲੋਕਾਂ ਨੂੰ ਖਵਾਏ। ਇਕ ਵਾਗੀ ਲੱਡੂਆਂ ਦਾ, ਦੋ ਵਾਗੀ ਕੜਾਹ ਪੂਰੀ ਦਾ ਜੱਗ ਕੀਤਾ। ਇਕ ਵਾਗੀ ਜਲੇਬੀਆਂ ਦੇ ਸੱਤ ਗੱਡੇ ਵੰਡੇ ਗਏ। 'ਜੇ ਜੀਅ ਆਵੇ ਤੇ ਜਿਤਨੀਆਂ ਜੀ ਕਰਦੇ ਖਾਵੇ।' ਕਹਿੰਦੇ ਨੇ ਸੰਤਾਂ ਨੇ ਲੱਡੂ ਜਲੇਬੀਆਂ ਦੇ ਗੱਡੇ ਪੂਰੀ, ਸ਼ੇਰਪੂਰ, ਬਰਨਾਲਾ ਤੇ ਤਪਾ ਮੰਡੀ ਦੇ ਕੁਝ ਸ਼ਾਹਾਂ ਨੂੰ ਸਰਾਪ ਦੇਣ ਦੀ ਇਕ ਘੂੰਗੀ ਨਾਲ ਟੇਰ ਲਏ ਸਨ।

ਕਈਆਂ ਸ਼ਰਧਾਲੂਆਂ ਨੇ ਸੰਤਾਂ ਨੂੰ ਲੜਕੀਆਂ ਚੜਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਵਿਚੋਂ ਆਖਦੇ ਹਨ ਕਈ ਲੰਗਰ ਦੀ ਸੇਵਾ ਕਰਦੀਆਂ ਹਨ। ਚਾੜ੍ਹਨ ਵਾਲਿਆਂ ਨੂੰ ਸੰਤ ਭੁਰਮਾ ਦਿੰਦੇ ਹਨ-'ਏਥੇ ਛੱਡ ਜਾ ਭਾਈ! ਆਪੇ ਲੰਗਰ ਵਿਚ ਸਾਧ ਸੰਗਤ ਦੀ ਸੇਵਾ ਕਰਕੇ ਗੁਜ਼ਾਰਾ ਕਰਦੀ ਰਹੂ। (ਲੜਕੀ ਨਾ ਹੋਈ ਕੋਈ ਗਾਂ ਮਹਿੰ ਵੱਗ ਵਿਚ ਰਲਾਉਣੀ ਹੋਈ।) ਅੱਜ ਕੱਲ ਸੰਤ ਆਪਣੇ ਇਸ 'ਅਵਾਮੀ-ਤੀਰਬ' ਉਤੇ ਇਕ ਇਕ ਮਹੀਨੇ ਵਿਚ ਕਈ ਕਈ ਦਰਜਨਾਂ ਵਿਆਹ ਕਰ ਛੱਡਦੇ ਹਨ। ਓਧਰੋਂ ਮੁੰਡੇ ਵਾਲਾ ਭਗਤ ਆਇਆ, ਇਧਰੋਂ ਲੜਕੀ ਵਾਲਾ! ਲੜਕੀ ਦਾ ਪੱਲਾ ਲੜਕੇ ਦੇ ਹੱਥ ਫਤਾਇਆ ਤੇ ਵਿਆਹ ਹੋ ਗਿਆ। ਇਹ ਵਿਆਹ ਆਮ ਤੌਰ 'ਤੇ ਛੇਟੇ ਛੇਟੇ ਬੱਚਿਆਂ ਦੇ ਕੀਤੇ ਜਾਂਦੇ ਹਨ। ਕਹਿੰਦੇ! ਵੱਡਾ ਹੋ ਕੇ ਆਪੇ ਆਉਣ ਜਾਵੇਗਾ, ਬਥੇਗਾ ਵੱਸਣਗੇ ਰੱਸਣਗੇ। ਕੀ

ਸੰਤਾਂ ਦੇ ਭਰਵਿੱਖ ਵਾਕ ਪੂਰੇ ਨਹੀਂ ਹੋਣਗੇ।

\* \* \* \* \*

ਇਕ ਸਾਲ ਪਿੰਡ ਦੇ ਲੋਕ ਪਿੜ੍ਹ ਚੁੱਗ ਕੇ ਵਿਹਲੇ ਹੋਏ ਹੀ ਸਨ ਇਕ ਚਿਟ ਚਾਦਰੀਏ ਸੰਤਾਂ ਦੇ ਜਥੇ ਨੇ ਸਾਡੇ ਪਿੰਡ ਨੂੰ ਆ ਨਿਵਾਜ਼ਿਆ। ਸੰਤਾਂ ਦਾ ਮਧਰਾ ਦੋਹਰੇ ਬੰਦ ਦਾ ਪ੍ਰਭਾਵਸ਼ਾਲੀ ਜੁੱਸਾ, ਮੇਟੀਆਂ ਭਰਵੀਆਂ ਪਿੰਜਣੀਆਂ ਉਤੇ ਗੋਡੇ ਦੀ ਚੱਪਣੀ ਤਕ ਲੰਮੀ ਮੁਹਹਾ ਵਾਲਾ ਨੀਲ ਵੜੀ ਰੰਗਿਆ ਚਿੱਟੇ ਲੱਠੇ ਦਾ ਕਛਹਿਰਾ, ਇਕ ਚਿੱਟੀ ਚਾਦਰ ਦੀ ਗਿਲਤੀ ਦੀ ਲਪੇਟ ਵਿਚ ਆਪਣਾ ਲੁੱਸ ਲੁੱਸ ਕਰਦਾ ਸਰੀਰ ਕੱਜਿਆ ਹੋਇਆ ਸੀ। ਗੋਲ ਮੌਲ ਚਿੱਟੀ ਮਲ ਮਲ ਕੀ ਲਪੇਟਵੀਂ ਪਗੜੀ ਹੱਥ ਵਿਚ ਮਾਲਾ, ਅਧ ਮੀਟੇ ਨੈਣ, ਫਰ ਫਰਾਦੇ ਬੁੱਲ੍ਹ, ਦੂਰੋਂ ਹੀ ਸ਼ਰਧਾਲੂਆਂ ਉੱਤੇ ਸੰਤਾਂ ਦੀ ਅਦਭੂਤ ਸ਼ਖਸੀਅਤ ਦਾ ਰੋਅਬ ਬਿਠਾ ਰਹੇ ਸਨ।

ਪਿੰਡ ਵਿਚ ਘੜਿਆਲ ਫੇਰਿਆ ਗਿਆ। ‘ਸ਼ਾਮ ਨੂੰ ਸੰਤ ਅਰਜਨ ਸਿੰਘ ‘ਬੜਕੁ’ ਦਾ ਜਥਾ ਦੀਵਾਨ ਲਾਏਗਾ।’ ਖਾਉ ਪੀਉ ਹੁੰਦਿਆਂ ਹੀ ਲੋਕ ਗੁਰਦੁਵਾਰੇ ਪੁੱਜਣੇ ਸ਼ੁਰੂ ਹੋ ਗਏ। ਸੰਤਾਂ ਨੇ ਖੜੇ ਹੋ ਕੇ ਇਕ ਮੇਜ਼ ਉਤੇ ਵਾਜਾ ਰੱਖ ਲਿਆ। ਜਦੋਂ ਵਾਜੇ ਦੀ ਇਕ ਸੁਰ ਇਕ ਉੱਗਲੀ ਨਾਲ ਨੱਧ ਕੇ ਅਤੇ ਨਾਲ ਦੀ ਸੁਰ ਉਤੇ ਠੇਲਾ ਠੇਲਾ ਮਾਰ ਕੇ ਬੀਨ ਵਜਾਉਣੀ ਸ਼ੁਰੂ ਕੀਤੀ ਤਾਂ ਦੂਜੇ ਸਾਜਾਂ ਵਾਲਿਆਂ ਨੇ ਵੀ ਆਪਣੇ ਕਮਾਲ ਵਖਾਉਣੇ ਸ਼ੁਰੂ ਕਰ ਦਿੱਤੇ।

ਸਾਡੇ ਪਿੰਡ ਦੇ ਕੀਰਤਨੀਆਂ ਅਤੇ ਦੁਜੇ ਲੋਕਾਂ ਨੇ ਪਹਿਲੀ ਵਾਰੀ ਦੇਖਿਆ ਕਿ ਢੋਲਕ ਵਰਗੀ ਇਕ ਲੰਮੀ ਮਰਦੰਗ ਵੀ ਹੁੰਦੀ ਹੈ। ਜਿਸ ਦਾ ਧਾਮੇ ਵਾਲਾ ਪਾਸਾ ਚੌੜਾ ਅਤੇ ਦੁਜਾ ਤੰਗ ਅਤੇ ਲੰਮਾ ਹੁੰਦਾ ਹੈ। ਮਰਦੰਗ ਵਜਾਉਣ ਵਾਲਾ ਪਹਿਲਾਂ ਹੌਲੀ ਹੌਲੀ, ਫਿਰ ਜਿਉਂ ਜਿਉਂ ਸੰਤ ਪੈਰ ਦਾ ਇਸ਼ਾਰਾ ਦਿੰਦੇ ਗਏ ਤੇਜ਼ੀ ਨਾਲ ਮਦਰੰਗ ਦੀਆਂ ਗਤਾਂ ਬਦਲਦਾ ਰਿਹਾ। ਤਿੰਨ ਸਾਲ ਤੋਂ ਤਲਵਾੜਾ ਅਤੇ ਫਿਰ ਦੁਗਣ ਅਤੇ ਪਲੱਟੋਦਾਰ ਤੇਜ਼ਿਆਂ ਨਾਲ ਗੁਰਦੁਵਾਰੇ ਦੇ ਆਸ ਪਾਸ ਦਾ ਵਾਯੁ ਮੰਡਲ ਗੁਜਾ ਦਿੱਤਾ। ਲੋਕ ਕੋਠਿਆਂ ਤੋਂ ਸੁੱਤੇ ਪਏ ਉਠ ਕੇ ਦੀਵਾਨ ਵਿਚ ਆ ਗਏ। ਉਧਰ ਚਿਮਟੇ ਵਾਲੇ ਨੇ ਕਦੀ ਚਿਮਟਾ ਸਿਰ ਉਤੋਂ ਫੇਰ ਕੇ, ਕਦੇ ਅੱਗੇ ਦੀ ਅਤੇ ਕਦੇ ਪਿੱਛੇ ਦੀ, ਕਦੇ ਵੱਖੀਆਂ ਵਿਚ ਦੀ ਤੇ ਕਦੇ ਛੈਣਿਆਂ ਤੇ ਹੱਥ ਫੇਰ ਕੇ ਉਹ ਛਣਕਾਰਾਂ ਕੱਢੀਆਂ ਕਿ ਦੀਵਾਨ ਸੁਣਨ ਆਏ ਲੋਕ, ਕੀਲੇ ਹੋਏ ਨਾਗ ਵਾਂਗ ਝੁੰਮਣ ਲੱਗ ਪਏ। ਸੰਤਾਂ ਨੇ ਡੰਡਾਉਂਤ ਬੰਦਨਾ ਲੰਮੀ ਹੋਕ ਨਾਲ ਅੱਖਾਂ ਮੀਟ ਕੇ ਪੜ੍ਹਨ ਪੰਡੋਂ ਪਹਿਲੀ ਧਾਰਨਾ ਦਾ ਅਲਾਪ ਕੀਤਾ:-

ਜੇ ਮਨ ਡੋਲਦਾ ਦਿਸੇ, ਦੇ ਦੇਈਏ ਸ਼ਬਦ ਦਾ ਹੋੜਾ।

ਤਿੰਨਾਂ ਲੋਕਾਂ ਦੇ ਪਤੀ ਪ੍ਰਮਾਤਮਾ,

ਮੇਰੀ ਐ ਫੰਡਾਉਂਤ ਬੰਦਨਾ।

ਸੰਤਾਂ ਨੇ ਪਹਿਲਾਂ ਮਜ਼ਮੂਨ ਦਾਨ ਦਾ ਛੋਹਿਆ-

ਸੇਵਾ ਨੂੰ ਲਗਦੇ ਮੇਵੇ,

ਸੇਵਾ ਨੂੰ ਲਗਦੇ ਮੇਵੇ, ਕਰ ਕੇ ਦੇਖ ਲੈ,

ਉਦੇ ਸੇਵਾ ਨੂੰ ਲਗਦੇ ਮੇਵੇ।

ਲੱਖ ਛੱਲੇ ਛਾਪਾਂ ਪਾ ਲੈ,

ਹੱਥ ਸੋਂਹਦੇ ਨੀ ਕੀਤੇ ਦਾਨ ਬਿਨਾਂ।

ਫਿਰ ਕੁਝ ਸੰਤਾਂ ਦੀ ਮਹਿਮਾਂ ਦੀਆਂ ਧਾਰਨਾਂ ਗਾਈਆਂ-  
 ਹਰ ਮਿਲਣੇ ਦੀ ਜੁਗਤੀ ਸੰਤ ਬਤਾ ਦੇਣਗੇ  
 ਜੇਹੜੀ ਸੰਤਾਂ ਦੇ ਨਾਲ ਵਿਹਾਵੇ, ਸੋਈ ਹੈ ਸੁਲੱਖਣੀ ਘੜੀ।  
 ‘ਇਕ ਪਾਸੇ ਦਾਸ ਇਕ ਪਾਸੇ ਭਾਈ ਅਤੇ ਇਕ ਪਾਸੇ ਮਾਈਆਂ, ਸਾਰੇ ਜਣੇ  
 ਗੱਜ ਕੇ ਬੋਲਿਆ ਕਰੋ, ਕੋਈ ਜੀਭ ਪਵਿੱਤਰ ਹੋਣੋਂ ਨਾ ਰਹਿ ਜਾਵੇ’।  
 ਸੰਤਾਂ ਨੇ ਇਹ ਕਹਿ ਕੇ ਕੁਝ ਚੌਲਵੇਂ ਕਰੁਣਾ ਮਈ ਸ਼ਬਦਾਂ ਦੀਆਂ ਧਾਰਨਾਂ ਦੀ  
 ਘਨਯੋਰ ਪਾਉਣੀ ਸ਼ੁਰੂ ਕਰ ਦਿਤੀ:-  
 ਮੇਰੇ ਵਿਚ ਨਾ ਗੁਰੂ ਜੀ ਗੁਣ ਕੋਈ, ਔਗੁਣਾਂ ਦਾ ਮੈਂ ਭਰਿਆ।  
 ਮੇਰੇ ਦਿਲ ਦੀ ਮੇਲ ਨਾ ਜਾਵੇ, ਨ੍ਹਾਉਂਦਾ ਫਿਰਾ ਤੀਰਥਾਂ ਉਤੇ।  
 ਇਸ ਹਿੱਛੇ ਸੰਤਾਂ ਨੇ ਸ਼ੁਭ ਕਰਮਾਂ ਦੀ ਪ੍ਰੇਰਨਾ ਵਾਲੀਆਂ ਧਾਰਨਾ ਛੋਹ ਲਈਆਂ:-  
 ਕਿਥੋਂ ਭਾਲਦੈਂ ਦਾਖ ਬਜਾਉਰੀਆਂ, ਕਿੱਕਰਾਂ ਦੇ ਬੀ ਬੀਜ ਕੇ।  
 ਮਾਣਸ ਦੇਹੀ ਤੋਂ ਸਬੱਬ ਨਾਲ ਪਾਲੀਐ, ਐਵੇਂ ਨਾ ਗੁਵਾਲੀ ਮਿੱਤਰਾਂ।  
 ਹੀਰਾ ਜਨਮ ਅਮੇਲਕ ਬਿਆਇਆ, ਭੰਗ ਭੜ੍ਹੇ ਖੋ ਨਾ ਦੇਈ।  
 ਉਡ ਕੇ ਗੁਰਾਂ ਨੂੰ ਮਿਲੀਏ ਜੇ ਖੰਭ ਵਿਕਦੇ ਹੋਣ ਬਾਜ਼ਾਰੀ।  
 ਤੇਰੇ ਨਾਮ ਦੀ ਵੈਰਾਗਣ ਹੋਈ ਬਨ ਬਨ ਫਿਰਾਂ ਢੂੰਡਦੀ।  
 ਛੁਪ ਜਾਊਂ ਕਲ ਦੁਨੀਆਂ, ਏਥੇ ਨਾਮ ਸਾਂਈ ਦਾ ਰਹਿਣਾ।  
 ਗਿਰਝਾਂ ਮਾਸ ਨਹੀਂ ਖਾਣਾ, ਪਾਪੀ ਬੰਦਿਆਂ ਦਾ।  
 ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫਿਰ ਕੀ ਜਵਾਬ ਦੇਵੇਂਗਾ।  
 ਜਿਵੇਂ ਹੁੱਟੜ ਘੜੇ ਦਾ ਪਾਣੀ, ਔਧ ਤੇਰੀ ਜਾਵੇ ਬੀਤਦੀ।  
 ਕੀ ਬੁਨਿਆਦਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ।  
 ਤੇਰਾ ਚਮ ਨਹੀਂ ਕਿਸੇ ਦੇ ਕੰਮ ਆਉਣਾ, ਪਸੂਆਂ ਦੇ ਹੱਡ ਵਿਕਦੇ।  
 ਜਦੋਂ ਜਾਲ ਫਾਂਧੀਆਂ ਨੇ ਪਾਇਆ, ਨੈਣ ਭਰ ਰੋਈ ਮੱਛਲੀ।  
 ਜੀਹਨੇ ਕਾਲ ਪਾਵੇ ਨਾਲ ਬੰਨਿਆਂ, ਦੁਨੀਆਂ ਚ ਉਹ ਵੀ ਨਾ ਰਿਹਾ।  
 ਕਾਹਨੂੰ ਬੰਨ ਦੀ ਛਪੜੀਏ ਦਾਵੇ, ਨਾਲ ਦਰਿਆਵਾਂ ਦੇ।  
 ਇਹਨਾਂ ਧਾਰਨਾ ਨਾਲ ਕੁਝ ਸਾਖੀਆਂ ਦੇ ਦਿਸ਼ਟਾਂਤ ਤੇ ਕੁਝ ਟੋਟਕੇ ਸਣਾ ਕੇ  
 ਜਦੋਂ ਅਖੀਰਲੀ ਧਾਰਨਾ ਸੰਤਾਂ ਗਾਈ।  
 ਹੁਣ ਹੋਣਗੇ ਸੰਯੋਗਾ ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ।  
 ਤਾਂ ਸਾਰੇ ਸਰੋਤੇ ਅਧੀਨਗੀ ਦਾ ਰੂਪ ਬਣਕੇ ਸੰਤਾਂ ਦੇ ਚਰਨਾਂ ’ਤੇ ਜਾ ਢਹੇ।  
 ‘ਮਹਾਰਾਜ! ਤੁਸੀਂ ਇਕ ਮਹੀਨਾ ਜ਼ਰੂਰ ਰਹੋ। ਅਸੀਂ ਤਾਂ ਕਦੇ ਇਹੋ ਜਿਹਾ ਦੀਵਾਨ ਹੀ  
 ਨਹੀਂ ਸੀ ਸੁਣਿਆ।’ ਸੰਤਾਂ ਨੇ ਸ਼ਰਧਾਲੂਆਂ ਨੂੰ ਦੱਸਿਆ ਕਿ ਉਹ ਤਾਂ ਮਸਤੁਆਣੇ ਦੇ  
 ਲੰਗਰ ਲਈ ਰਸਦਾਂ ਇਕੱਠੀਆਂ ਕਰਨ ਆਏ ਹਨ। ਕੁਲ ਇਕ ਮਹੀਨਾ ਸੇਵਾ ਲਈ  
 ਦਿੱਤਾ ਹੈ। ਫੇਰ ਆਪਣੇ ਟਿਕਾਣੇ ਚਲੋ ਜਾਣਗੇ। ਜੇ ਪਿੰਡ ਦੀਆਂ ਸੰਗਤਾਂ ਕੱਲ ਨੂੰ  
 ਰਸਦਾਂ ਇਕੱਠੀਆਂ ਕਰਨ, ਤਾਂ ਇਕ ਦਿਨ ਹੋਰ ਰਹਿ ਪੈਣਗੇ।  
 ਦੂਜੇ ਦਿਨ ਦੇ ਦੀਵਾਨ ਦਾ ਉਦੋਂ ਹੀ ਮਤਾ ਪਾਸ ਹੋ ਗਿਆ। ਦੀਵਾਨ ਲਈ  
 ਦਰਵਾਜ਼ੇ ਮੂਹਰੇ ਖੁਲੇ ਥਾਂ ਪ੍ਰਬੰਧ ਕੀਤਾ ਗਿਆ। ਜਦੋਂ ਚਮਾਰਾਂ ਦੇ ਵਿਹੜੇ ਪਤਾ ਲੱਗਿਆ  
 ਕਿ ਸੰਤਾਂ ਦਾ ਜਾਮਾ ਚਮਾਰਾਂ ਦੇ ਘਰ ਦਾ ਹੈ, ਤਾਂ ਸਾਰਾ ਵੇਹੜਾ ਦੀਵਾਨ ਵਿਚ ਆ  
 ਪੁੱਜਿਆ। ਪਿੰਡ ਦੇ ਮੁਸਲਮਾਨਾਂ ਨੂੰ ਵੀ ਇਹ ਖਸੇ ਅਸਚਰਜ ਦੀ ਗੱਲ ਲੱਗੀ ਕਿ ਜਿਨ੍ਹਾਂ  
 ਚਮਾਰਾਂ ਨੂੰ ਇਹ ਜੱਟ ਛੋਹ ਕੇ ਵੀ ਭਿੱਟੇ ਜਾਂਦੇ ਹਨ, ਅਜੇਹਾ ਚਮਾਰ ਕਿਹੜਾ ਹੈ ਜਿਸ ਨੂੰ

ਸਾਰੇ ਪੁਜਦੇ ਹਨ? ਮੁਸਲਮਾਨ ਵੀ ਦੀਵਾਨ ਵਿਚ ਹੁੰਮ ਹੁਮਾ ਕੇ ਆਏ। ਦਿਨ ਚੜਦੇ  
ਨਾਲ ਹੀ ਦੀਵਾਨ ਆਰੰਭ ਹੋ ਗਿਆ। ਸੰਤਾਂ ਨੇ ਤਾੜ ਲਿਆ ਕਿ ਅੱਜ ਦਾ ਦੀਵਾਨ  
ਸਾਧਾਰਨ ਨਹੀਂ ਹੈ। ਸੰਤਾਂ ਨੇ ਮਨ-ਮੋਹਣੀ ਬੀਨ ਅਤੇ ਲਹਿਰੀਆਂ ਵਜਾ ਕੇ ਮੰਗਲਾ  
ਚਰਨ ਗਾਉਣ ਪਿੱਛੋਂ ਪਹਿਲੀ ਧਾਰਨਾ ਲਾਈ-

ਓ! ਰੱਬ ਮਿਲਦਾ ਗਰੀਬੀ ਦਾਵੇ, ਦੁਨੀਆਂ ਮਾਣ ਕਰਦੀ ਐ।

ਉਥੇ ਕਰਮਾਂ ਦੇ ਹੋਣਗੇ ਨਥੇੜੇ, ਜਾਤ ਕੋਈ ਪੁੱਛਦਾ ਨਹੀਂ।

ਲੱਗ ਨਾ ਕਿਸੇ ਨੂੰ ਜਾਵੇ, ਹੁਉਮੈ ਵਾਲਾ ਰੋਗ ਬੁਰਾ।

ਸਿੰਬਲ ਰੁਖੜਾ ਹੁਲਾਰੇ ਖਾਵੇ, ਖਾਲੀ ਜਾਵੇ ਨਾਮ ਤੋਂ ਬਿਨ੍ਹਾਂ।

ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲਾਂ ਮਾਣ ਨਾ ਕਰੀਂ।

ਆਪਣਿਆਂ ਭਗਤਾਂ ਦੇ, ਰੱਬ ਆ ਕੇ ਕਾਜ ਸਵਾਰੇ।

ਨਾਮਦੇਵ ਨੂੰ ਗੁਆਂਢਣ ਪੁੱਛਦੀ, ਕੀਹਤੋਂ ਤੈਂ ਬਣਾਈ ਛੱਪਰੀ।

ਤੈਂ ਤਾਂ ਸਧਨੇ ਕਸਾਈ ਜਿਹੇ ਤਾਰ ਤੇ,

ਹੇਠ ਬਰੋਟੇ ਦੇ ਮੈਨੂੰ ਰੱਬ ਦੇ ਦਰਸ਼ਨ ਹੋਏ।

ਹੈ ਸੀ ਨਾ, ਮਹਾਤਮਾਂ ਬੁੱਧ ਨੂੰ ਗਿਆਨ ਪ੍ਰਾਪਤੀ ਦਾ ਹੂ-ਹੂ ਨਜ਼ਾਰਾ। ਫਰਕ  
ਪਿੱਪਲ ਅਤੇ ਬੋਹੜ ਦਾ ਸੀ, ਉੱਥੇ ਸੰਤਾਂ ਨੂੰ ਗਿਆਨ ਤਾਂ ਉਹੋ ਜਿਹਾ ਹੀ ਹੋਇਆ ਹੋਇਆਂ  
ਸੀ? ਇਸ ਤਰ੍ਹਾਂ ਇਕ ਇਕ ਧਾਰਨਾ ਨਾਲ ਜੁੜਦੇ ਜਿਹੇ ਭਾਵਾਂ ਸ਼ਬਦ ਲਾ ਕੇ ਸੰਤਾਂ ਨੇ  
ਜਦੋਂ ਮਾਇਆ ਲਈ ਅਪੀਲ ਕੀਤੀ ਤਾਂ ਪਹਿਲਾਂ ਬਰਕਤ ਰੰਘੜ ਨੇ ਇਕ ਰੁਪਈਆ ਭੇਟ  
ਕੀਤਾ।

ਸੰਤਾਂ ਨੇ ਇਸ ਪਿੱਛੋਂ ਭਰਵੀਂ ਆਵਾਜ਼ ਵਿਚ ਧਾਰਨਾ ਗਾਈ ਜਿਸ ਨੇ ਸਾਰੇ  
ਦੀਵਾਨ ਨੂੰ ਹਲੂਣਾ ਦੇ ਦਿੱਤਾ-

ਅੱਲਾ ਵਾਹਿਗੁਰੂ ਕੁਦਾ ਦਾ ਨਾਮ ਇਕ ਹੈ ਭਰਮਾਂ ਚ ਪਈ ਦੁਨੀਆਂ।

ਅੱਵਲ ਅੱਲਾ ਨੈ ਨੂਰ ਉਪਾਇਆ, ਬੰਦੇ ਸਭ ਕੁਦਰਤ ਦੇ।

ਇਸ ਪਿੱਛੋਂ ਸੰਤਾਂ ਨੇ ਬਹੁਤ ਹੀ ਵੈਰਾਗ ਮਈ ਢੰਗ ਨਾਲ ਦਸਿਆ ਕਿ ਵੱਡੇ  
ਸੰਤ ਮਹਾਰਾਜ ਮਸਤੂਆਣੇ ਵਾਲੇ ਗੁਰਮੁਖੇ! ਇਕ ਧਾਰਨਾ ਪੜ੍ਹਦੇ ਹੁੰਦੇ ਸੀ। ਹੁਣ ਮੈਂ ਉਹ  
ਪੜਾਗਾ ਪਿੱਛੇ ਤੁਸੀਂ ਵੀ ਵਾਰੋਂ ਵਾਰੀ ਪੜ੍ਹਨੀ.... ....

ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ।

ਸਭਨਾਂ ਘਟਾ ਵਿਚ ਰਾਮ ਬੋਲਦਾ।

ਇਸ ਪਿੱਛੋਂ ਸੰਤਾਂ ਨੇ ਜੁਆਨੀਆਂ ਨੂੰ ਵੰਗਾਰਣ ਵਾਲੀਆਂ ਕੁਝ ਧਾਰਨਾਂ  
ਪੜ੍ਹੀਆਂ-

ਧਨ ਜੋਬਨ ਛੁੱਲਾਂ ਦੀਆਂ ਵਾੜੀਆਂ, ਸਦਾ ਨਹੀਂ ਆਬਾਦ ਰਹਿਣੀਆਂ।

ਤੈਨੂੰ ਰੋਗ ਦਾ ਪਤਾ ਨਹੀਂ ਕੋਈ, ਵੈਦਾ ਮੇਰੀ ਬਾਂਹ ਛੱਡਦੇ।

ਸੋਹਣੀ ਜਿੰਦੜੀ ਨੇ ਰਾਹੇ ਮੈਤਾਂ ਦੇ ਪੈਣਾ।

ਜੇ ਮੈਂ ਜਾਣਦੀ ਤਿਲਾਂ ਨੇ ਛੁੱਲ ਜਾਣਾ, ਸੰਭਲ ਕੇ ਬੁੱਕ ਭਰਦੀ।

ਪੁੰਨ ਪਾਪ ਨੀ ਜਿੰਦੜੀਏ ਤੇਰੇ, ਅੱਗੇ ਜਾ ਕੇ ਤੌਲੇ ਜਾਣਗੇ।

ਤੇਰੀ ਅਉਧ ਬੀਤਦੀ ਜਾਵੇ, ਭਜਨ ਕਰ ਗੋਬਿੰਦ ਦਾ।

ਤੇਰੇ ਘਰ ਪ੍ਰਮੇਸ਼ਰ ਆਇਆ, ਸੁੱਤਿਆ ਤੂੰ ਜਾਗ ਬੰਦਿਆ।

ਬਿਨਾਂ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰ ਕੇ।

ਰੱਬਾ! ਕਿਹੜਿਆਂ ਰੰਗਾਂ ਵਿਚ ਖੇਡੋਂ, ਮੈਂ ਜਾਣਾਂ ਤੇਰੀ ਸਾਰ ਨੂੰ।

ਹੱਟ ਖੁਲੀ ਬਾਬੇ ਨਾਨਕ ਦੀ, ਸੌਦਾ ਲੈਣਗੇ ਨਸੀਬਾਂ ਵਾਲੇ।  
 ਬਾਣੀ ਧੁਰ ਦਰਗਾਹੋਂ ਆਈ, ਪਾਪੀਆਂ ਦੇ ਤਾਰਨੇ ਨੂੰ।  
 ਤੇਰੇ ਨਾਮ ਦੇ ਬਰਾਬਰ ਹੈ ਨੀ, ਖੰਡ ਮਖਿਆਲ ਮਿਸ਼ਗੀ।  
 ਲੱਗ ਕੇ ਗੁਰਾਂ ਦੇ ਚਰਨੀਂ, ਸੋਨਾ ਹੋ ਜਾ ਬਾਰਾਂ ਬੰਨੀ ਦਾ।  
 ਸੰਤਾਂ ਨੇ ਪ੍ਰੇਮ ਤੇ ਜੋਸ਼ ਭਰੀਆਂ ਧਾਰਨਾਂ ਪਿੱਛੋਂ ਵੱਡੇ ਸੰਤਾਂ ਦੀ ਯਾਦ ਕਰਾ ਕੇ  
 ਉਨ੍ਹਾਂ ਦੀ ਇਕ ਧਾਰਨਾ ਫਿਰ ਸਾਰੇ ਦੀਵਾਨ ਤੋਂ ਗਵਾਈ-  
 ਸਾਡੇ ਗੁਰਾਂ ਨੇ ਜਹਾਜ ਬਣਾਇਆ, ਜੇਹੜਾ ਚਲਦਾ ਹੈ ਬਿਨ ਬੰਬੇ।  
 ਨਸੀਬਾਂ ਵਾਲੇ ਚੜ੍ਹ ਜਾਣਗੇ, ਰਹਿ ਜਾਣਗੇ ਨਿਕਰਮਣ ਬੰਦੇ।  
 ਏਨੀ ਦੇਰ ਨੂੰ ਦਰਵਾਜ਼ੇ ਦੀਆਂ ਚੌਕੜੀਆਂ ਅੱਗੇ ਦਾਣਿਆਂ ਦੇ ਦੇਰ ਲੱਗ ਗਏ,  
 ਤੇ ਇਕ ਭਾਈ ਨੂੰ ਸਹਾਇਤਾ ਦੇਣ ਵਾਲਿਆਂ ਦੇ ਅਰਦਾਸ ਵਿਚ ਨਾਉਂ ਲੈਣ ਦੀ ਲਿਸਟ  
 ਬਣਾ ਰਿਹਾ ਦੇਖ ਕੇ, ਸੰਤਾਂ ਨੇ ਦਾਨੀਆਂ ਦੇ ਮਨਾਂ ਨੂੰ ਭਰਵੀਂ ਤਸੱਲੀ ਦੇਣ ਵਾਲੀ  
 ਧਾਰਨਾ ਗਾਉਣੀ ਆਰੰਭ ਦਿੱਤੀ-  
 ਹੋਵੇ ਮਨਜ਼ੂਰ ਏਹਨਾਂ ਸੇਵਕਾਂ ਦੀ ਸੇਵਾ।  
**ਅਖੀਰ:-**  
 ਮਨ ਹੋ ਕੇ ਵੈਰਾਗੀ ਚੱਲਿਆ ਰੰਗਲੀ ਦੁਨੀਆਂ ਤੋਂ।  
 ਸ਼ਬਦ ਦੀ ਧਾਰਨਾ ਪੜ ਕੇ ਸੰਤਾਂ ਨੇ ਬੇਨਤੀ ਕੀਤੀ ਕਿ ਸਭ ਰਸਦਾਂ ਸੰਗਤਾਂ  
 ਗੱਡੇ ਜੋੜ ਕੇ ਲੰਗਰ ਵਿਚ ਛੱਡ ਆਉਣ ਅਤੇ ਅਸੀਂ ਹੁਣੇ ਹੀ ਅਗਲੇ ਪਿੰਡ ਚਲੇ ਜਾਣਾ  
 ਹੈ।  
 ਲੋਕਾਂ ਨੇ ਬਬੇਰਾ ਜ਼ੋਰ ਲਾਇਆ ਕਿ ਸੰਤ ਇਕ ਦੀਵਾਨ ਹੋਰ ਲਾਉਣ, ‘ਪਰ  
 ਜੋਗੀ ਗਏ ਨਾ ਬਹੁੜਦੇ ਸੁੰਦਰਾਂ ਨੂੰ’, ਸਾਧੂ ਕਿਸ ਦੇ ਮਿੱਤ ਹੁੰਦੇ ਹਨ, ਉਹ ਚਲੇ ਗਏ।  
 ਸੰਤਾਂ ਦੀ ਜੁਬਾਨ ਵਿਚ ਬੜਾ ਰਸ ਸੀ। ਕਿਵੇਂ ਘੁੰਡੀਆਂ ਖੋਲ੍ਹ ਖੋਲ੍ਹ ਕੇ ਸਮਝਾਉਂਦੇ  
 ਸੀ। ਕਈ ਦਿਨ ਸੰਤਾਂ ਦੀ ਧਾਰਨਾ ਤੇ ਉਹਨਾਂ ਦੀਆਂ ਸੁਣਾਈਆਂ ਸਾਖੀਆਂ ਤੇ ਸ਼ਾਜ਼ਾਂ  
 ਦੀ ਛਣਕਾਰ ਦੀ ਚਰਚਾ ਹੁੰਦੀ ਰਹੀ।

\* \* \* \* \*

ਸਾਡੇ ਪਿੰਡ ਨੂੰ ਇਕ ਵਾਰੀ ਇਕ ਹੋਰ ਸੰਤ ਜੀ ਨੇ ਪਵਿੱਤਰ ਕੀਤਾ। ਸੰਤ ਜੀ ਦੀ ਆਮਦ  
 ਤੋਂ ਹਫਤਾ ਭਰ ਪਹਿਲਾਂ ਪਿੰਡ ਦੀਆਂ ਉਹਨਾਂ ਗਲੀਆਂ ਦਾ, ਜਿੱਥੋਂ ਦੀ ਸੰਤਾਂ ਨੇ  
 ਲੰਘਣਾ ਸੀ, ਕੂੜਾ ਕਰਕਟ ਹੂੰਝੀਂਦਾ ਰਿਹਾ। ਸੰਤਾਂ ਦੇ ਠਹਿਰਨ ਵਾਲੀ ਬੈਠਕ ਦੇ ਤਾਂ  
 ਜਿਵੇਂ ਭਾਗ ਜਾਗ ਪਏ। ਆਸ ਪਾਸ ਦੀ ਸਫ਼ਾਈ ਤੋਂ ਇਲਾਵਾ ਸਫ਼ੈਦੀ ਕਰਕੇ ਫਰਸ਼ ਉਤੇ  
 ਗੋਰੇ ਦੀ ਤਲੀ ਦਿਵਾ ਕੇ ਚਾਦਰਾਂ ਵਿਛਾਈਆਂ ਗਈਆਂ।  
 ਸੰਤਾਂ ਦੇ ‘ਸੁਖ-ਆਸਨ’ ਹੋਣ ਲਈ ਅਣਲੱਗ ਨਵਾਰੀ ਪਾਲੰਘ ਅਤੇ ਸੱਤ  
 ਬਿਸਤਰੇ ਅੱਲਗ ਰੱਖੇ ਗਏ, ਜਿਹੜੇ ਜਦੋਂ ਸੰਤ ਬਾਹਰ ਅੰਦਰ ਉਠ ਕੇ ਜਾਂਦੇ, ਬਦਲ  
 ਦਿੱਤੇ ਜਾਂਦੇ। (ਇਹ ਬਿਸਤਰੇ ਸੰਤਾਂ ਦੇ ਸ਼ਰਧਾਲੂ ਅਤੇ ਨਾਲ ਆਏ ਸੇਵਕ ਹੀ ਲੈ ਜਾਂਦੇ  
 ਹਨ, ਅਥੇ ਇਹ ਗੀਤ ਹੈ।) ਮੰਜੇ ਦੇ ਪਾਵਿਆਂ ਦੀ ਸਿਰਿਆਂ ਨੂੰ ਕੋਮਲ ਗੀਝਾਂ ਨਾਲ ਕੱਢੇ  
 ਲਗੜੀ ਦੇ ਫੁੱਲਾਂ ਵਾਲੇ ਗੁਮਾਲ ਬੰਨ੍ਹੇ ਗਏ। ਪਾਵਿਆਂ ਨਾਲ ਮੰਤੀਏ, ਗੁਲਾਬ, ਚੰਬੇਲੀ ਦੇ  
 ਫੁੱਲਾਂ ਦੇ ਹਾਰ ਲਪੇਟੇ ਗਏ। ਜਿੱਥੋਂ ਦੀ ਹਵਾ ਅੰਦਰ ਆਉਂਦੀ ਸੀ ਉਸ ਹਰ ਬੂਹੇ ਬਾਰੀ ਤੇ  
 ਝੀਥਾਂ ਵਿਚ ਕੁਝ ਉਚੇਚੇ ਫੁੱਲਾਂ ਦੇ ਗੁਲਦਸਤੇ ਲਿਆ ਕੇ ਅਤੇ ਬਚਦੇ ਗਲਾਸਾਂ ਤੇ

ਗੜ੍ਹੀਆਂ ਵਿਚ ਪਾ ਕੇ ਰੱਖੋ ਗਏ।

ਘੂੰ ਕਰਦੀ ਸੰਤਾਂ ਦੀ ਬਿਉਕ ਕਾਰ ਉਹਨਾਂ ਨੂੰ ਸੂਏ ਦੀ ਪਟੜੀ ਉਤੇ ਛੱਡ ਗਈ। ਸੰਤ ਮਹਾਰਾਜ ਉਥੋਂ ਦੂਜੀ ਕਾਰ ਵਿਚ ਇਕ ਫਰਲਾਂਗ ਦਾ ਪੈਂਡਾ ਕਰਕੇ ਸਾਡੇ ਪਿੰਡ ਦੀ ਧਰਤੀ ਪਵਿੱਤਰ ਕਰਨ ਲਈ ਆਏ।

ਜਦੋਂ ਸੰਤ ਜੀ ਕਾਰ ਵਿਚੋਂ ਉਤਰੇ ਉਹਨਾਂ ਦੇ ਕੋਮਲ ਚਰਨਾਂ ਲਈ ਇਕ ਨਵੀਂ ਜੁੱਤੀ ਪੇਸ਼ ਕੀਤੀ ਗਈ। ਜਦੋਂ ਸੰਤ ਬੈਠਕ ਦੇ ਬੁੱਹੇ ਤੱਕ ਦਸ ਕਦਮਾਂ ਦੀ ਮੰਜ਼ਿਲ ਮਾਰ ਕੇ ਦਰਵਾਜ਼ਾ ਵੜਨ ਲੱਗੇ ਤਾਂ ਸੇਵਕ ਨੇ ਦੂਜੀ ਜੁੱਤੀ ਲਾਹ ਕੇ ਤੀਜੀ ਪਹਨਾ ਦਿੱਤੀ। ਜਦੋਂ ਸੰਤ ਮੰਜੇ ਉਤੇ ਬਿਗਾਜਮਾਨ ਹੋਏ ਤਾਂ ਤੀਜੀ ਜੁੱਤੀ ਇਕ ਪਾਸੇ ਰੱਖ ਕੇ ਇਕ ਵਧੀਆ ਵਲੈਤੀ ਸਲੀਪਰ ਰੱਖ ਦਿੱਤੇ। ਸੰਤਾਂ ਨੇ ਜਦੋਂ ਰੇਸ਼ਮੀ ਜੁਗਾਬਾਂ ਵਾਲੇ ਚਰਨ ਉਤਾਰਾ, ਮੰਜੇ ਵੱਲ ਨੂੰ ਚੁੱਕੇ ਤਾਂ ਸ਼ਰਧਾਲੂਆਂ ਨੇ ਮਸਾਂ ਮਸਾਂ ਮੱਥੇ ਛੁਹਾ ਛੁਹਾ ਕੇ 'ਚਰਨ ਛੋਹ' ਪ੍ਰਾਪਤ ਕੀਤੀ।

ਸੰਤਾਂ ਦੀ ਚਰਨ ਧੂੜ ਮੱਥੇ ਨੂੰ ਲਾਉਣ ਦੀ ਗੀਝ ਏਹੋ ਜਿਹੇ ਨਵੇਂ ਜਮਾਨੇ ਦੇ ਸੰਤਾਂ ਨੂੰ ਦੇਖ ਕੇ ਹੁਣ ਠੀਕ ਨਹੀਂ ਜਚਦੀ। ਮੈਂ ਕਿਤਨਾ ਚਿਰ ਇਹ ਸੋਚਦਾ ਰਿਹਾ ਕਿ ਜੇ ਇਹਨਾਂ ਸੰਤਾਂ ਦੀ ਚਰਨ ਧੂੜ ਦਾ ਕੋਈ ਸ਼ਰਧਾਲੂ ਹੋਵੇ ਤਾਂ ਉਸ ਨੂੰ ਨਿਰਾਸ਼ਤਾ ਦਾ ਬੁਰਾ ਮੂੰਹ ਹੀ ਦੇਖਣਾ ਪਵੇ। ਚਰਨ ਧੂੜ ਤਾਂ ਵੱਖ ਰਹੀ, ਸੰਤਾਂ ਦੀ ਤਾਂ ਕਿਸੇ ਜੁੱਤੀ ਜਾਂ ਵਲਾਇਤੀ ਸਲੀਪਰਾਂ ਦੇ ਤਲੇ ਚੱਟ ਕੇ ਵੀ ਮਿੱਟੀ ਦਾ ਕਿਣਕਾ ਨਹੀਂ ਲੱਭਦਾ। ਚਰਨ ਧੂੜ ਦੇ ਪਰੇਮੀ ਹੁਣ ਸੰਤਾਂ ਦੀਆਂ ਮੋਟਰਾਂ ਦੇ ਟਾਇਰਾਂ ਦੀ ਮਿੱਟੀ ਲਾਹ ਲਿਆ ਕਰਨ ਤਾਂ ਚੈੰਗਾ ਹੈ।

ਸਾਡੇ ਪਿੰਡ ਸ਼ਾਇਦ ਸ਼ਰਧਾਲੂ ਘੁੱਟ ਸਨ, ਆਖਦੇ ਹਨ ਹੋਰ ਪਿੰਡਾਂ ਦੀ ਗੀਤ ਹੈ, ਇਹ ਸੰਤ ਜੀ ਜਦੋਂ ਪਿੰਡ ਦੀਆਂ ਗਲੀਆਂ ਦੇ ਵਿਚੋਂ ਦੀ ਲੰਘਦੇ ਹਨ, ਜਨਨਾਨੀਆਂ ਦੁੱਧ ਦੇ ਗਿਲਾਸ ਲੈ ਕੇ ਖੜ ਜਾਂਦੀਆਂ ਹਨ। ਸੰਤ ਇਕ ਘੁੱਟ ਭਰ ਕੇ ਦੁੱਧ ਜੂਠਾ ਜਾਂ 'ਸੁੱਚਾ' ਕਰਦੇ ਜਾਂਦੇ ਹਨ ਤੇ ਸ਼ਰਧਾਲੂ ਉਹ ਸ਼ੀਤ ਪ੍ਰਸ਼ਾਦ ਸਾਰੇ ਟੱਬਰ ਨੂੰ ਵਰਤਾਉਂਦੇ ਹਨ।

ਸੰਤਾਂ ਨੇ ਆਪਣਾ ਤਖ਼ਤ ਪੋਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਲਵਾਇਆ, ਜਦੋਂ ਉਹ ਵਲਾਇਤੀ ਸੈਟਾਂ ਨਾਲ ਮਹਿਕਦੀ ਰੇਸ਼ਮੀ ਖੜੀ ਨੂੰ ਛੱਡਦੇ ਐਨਕਾਂ ਵਿਚ ਨਾਮ ਬੁਮਾਗੀ ਨਾਲ ਮਖਮੂਰ ਅੱਧ ਬੁਲੀਆਂ ਅੱਖਾਂ ਝਮਕਦੇ ਦੀਵਾਨ ਵਿਚ ਪੁੱਜੇ ਤਾਂ ਸਾਰੇ ਵਾਯੂ ਮੰਡਲ ਵਿਚ ਇਕ ਸੁਗੰਧੀ ਭਰਿਆ ਛਨਾਟਾ ਛਾ ਗਿਆ।

ਸੰਤਾਂ ਨੇ ਦੀਵਾਨ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਸ਼ਰਧਾਲੂ ਦੇ ਬੇਟੇ ਤੋਂ ਇਸ ਲਈ ਪਾਣੀ ਪੀਣ ਤੋਂ ਇਨਕਾਰ ਕਰ ਦੇਣ ਦੀ ਸਾਖੀ ਸੁਣਾਈ ਕਿ ਉਸ ਦੇ ਹੱਥ ਕੋਮਲ ਸਨ, ਕਿਉਂ ਕਿ ਉਸਨੇ ਪਹਿਲਾਂ ਕਦੇ ਉਹਨਾਂ ਹੱਥਾਂ ਨਾਲ ਕੰਮ ਨਹੀਂ ਸੀ ਕੀਤਾ। ਸਾਖੀ ਖੂਬ ਰਸੀਲੇ ਢੰਗ ਨਾਲ ਸੁਣਾਈ ਅਤੇ ਲੋਕਾਂ ਨੂੰ ਹੱਥਾਂ ਕੰਮ ਅਤੇ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਕਾਸ਼! ਉਸ ਸਾਖੀ ਤੇ ਅਮਲ ਕਰਕੇ ਦਿਖਾ ਦੇਣ ਦੀ ਸ਼ਕਤੀ ਵੀ ਰੱਖਦੇ ਹੁੰਦੇ।

ਜਿਸ ਬੈਠਕ ਵਿਚ ਸੰਤ ਠਹਿਰੇ ਸਨ, ਉਸ ਦੇ ਆਸ ਪਾਸ ਮਹੀਨਾਂ ਭਰ ਪਿੱਛੋਂ ਸੰਤਾਂ ਦੇ ਵਰਤੇ ਸਾਬਣ ਅਤੇ ਅਤਰ ਦੀਆਂ ਮਹਿਕਾਂ ਉਠਦੀਆਂ ਰਹੀਆਂ। ਕੀ ਕਿਸੇ ਧਰਤੀ ਦੇ ਇਸ ਤੋਂ ਚੰਗੇ ਭਾਗ ਹੋ ਸਕਦੇ ਹਨ?

ਏਸੇ ਪਿੰਡ ਦੇ ਇਕ ਸ਼ਾਨਦਾਰ ਸ਼ੌਕ ਰੱਖਣ ਵਾਲੇ ਸਰਦਾਰ ਨੂੰ ਜਦੋਂ ਮੈਂ ਉਸ ਤੋਂ ਥੋੜ੍ਹਾ ਚਿਰ ਪਿੱਛੋਂ ਇਸੇ ਬੈਠਕ ਵਿਚ ਦੇਖ ਕੇ ਅੰਦਰਾਜ਼ਾ ਲਾਇਆ ਕਿ ਸ੍ਰੀ ਮਾਨ ਸਰਦਾਰ

ਸਾਹਿਬ ਨੂੰ, ਜਿਹੜੇ ਕਦੀ ਰਿਆਸਤੀ ਅਹਿਲਕਾਰ ਤੇ ਵੱਡੇ ਵਜ਼ੀਰ ਵੀ ਰਹੇ ਹਨ, ਵਧੀਆ ਪਹਿਨਣ ਪੱਚਰਨ ਦੇ ਨੰਬਰ ਵੱਧ ਦਿੱਤੇ ਜਾਣ ਕਿ ਸੰਤ ਜੀ ਨੂੰ, ਮੇਰਾ ਮਨ ਦੁਬਿਧਾ ਵਿਚ ਪੈ ਗਿਆ? ਇਸ ਦੁਬਿਧਾ ਵਿਚ ਪਤਾ ਨਹੀਂ ਕਿੰਨਾਂ ਚਿਰ ਮੈਂ ਹੋਰ ਫਸਿਆ ਰਹਿੰਦਾ, ਜੇ ਉਹ ਆਲੀਸ਼ਾਨ ਸ਼ਾਨਾਂ ਵਾਲਾ ਸੋਹਣਾ ਸਰਦਾਰ ਜਮਾਨੇ ਦੀ ਹਵਾ ਮੁਤਾਬਕ ਖੱਦਰ ਧਾਰੀ ਨਾ ਹੋ ਗਿਆ ਹੁੰਦਾ ਅਤੇ ਓਧਰ ਸੰਤ ਜੀ ੧੬ ਸਿੰਗਾਰਾਂ ਦੀ ਥਾਂ ੩੨ ਸਿੰਗਾਰਾਂ ਦੇ ਧਾਰਨੀ ਨਾ ਬਣ ਗਏ ਹੁੰਦੇ। ਪੁਰਣੇ 'ਕਾਵਿ ਦਰਸਨ' ਵਾਲੇ ੧੬ ਸਿੰਗਾਰਾਂ ਨੂੰ ਕੀ ਪਤਾ ਸੀ ਕਿ 'ਸੌਚ ਸ਼ਨਾਨ ਸੁ ਅੰਜਨ ਮੰਜਨ' ਵਾਲੇ ੧੬ ਸਿੰਗਾਰਾਂ ਤੋਂ ਇਲਾਵਾ ਸਿਤਾਰਿਆਂ ਤੋਂ ਪਰੇ ਸਿੰਗਾਰਾਂ ਦੀ ਦੁਨੀਆਂ ਹੋਰ ਵੀ ਹੈ।

ਮੇਰੇ ਪਿੰਡ ਤੋਂ ਕੁਝ ਵਿੱਖ 'ਤੇ ਹੀ ਰੋੜੇ ਵਾਲੀ ਖੂਹੀ ਤੇ ਇਕ ਵਾਰੀ ਚਾਲੀਹਾ ਕੱਟਣ ਵਾਲੇ ਸੰਤ ਆ ਧਸਕੇ। ਸੰਤਾਂ ਦਾ ਇਕ ਸੇਵਕ ਹੋਰ ਪਿੰਡਾਂ ਵਾਂਗ ਸਾਡੇ ਪਿੰਡ ਵੀ ਗਜ਼ਾ ਨੂੰ ਆਉਂਦਾ। ਉਸ ਹੱਟੇ ਕੱਟੇ ਦੇ ਮੰਹ ਉਤੇ ਅੱਖਾਂ ਤੱਕ ਪਰਨਾ ਤੇ ਬੁੱਲਾਂ ਤੱਕ ਗੇਰੂ ਰੰਗੀ ਢਾਠੀ ਬੰਨੀ ਹੁੰਦੀ, ਉਸ ਨੇ ਪਿੱਤਲ ਦੀ ਟੂਟੀ ਵਾਲੀ ਲਿਸ਼ਕਦੀ ਚਿੱਪੀ 'ਮੱਖਣ ਰਾਮ' ਦੇ ਆਵਾਜ਼ਿਆਂ ਨਾਲ ਜਦੋਂ ਲਵੇਰਿਆਂ ਵਾਲੇ ਘਰਾਂ ਤੋਂ ਭਰ ਲੈਣੀ, ਲੋਕਾਂ ਦੇ ਇਸ 'ਤਿਲ ਛੁੱਲ' ਨੂੰ ਵੱਡੇ ਸੰਤਾਂ ਤੱਕ ਪੁਰਚਾਉਣ ਲਈ ਸਾਰੇ ਰਾਹ, ਖਹਿੜੇ ਤੇ ਪਗਡੰਡੀਆਂ ਛੱਡ ਕੇ ਦੈੜਾਂ ਵਾਲੇ ਖੇਤਾਂ ਵਿਚ ਦੀ ਸਿੱਧੀ ਹੋ ਦੌੜ ਲਗਾ ਦੇਣੀ।

ਜਦੋਂ ਕਿਸੇ ਨੇ ਸੰਤਾਂ ਦੀ 'ਕਰਨੀ' ਦੀ ਗੱਲ ਪ੍ਰੁਛਣੀ ਫਿਰ ਤਾਂ ਜਿਵੇਂ ਬਿੱਲੀ ਦੇ ਭਾਗੀ ਛਿੱਕਾ ਹੀ ਟੁੱਟ ਗਿਆ ਹੋਵੇ। ਸੰਤਾਂ ਦੀ ਤਾਗੀਫ਼ ਦੇ ਉਸ ਨੇ ਦਫ਼ਤਰ ਖੋਲ੍ਹ ਛੱਡਣੇ, 'ਸੰਤਾਂ ਨੇ ਦੀਵਾਲੀ ਤੋਂ ਪਹਿਲਾਂ ਰੋਹੀ ਵਾਲੇ ਖੂਹ ਉਤੇ ਖੁਵਾਜੇ ਦੀ ਅਰਾਧਨਾ ਆਰੰਭ ਕੀਤੀ, ਚਾਲੀਵੇਂ ਦਿਨ ਖੁਵਾਜਾ ਅਰਜ਼ਾ ਕੇ ਉਪਰ ਉਠਿਆ। ਉਹਨਾਂ ਦੇ ਨਾਲ ਕਈ ਚਿੱਲਾਂ (ਚਾਲੀਹਾ) ਕੱਢਣ ਵਾਲੇ ਖੁਵਾਜੇ ਦੀ ਤਾਬ ਨਾ ਝੱਲ ਸਕੇ। ਉਹਨਾਂ ਦੇ ਦਿਮਾਗ ਫਿਰ ਗਏ। ਸੰਤਾਂ ਵਿਚ ਕਲਾ ਪੂਰੀ ਸੀ, ਇਹਨਾਂ ਨੇ ਫੁੱਟ ਖੁਵਾਜੇ ਨੂੰ ਨੱਥ ਲਿਆ। ਹੁਣ ਜੋ ਖੁਵਾਜੇ ਨੂੰ ਕਹਿੰਦੇ ਹਨ ਉਹ ਫੁੱਟ ਕਰ ਦਿਖਾਉਂਦਾ ਹੈ।

ਸੰਤਾਂ ਦੀ ਇਸ ਤਰ੍ਹਾਂ ਦੀ 'ਅਗਾਧ ਬੋਧ ਸ਼ਕਤੀ' ਦੀਆਂ ਗੱਲਾਂ ਸੁਣ ਕੇ ਰੋੜੇ ਵਾਲੀ ਖੂਹੀ ਤੇ ਜਮ-ਘਟੇ ਲਗਣੇ ਸ਼ੁਰੂ ਹੋ ਗਏ। ਉਥੇ ਸੰਤਾਂ ਨੇ ਇਕ ਕੱਚਾ ਭੋਗ ਬਣਾ ਲਿਆ। ਜਿਨ੍ਹਾਂ ਬਾਂਝ ਅੰਰਤਾਂ ਨੂੰ ਬੱਚੇ ਨਾ ਹੁੰਦੇ ਹੋਣ, ਸੰਤਾਂ ਨੇ ਉਹਨਾਂ ਦੇ ਇਲਾਜ ਦਾ ਐਲਾਨ ਕਰ ਦਿੱਤਾ। ਇਕ ਵਾਰੀ ਇਕ ਭਲੀ ਮਾਣਸ, ਪਰ ਦਿਲ ਗੁਰਦੇ ਵਾਲੀ ਤੀਵੀਂ ਨੇ ਪਰਦਾ ਚਾਕ ਕਰਦਿਆਂ ਕਿਹਾ ਕਿ, ਇਹ ਜਾਏ ਖਾਣਾ ਸਾਧ ਕਿੰਨੇ ਬਣਾਇਆ ਇਹ ਤਾਂ ਸਾਨੂੰ ਹੈ, ਇਕ ਕਿੱਲੀ ਨੂੰ ਨਾਲਾ ਬੰਨਿਆ ਹੋਇਆ ਹੈ? ਜਿਹੜੀ ਤਾਂ ਅਣਭੋਲ ਹੁੰਦੀ ਹੈ ਉਹ ਤਾਂ ਸਾਧ ਦੇ ਜਾਲ ਵਿਚ ਫਸ ਜਾਂਦੀ ਹੈ, ਜੇਹੜੀ ਅੱਗੇ ਟੱਕਰ ਪਵੇ, ਉਸ ਨੂੰ ਆਖ ਦਿੰਦਾ ਹੈ, ਕੁਝੇ ਗੁੱਸਾ ਕਾਹਨੂੰ ਕਰਦੀ ਹੈਂ, ਮੈਂ ਤਾਂ ਉਹ ਕਿੱਲੀ ਨਾਲ ਬੰਨਿਆ ਹੋਇਆ ਖੋਲਣ ਲਈ ਕਿਹਾ ਸੀ?

ਬੜੇ ਦਿਨਾਂ ਪਿੱਛੋਂ ਪਤਾ ਲੱਗਿਆ ਕਿ ਸੰਤ ਖੂਹੀ ਵਾਲੇ ਭੋਰੇ ਨੂੰ ਛੱਡ ਕੇ ਕਿਧਰੇ ਚਲੇ ਗਏ ਹਨ। ਨਾਲ ਹੀ ਇਹ ਵੀ ਕੰਨਾਂ ਸ਼ੋਗੀ ਗੱਲ ਸ਼ੁਰੂ ਹੋ ਗਈ ਕਿ ਸੰਤਾਂ ਨਾਲ ਲਾਗਲੇ ਪਿੰਡ ਦੀ ਇਕ ਮੁਟਿਆਰ ਵੀ ਨਿਕਲ ਗਈ ਹੈ। ਸੰਤ ਮਹਾਰਾਜ ਜੀ ਫਿਰ ਵੀ ਨਿਰਦੇਸ਼ ਸਨ, ਕੁੜੀ ਸੰਤਾਂ ਨੇ ਬੋੜੀ ਕੱਢੀ ਸੀ, ਉਹ ਤਾਂ ਸੰਤਾਂ ਨਾਲ ਆਪ ਨਿਕਲੀ ਸੀ?

'ਕਿਉਂ ਨਾ ਬਲਿਹਾਰ ਜਾਈਏ ਸੰਤਾਂ ਦੀ ਇਸ ਅਪਾਰ ਲੀਲ੍ਹਾ ਤੋਂ?'  
ਇਕ ਵਾਰੀ ਭਾਗੀ ਮੀਂਹ ਪੈਣ ਪਿੱਛੋਂ ਹੜ੍ਹ ਕੀ ਆਏ ਸਾਰੀਆਂ ਫਸਲਾਂ ਫਨਾਹ ਹੋ

ਗਈਆਂ। ਲੋਕ ਉਦਰੇ ਹੋਏ ਮਨਾਂ ਨਾਲ ਉਬਾਸੀਆਂ ਭੰਨ ਰਹੇ ਸੀ, ਚੰਗੀ ਖਬਰ ਆ ਪੁੱਜੀ ਵਈ ਨਾਲ ਲਗਵੇ ਪਿੰਡ ਛਾਪੇ, ਇਕ ਕੂਕੇ ਸੰਤਾਂ ਦਾ ਜਥਾ ਆਇਐ, ਵਈ ਸ਼ਬਦ ਲਾਉਂਦੇ ਨੇ ਬੱਸ ਧਮੱਚੀ ਈ ਚੁੱਕ ਦਿੰਦੇ ਨੇ। ਲੋਕਾਂ ਨੇ ਕੂਕਿਆਂ ਬਾਰੇ ਕਈ ਟੱਪੇ ਜੋੜ ਰਖੇ ਸੀ:-

‘ਕੂਕੇ ਬੜੇ ਕਸੂਤੇ ਪਾਣੀ ਨਾ ਪੀਂਦੇ ਬੋਕੇ ਦਾ।’

‘ਕੂਕੇ ਬੜੇ ਕਸੂਤੇ ਗੜਵੀ ਨਾ ਦਿੰਦੇ ਨਾਉਣ ਨੂੰ।’

‘ਕੂਕੇ ਗਾਉਣ ਲੱਗਣ ਨਾ ਦੇਂਦੇ ਮੇਲੇ ਮੁਖਸਰ ਦੇ।’

ਕਦੇ ਕਦੇ ਮੇਰੇ ਪਿੰਡ ਦੇ ਲੋਕਾਂ ਨੇ, ਇਕੇ ਦੂੱਕੇ ਲੰਘਦੇ ਕਰਦੇ ਡੌਗੀ ਗੜਵੇ ਹੱਥਾਂ ਵਿਚ ਫੜੀ, ਚੁਸਤ ਪਜਾਮਿਆਂ ਤੇ ਕਲੀਆਂ ਵਾਲੇ ਕੂਕੇ ਦੇਖੇ ਤਾਂ ਸੀ ਪਰ ਉਹਨਾਂ ਦਾ ਦੀਵਾਨ ਲੱਗਿਆ ਨਹੀਂ ਸੀ ਸੁਣਿਆ, ਤੇ ਜਦੋਂ ਇਹ ਸੁਣਿਆ, ਵਈ, ਇਸ ਦੀਵਾਨ ਦਾ ਮਰੈਲੀ ਸੰਤ ਨਚਦਾ ਵੀ ਹੈ, ਫਿਰ ਤਾਂ ਲੋਕਾਂ ਦੇ ਸਭ ਗਮ ਦੂਰ ਹੋ ਗਏ।

‘ਕਹਿੰਦੇ ਕੂਕਿਆਂ ਨੂੰ ਤਾਂ ਭਾਈ! ਏਨਾ ਹਾਲ ਪੈਂਦੇ, ਜਦੋਂ ਸੰਤ ਮਸਤਾਨਾ, ਹੋ ਜਾਂਦੇ, ਸ਼ਬਦ ਗਾਉਂਦਾ ਗਾਉਂਦਾ ਛਾਲ ਮਾਰ ਕੇ ਦਰੱਖਤ ਉੱਤੇ ਜਾ ਚੜਦੇ।’

‘ਚਲੋ ਉਏ ਨਾਲੇ ਤਮਾਸਾ ਦੇਖਾਂਗੇ, ਨਾਲੇ ਚਾਰ ਰੱਬ ਦੇ ਘਰ ਦੀਆਂ ਵੀ ਸੁਣਾਗੇ।’ ਇਉਂ ਗੱਲਾਂ ਬਾਤਾਂ ਕਰਦੇ ਲੋਕੀਂ, ਇਕ ਦੂਜੇ ਨੂੰ ਨਾਲ ਲੈਂਦੇ ਢਾਣੀਆਂ ਬਣਾ ਕੇ ਦੀਵਾਨ ਵਿਚ ਪੁੱਜ ਗਏ।

ਢੋਲਕੀ ਦੀ ਚਟਕ ਚਾਲ ਦੀ ਤਿੱਖੀ ਆਵਾਜ਼ ਨੇ ਦੂਰੋਂ ਹੀ ਲੋਕਾਂ ਨੂੰ ਦੱਸ ਦਿੱਤਾ ਵਈ ਦੀਵਾਨ ਕਿੱਥੇ ਲੱਗਾ ਹੋਇਆ ਹੈ? ਇਕ ਖੁਲ੍ਹੇ ਚੁਗਾਨ ਵਿਚ ਚਿੱਟੇ ਕੱਪੜਿਆ ਅਤੇ ਗੋਲ ਪਗੜੀਆਂ ਵਾਲੇ ਕੂਕਿਆਂ ਦਾ ਜਥਾ ਹੱਥਾਂ ਵਿਚ ਛੈਣੇ ਫੜੀ ਖੂਬ ਸਿਰ ਮਾਰ ਮਾਰ ਕੇ ਸ਼ਬਦ ਗਾ ਰਿਹਾ ਸੀ। ਅਚਾਨਕ ਹੀ ਪੀੜ ਵਿਚੋਂ ਇਕ ਕੁਕਾ ਸਪਰਿੰਗ ਵਾਂਗ ਵਲ ਖਾ ਕੇ ਉਠਿਆ ਤੇ ਕੰਨ ਵਿਚ ਉਂਗਲੀ ਪਾ ਕੇ ਆਵਾਜ਼ ਕੱਢੀ-

‘ਕੱਢੇ ਢੋਲ ਤੇ ਵਾਹਿਗੁਰੂ ਬੋਲੀਂ, ਬਣ ਜਾਈਂ ਨਾਮਪਾਰੀਆ।’

ਉਸਦੇ ਮੰਹੋਂ ਧਾਰਨਾ ਨਿਕਲਣ ਦੀ ਦੇਰ ਸੀ ਕਿ ਸ਼ਬਦੀ ਜੱਥਾ ਮੁੜ ਮੁੜ ਪੜ੍ਹਦਾ ਲੋਟ ਪੋਟਣੀਏ ਹੋ ਗਿਆ। ਬਸ ਫਿਰ ਕੀ ਸੀ ਇਕ ਤੋਂ ਬਾਅਦ ਦੂਜੀ ਧਾਰਨਾ ਦਾ ਤੀਰ, ਕਮਾਣ ਦੇ ਕੁੰਦੇ ਵਿਚੋਂ ਛੁਟਦਾ ਤੇ ਸਰੋਤਿਆਂ ਨੂੰ ਵਿੰਨ੍ਹਦਾ ਗਿਆ-

‘ਓਇ! ਉਹ ਘਰ ਕੂਕਿਆਂ ਦਾ ਜਿੱਥੇ ਛੈਣੇ ਢੋਲਕੀ ਖੜ੍ਹਕੇ।’

‘ਬਾਲੀ ਭੰਨ ਕੇ ਬਣਾ ਲਏ ਛੈਣੇ, ਵਈ, ਬੱਲੇ ਏਨ੍ਹਾਂ ਕੂਕਿਆਂ ਨੇ।’

‘ਮੇਰੇ ਛੈਣਿਆਂ ਚੋਂ ਹਰਿ ਹਰਿ ਬੋਲੇ, ਢੋਲਕੀ ਚੋਂ ਰਾਮ ਬੋਲਦਾ।’

ਉਹਨਾਂ ਦਿਨਾਂ ਵਿਚ ਕੂਕਿਆਂ ਨੇ ਦੋ ਲਹਿਰਾਂ ਚਲਾਈਆਂ ਹੋਈਆਂ ਸਨ ਇਕ ਇਹ ਕਿ ਪੰਜਾਬ ਵਿਚ ਰੂਸ ਆਉਣ ਵਾਲਾ ਹੈ, ਉਹ ਸੌ ਸਾਖੀ ਵਿਚੋਂ ਤੁਕਾਂ ਪੜ੍ਹ ਕੇ ਸੁਣਾਇਆ ਕਰਦੇ ਸਨ-

ਜਦ ਰੂਸ ਪੰਜਾਬੇ ਆਵੇ,

ਟਕੇ ਸੈਰ ਅੰਨ ਵਿਕਾਵੇ।

ਮੇਰਾ ਸਿੱਖ ਭੁੱਖਾ ਨਾ ਜਾਵੇ।

ਤੇ ਨਾਲ ਹੀ ਆਖਦੇ ਸਨ-ਇਸ ਖਲਬਲੀ ਤੋਂ ਬਚਣ ਲਈ ਲੋਕ ਭੱਜ ਕੇ ਰਵਾਲਸਰ ਪਹਾੜਾਂ ਉੱਤੇ ਜਾ ਵੱਸਣ ਤਾਂ ਹੀ ਬਚਣਗੇ? ਦੂਜੀ ਲਹਿਰ ਉਨ੍ਹਾਂ ਦੀ ਅੰਗ੍ਰੇਜ਼ਾਂ ਦੇ ਵਿਰੋਧ ਵਿਚ ਸੀ, ਜਿਸ ਵਿਚ ਇਸ ਗੱਲ ਦਾ ਗੁੱਸਾ ਵਧੇਰੇ ਸੀ ਕਿ ਉਨ੍ਹਾਂ ਕੂਕਿਆਂ ਦੇ

ਗਰੂ, ਬਾਬਾ ਰਾਮ ਸਿੰਘ ਜੀ ਨੂੰ ਫੜ੍ਹ ਕੇ ਕਿਉਂ ਵਿਛੋੜਿਆ ਕਿਸੇ ਨਾ ਕਿਸੇ ਢੰਗ ਨਾਲ ਉਹ ਆਪਣੇ ਪ੍ਰਚਾਰ ਦੀ ਤਾਣ ਏਨ੍ਹਾਂ ਗੱਲਾਂ ਤੇ ਹੀ ਲਿਆ ਕੇ ਤੌੜਦੇ ਸਨ।

ਇਕ ਕੂਕੇ ਨੂੰ ਅਜਿਹਾ ਜੋਸ਼ ਚੜਿਆ ਕਿ ਉਸ ਨੇ ਨਾਲ ਲਗਦੇ ਦਰਖਤ ਦੀਆਂ ਪ੍ਰਲੂੰਝੜਾਂ ਨਾਲ ਲਟਕ ਲਟਕ ਕੇ ਸਿਰ ਮਾਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਮੁਖੀਏ ਸੰਤ ਨੇ ਬੈਠਿਆਂ ਲੋਕਾਂ ਦੀਆਂ ਚਾਰ ਪੰਜ ਪਗੜੀਆਂ ਉਤਾਂਹ ਨੂੰ ਵਗਾਹ ਕੇ ਧਾਰਨਾ ਲਾਈ-

ਦਿਨ ਤਾਂ ਰਹਿ ਗਏ ਥੋੜੇ ਹੁਣ ਕੀ ਦੇਖਦੇ।

ਉਦੇ ਭੱਜੇ ਜਾਂਦੇ ਗੋਰੇ ਹੁਣ ਕੀ ਦੇਖਦੇ।

ਅਜਾਦੀ ਆਉਣ ਦੀ ਕਾਹਲੀ ਪਈ, ਲਾਲਸਾ ਤੇ ਇਸ ਖਿਆਲ ਤੋਂ ਕਿ ਬਾਬਾ ਰਾਮ ਸਿੰਘ ਜੀ ਅੰਗੋਜ਼ਾਂ ਦੇ ਜਾਣ ਪਿੱਛੋਂ ਛੇਤੀ ਆ ਜਾਣਗੇ, ਤੇ ਨਾਲ ਹੀ ਇਸ ਹੱਲੇ ਜੋਸ਼ੀਲੀ ਧਾਰਨਾ ਨੇ ਉਹ ਠਾਠ ਬੰਨਿਆ ਕਿ ਕਿਤਨੇ ਹੀ ਕੂਕੇ ਸਿਰ ਮਾਰ ਮਾਰ ਕੇ 'ਦੀਵਾਨੇ' ਬਣ ਗਏ। ਖੁਲੀਆਂ ਬਾਵਰੀਆਂ ਨਾਲ ਸਿਰ ਹਿਲਾ ਕੇ ਜਦੋਂ ਉਨ੍ਹਾਂ ਮੁੜ ਮੁੜ ਇਹ ਧਾਰਨਾ ਦੀ:-

'ਭੱਜੇ ਜਾਂਦੇ ਗੋਰੇ ਹੁਣ ਕੀ ਦੇਖਦੇ।'

ਤੁਕ ਗਾਊਂਣੀ ਸ਼ੁਰੂ ਕੀਤੀ ਤਾਂ ਕਈ ਟੋਡੀਆਂ ਦੇ ਮਨ ਵੀ ਮੰਨ ਗਏ ਕਿ ਹੁਣ ਗੋਰੇ ਨਹੀਂ ਰਹਿਣੇ।

ਇਕ ਦਮ ਵੱਡੇ ਸੰਤ ਨੇ ਹੱਥ ਖੜ੍ਹ ਕਰਕੇ ਇਕ ਵਾਰੀ ਚੁਪ ਵਰਤਾ ਦਿੱਤਾ ਤੇ ਫੇਰ ਉਸ ਨੇ ਕੰਨ ਵਿਚ ਉਂਗਲ ਦੇ ਕੇ ਗਾਇਆ:-

'ਉਦੇ ਅਸਾਂ ਹਿੰਦ ਵਿਚ ਗਦਰ ਮਚੌਣਾ, ਕੱਢਣਾ ਫਰੰਗੀਏ ਨੂੰ।

ਏਥੋਂ ਚੁੱਕ ਲੈ ਫਾਰੰਗੀਆ ਡੇਰਾ, ਖਾਲਸੇ ਨੇ ਰਾਜ ਕਰਨਾ।

ਛਾਉਣੀ ਕਰਦੇ ਫਾਰੰਗੀਆਂ ਖਾਲੀ, ਖਾਲਸੇ ਨੇ ਭੰਗ ਬੀਜਣੀ।'

ਇਕ ਇਕ ਧਾਰਨਾ ਉਤੇ ਛਾਲਾਂ ਮਾਰ ਮਾਰ ਕੇ ਉਹਨਾਂ ਇਸ ਤਰ੍ਹਾਂ ਧੱਮਾ ਚੌਕੜੀ ਚੁੱਕੀ ਜਿਵੇਂ ਫਰੰਗੀ ਨੂੰ ਕੱਢ ਕੇ ਹੀ ਰਾਤ ਨੂੰ ਸਾਉਣਾ ਹੁੰਦਾ ਹੈ, ਵਿੱਚੋਂ ਦੀ ਹੀ ਜਥੇ ਨੇ, ਆਪਣੇ ਮਨੋ ਭਾਵ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ:-

'ਉਦੇ ਨਹੀਂ ਖੱਦਰ ਬਿਨ੍ਹਾਂ ਹੱਥ ਲਾਉਣਾ,

ਅਤਲਸਾਂ ਪਾੜ ਦਿੱਤੀਆਂ।

ਰਾਜ ਅੰਗੋਜ਼ਾਂ ਦਾ, ਓ, ਵਈ ਚੰਦ ਰੋਜ਼ ਦਾ ਚਾਲਾ।'

ਕੁਕਿਆਂ ਦਾ ਦੀਵਾਨ ਸੀ ਕਿ ਰਾਜਨੀਤਿਕ ਜਲਸਾ? ਇਸ ਦਾ ਨਿਰਣਾ ਕਰਨਾ ਸੱਚਮੁੱਚ ਹੀ ਅੰਖਾ ਸੀ। ਜੇ ਉਨ੍ਹਾਂ ਦੇ ਹੋਰ ਭਵਿਖ ਵਾਕ ਸੱਚੇ ਨਹੀਂ ਹੋਏ ਤੇ ਅੰਗੋਜ਼ਾਂ ਦੇ ਜਾਣ ਵਾਲਾ ਤਾਂ ਪੁਰਾ ਹੋ ਗਿਆ? ਏਹੋ ਹੀ ਕਾਫ਼ੀ ਹੈ।

ਇਸ ਮਜ਼ਮੂਨ ਪਿਛੋਂ ਉਨ੍ਹਾਂ ਨੇ ਬਾਣੀ ਵਿਚੋਂ ਕਈ ਵਿਸ਼ੇ ਛੋਹੇ। 'ਨਾਨਕ ਵਿਚਾਰ ਭਇਆ ਦੀਵਾਨਾ ਤਉ ਦਰਸਨ ਕੈ ਤਾਈ।' ਸ਼ਬਦ ਰਾਹੀਂ ਕੁਕਿਆਂ ਦੇ ਆਪਣੇ ਦੀਵਾਨੇ ਹੋਣ ਦੀ ਗੱਲ ਨੂੰ ਠੀਕ ਦਰਸਾਇਆ। ਫਿਰ ਇਕ ਨੇ ਵਿਚੋਂ ਤੁਕ ਚੁੱਕੀ-

'ਉਦੇ ਨੇਹੁੰ ਲਾਇਆ ਸੀ ਮੈਂ ਕਾਰੀਗਰ ਜਾਣ ਕੇ,

ਕਾਰੀਗਰ ਜਾਣ ਕੇ ਤੇ ਸੁੰਦਰ ਪਛਾਣ ਕੇ।'

ਧਾਰਨਾ ਦਾ ਇਸ਼ਾਰਾ ਬਾਬਾ ਰਾਮ ਸਿੰਘ ਜੀ ਵਲ ਸੀ। ਕਿਉਂ ਕਿ ਉਹ ਕਾਰੀਗਰਾਂ, ਜਾਣੀ ਤਰਖਾਣਾਂ ਦੇ ਘਰ ਜਨਮੇ ਸਨ। ਦੀਵਾਨ ਦੀ ਸਮਾਪਤੀ ਪਿੱਛੋਂ ਕੂਕੇ ਤਾਂ ਠੰਡ ਵਿਚ ਈ ਘੋਟੀਆਂ ਹਈਆਂ ਸ਼ਰਦਾਈਆਂ ਛਕਣ ਲੱਗ ਪਏ, ਲੋਕ ਲੰਗਰ ਵਿਚੋਂ

ਚੋਪੜੇ ਦਾਲ ਪ੍ਰਸ਼ਾਦੇ ਛੱਕ ਕੇ ਘਰਾਂ ਨੂੰ ਰਵਾਨਾ ਹੋ ਗਏ। 'ਕੂਕੇ ਕਾਹਦੇ ਨੇ ਵਈ ਅੱਗ ਦੀ ਨਾਲ ਈ ਨੇ, ਮਜਾਲ ਐ ਕਿਸੇ ਤੋਂ ਡਰਨ, ਸਰਕਾਰ ਦੀ ਬੜੀ ਮਿੱਟੀ ਪਟਦੇ ਨੇ।' ਵਾਪਸ ਆਉਂਦੇ ਕਈ ਨਕਤਾਚਿੰਨ, ਉਨ੍ਹਾਂ ਦੀ ਨਿਡਰਤਾ ਤੇ ਸਰਕਾਰ ਵਿਰੋਧੀ ਜੋਸ਼ ਦੀ ਖੂਬ ਪ੍ਰਸੰਸਾ ਕਰਨ ਲੱਗੇ।

'ਲਉ ਜੀ ਕੂਕਿਆਂ ਦਾ ਦੀਵਾਨ ਵੀ ਦੇਖ ਲਿਆ, ਕਹਿੰਦੇ ਹੁੰਦੇ ਸੀ ਕੂਕੇ ਕੁਛ ਨਹੀਂ ਹੁੰਦੇ, ਏਹ ਕੇਹੜਾ ਦੀਵਾਨ ਘਟੀਆ ਲਾਉਂਦੇ ਨੇ। ਇਕ ਵਾਰੀ ਤਾਂ ਧਰਤੀ ਬੁਲਾ ਦਿੰਦੇ ਨੇ।' ਗਿੱਧਾ ਪਾਉਣ ਵਾਲੇ ਮੁੰਡਿਆਂ ਨੇ ਆਪਣੀਆਂ ਬੋਲੀਆਂ ਦੇ ਲੇਕ ਕਾਵਿ ਵਿਚ ਕੂਕਿਆਂ ਦੀ ਬੋਲੀ ਵੀ ਜੋੜ ਕੇ ਸ਼ਾਮਲ ਕਰ ਲਈ-

'ਪੰਥ ਤਾਂ ਜਾਂਗ ਤੇ ਬਹੁਤ ਚਲੇ ਨੇ, ਕਕਿਆਂ ਦਾ ਪੰਥ ਨਿਰਾਲਾ।

ਹੱਥਾਂ ਦੇ ਵਿਚ ਗੜਵੇ ਰੱਖਦੇ, ਗਲ ਵਿਚ ਉਨ ਦੀ ਮਾਲਾ।

ਕੱਛੇ ਡੋਲ ਵਾਹਿਗੁਰੂ ਬੋਲਣ, ਟੁੱਭਾ ਲਾਉਣ ਨਿਰਾਲਾ।

ਸਣ ਕੇਸੀਂ ਇਸ਼ਨਾਨ ਨੇ ਕਰਦੇ, ਗੁੜ ਦਾ ਪੀਣ ਨਿਰਾਲਾ।

ਰਾਜ ਅੰਗੋਜ਼ਾਂ ਦਾ ਚੰਦ ਰੋਜ਼ ਦਾ ਚਾਲਾ।'

ਲੋਕਾਂ ਵਿਚ ਉਨ੍ਹਾਂ ਦੇ ਦੀਵਾਨ ਦੀਆਂ, ਹਾਲ ਪੈਣ ਤੇ ਛਾਲਾਂ ਮਾਰ ਕੇ ਦਰੱਖਤਾਂ ਉਤੇ ਚੜ੍ਹਨ ਦੀਆਂ ਕਲਾਬਾਜ਼ੀਆਂ ਦੀ ਕਿਤਨੇ ਹੀ ਦਿਨ ਸ਼ੋਭਾ ਹੁੰਦੀ ਰਹੀ।

\* \* \* \* \*

ਮੇਰੇ ਪਿੰਡ ਦੇ ਵੱਡੇ ਟੋਭੇ ਵਾਲੇ ਬਰੋਟਿਆਂ ਹੇਠਾਂ ਇਕ ਵਾਰੀ ਨਾਂਗੇ ਸਾਧੂਆਂ ਦੀ ਮੰਡਲੀ ਉਤਰ ਪਈ। ਸ਼ਾਮ ਨੂੰ ਰਣਸਿੰਗ, ਸੰਖ, ਘੜਿਆਲ ਜਦੋਂ ਇਕੋ ਸਾਹੇ ਵੱਜੋਂ, ਇਹ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣ ਕੇ ਪਿੰਡ ਦੇ ਬੁੱਢੇ ਬਾਲ ਵਾਹੋ-ਦਾਹੀ ਘੁਮਿਆਰਾਂ ਦੀ ਭਾਂਡੇ ਪਕਾਉਣ ਵਾਲੀ ਭੱਖਦੀ ਆਵੀ ਉਤੋਂ ਦੀ ਮੰਡਲੀ ਦੇ ਦਰਸ਼ਨਾਂ ਨੂੰ ਭੱਜ ਪਏ। ਅਗੋਂ ਸੰਤ ਇਕ ਬਾਲ ਵਿਚ ਦੀਵੇ ਆਵੀ ਰੱਖ ਕੇ ਘੁਮਾਈ ਜਾ ਰਹੇ ਸਨ। 'ਚੁੱਪ ਕਰੋ ਓਏ! ਹੱਥ ਜੋੜ ਕੇ ਖੜ੍ਹੇ ਹੋ ਜਾਵੋ। ਸੰਤ ਆਰਤੀ ਉਤਾਰ ਰਹੇ ਹਨ।' ਇਕ ਧਾਰਮਿਕ ਵਾਕਫਕਾਰ ਨੇ ਢੂਜਿਆਂ ਨੂੰ ਹਟਕ ਕੇ ਕਿਹਾ।

'ਆਰਤੀ ਕਿਹੜੇ ਬੱਗੇ ਉਤੇ ਚੜ੍ਹੀ ਹੋਈ ਐ?' ਇਕ ਅਣਭੋਲ ਜਿਹੇ ਜੱਟ ਨੇ ਅੱਗੋਂ ਪ੍ਰਸ਼ਨ ਕੀਤਾ।

'ਲੈ ਸੁਣ ਲੋ ਬਈ ਏਹਦੀ। ਆਰਤੀ ਕਿਤੇ ਕੋਈ ਕਾਟੋ ਐ? ਇਹ ਤਾਂ ਰਹਿਗਾਸ ਦੇ ਪਾਠ ਪਿੱਛੋਂ ਭਜਨ ਕਰਨ ਦੀ ਇਕ ਰੀਤ ਹੁੰਦੀ ਹੈ।'

ਦੂਜੇ ਦਿਨ ਸਾਰੇ ਪਿੰਡ ਵਿਚ ਪੁੰਜ ਪੈ ਗਈ ਕਿ 'ਸੰਤਾਂ ਦੀ ਮੰਡਲੀ ਕੱਲ ਦੀ ਆਈ ਹੋਈ ਐ। ਏਨਾਂ ਨਿੱਘਰਿਆ ਹੋਇਆ ਪਿੰਡ ਐ, ਕਿਸੇ ਨੇ ਭੰਡਾਰਾ ਵੀ ਨਹੀਂ ਕੀਤਾ।' ਬੁੱਢੀਆਂ ਸਵੇਰੇ ਦੇ ਅਣ ਘਾਲੇ ਢੁੱਧ ਦੀਆਂ ਦੋਹਣੀਆਂ ਤੇ ਦੋਹਣੇ ਭਰ ਕੇ ਸਮੇਤ ਭਾਂਡਿਆਂ ਦੇ, ਨਾਂਗੇ ਸੰਤਾਂ ਦੀ ਮੰਡਲੀ ਨੂੰ ਚੜ੍ਹਾ ਆਈਆਂ।

ਦੁਪਹਿਰਾਂ ਨੂੰ ਇਕ ਘਰ ਤੋਂ, ਜਿਨ੍ਹਾਂ ਦਾ ਇਕ ਵੱਡਾ ਸਾਧ ਹੋ ਗਿਆ ਸੀ, ਤੁੱਖਣਾ ਦੇਣ ਵਾਲਿਆਂ ਧੱਕੇ ਨਾਲ ਹੀ ਭੰਡਾਰਾ ਕਰਵਾ ਦਿੱਤਾ। 'ਜੇ ਅੱਜ ਹਗੀਏ ਬੁੱਢੇ ਦੀ ਅੰਲਾਦ ਹੁੰਦੀ ਅੱਧਾ ਘਰ ਅਤੇ ਜ਼ਮੀਨ ਵੰਡਾ ਕੇ ਬੈਠੀ ਹੁੰਦੀ ਫੇਰ ਪਤਾ ਲੱਗਦਾ। ਹੁਣ ਇਕ ਭੰਡਾਰਾ ਦਿੰਦਿਆਂ ਜਾਨ ਨਹੀਂ ਨਿਕਲਣ ਲੱਗੀ, ਇਹ ਬੇਡਾ ਦੇਣਾ ਬਣਦਾ ਐ।' ਇਸ ਮੰਤਕ ਸਾਹਮਣੇ ਕੌਣ ਮੁਤਕਰ ਹੁੰਦਾ? ਰਣਸਿੰਗਿਆਂ ਸੰਖਾਂ ਦੀ ਗੁੰਜਾਰ ਵਿਚ

ਸੰਤਾਂ ਦੀ ਮੰਡਲੀ ਆਈ ਤੇ ਖੀਰ ਕੜਾਹ ਮਾਲੂ ਪੂਜਿਆਂ ਦਾ ਭੰਡਾਰਾ ਛੱਕ ਕੇ ਨਗਰ ਤੇ ਉਸ ਘਰ ਨੂੰ ਪਵਿੱਤਰ ਕਰ ਗਈ। ਪਿੰਡ ਦੇ ਸਾਰੇ ਮੁੱਢ ਤੇ ਪਾਥੀਆਂ ਦੇ ਗੁਹਾਰੇ ਰਾਤੋਂ ਰਾਤ ਸੰਤਾਂ ਦੀਆਂ ਪੁਣੀਆਂ ਤੇ ਸੜ ਕੇ ਸੁਆਹ ਬਣ ਗਏ।

ਪਿੰਡ ਦੇ ਚੌਪਰੀਆਂ ਨੂੰ, ਜੇਹੜੇ ਨਾਲ ਫਿਰ ਕੇ ਘੁੰਢ ਚਕਵਾ ਕੇ ਧੁਣਿਆਂ ਉਤੇ ਸਟਵਾ ਰਹੇ ਸਨ, ਇਕ ਅੱਖੜ ਜੱਟ ਕਹਿ ਬੈਠਾ, 'ਸਾਡੇ ਨੀਰੇ ਵਾਲੇ ਕੋਠੇ ਦਾ ਸਤੀਰ ਟੁੱਟਿਆ ਹੋਇਆ ਹੈ, ਇਹ ਗੋਲੀ ਉਤੇ ਚਾੜ੍ਹਨੀ ਐ।' ਅੱਗੋਂ ਪਿੰਡ ਦੇ ਚੌਪਰੀ ਨੇ ਉਹ ਝੰਢ ਕੀਤੀ ਵਈ ਜੱਟ ਨੂੰ ਪਾਣੀ ਪਾਣੀ ਕਰ ਦਿੱਤਾ-

ਇਹ ਕਲਜੁਗੀ ਜ਼ਮਾਨੇ ਵੀ ਸਾਡੀਆਂ ਛੁੱਟ ਜਾਣੀਆਂ ਅੱਖਾਂ ਨੇ ਵੇਖਣੇ ਸੀ ਪਹਿਲਾਂ ਜਦੋਂ ਮੰਡਲੀ ਆਉਂਦੀ ਸੀ। ਨਾਂਗੇ ਸਾਧੂ ਘਰਾਂ ਵਿਚ ਜਾ ਕੇ ਆਪ ਦੁੱਧ ਦੀਆਂ ਕੜਾਹੀਆਂ ਲਾਹ ਲਿਆਉਂਦੇ ਸੀ, ਘਰ ਦੇ ਸਾਰੇ ਜੀਅ, ਘਰ ਨੂੰ ਪਵਿੱਤਰ ਹੋਇਆ ਤੇ ਟੱਬਰ ਨੂੰ ਚੰਗੇ ਭਾਗਾਂ ਵਾਲਾ ਮੰਨਦੇ ਹੁੰਦੇ। ਉਨ੍ਹਾਂ ਸਤਜੁਗੀ ਜ਼ਮਾਨਿਆਂ ਨੂੰ ਸਿਆਣੇ ਐਂਵੇਂ ਰੋਂਦੇ ਨੇ, ਹੁਣ ਇਹ ਕਿੱਕਰ ਦੀ ਲਕੜੀ ਪਿਛੋਂ ਅੱਤੜਾ ਪੜ੍ਹਨ ਲਗਿਆ ਹੋਇਆ ਹੈ।

ਕਈ ਮਹੀਨੇ ਜਿਥੇ ਨਾਂਗੇ ਸਾਧੂ ਬੈਠੇ ਸੀ, ਸੰਤਾਂ ਦੀਆਂ ਪੁਣੀਆਂ ਦੀ ਸੁਆਹ, ਪਿੰਡ ਦੇ ਲੋਕ ਮੱਥੇ ਨੂੰ ਜਾ ਕੇ ਲਾਉਂਦੇ ਰਹੇ। ਹਰ ਹੀਮ ਕੀਮ ਹੋਣ ਵਾਲੇ ਢੰਗਰ ਪਸੂ ਤੇ ਬੰਦਿਆਂ ਉਤੋਂ ਸੱਤ ਗੈੜੇ ਦੇ ਕੇ ਸੁੱਟਦੇ ਰਹੇ। ਇਹ ਕਰਮਾਤੀ ਸੁਆਹ ਉਦੋਂ ਖਤਮ ਹੋਈ ਜਦੋਂ ਇਸ ਦਾ ਇਕੋ ਇਕ ਕਿਣਕਾ ਅੱਗੇ ਲੋੜ ਪੈਣ ਤੇ ਕੰਮ ਆਉਣ ਲਈ ਰਿਸ਼ਤੇ ਨਾਤਿਆਂ ਤਕ ਪਹੁੰਚਾ ਦਿੱਤਾ ਗਿਆ।

\* \* \* \* \*

ਮੇਰੇ ਪਿੰਡ ਜੇ ਇਕੋ ਵੇਲੇ ਇਕ ਸੰਤ ਆਏ ਹੋਣ ਤਾਂ ਕੁਝ ਗਿਣਤੀ ਦੇ ਕੱਟਰ ਆਦਮੀਆਂ ਨੂੰ ਛੱਡ ਕੇ ਸਾਰੇ ਲੋਕ ਆਦਰ ਕਰਦੇ ਹਨ, ਜੇ ਸੰਤ ਇਕ ਤੋਂ ਵੱਧ ਆ ਜਾਣ ਤਾਂ ਸ਼ਰਧਾਲੂ ਧੜਿਆਂ ਵਿਚ ਵੰਡੇ ਜਾਂਦੇ ਹਨ ਤੇ ਸੰਤਾਂ ਦੇ ਕੌਤਕਾਂ ਦੇ ਟਾਕਰੇ ਹੋਣੇ ਸ਼ੁਰੂ ਹੋ ਜਾਂਦੇ ਹਨ-

'ਇਹ ਸੰਤ ਬਾਰਾਂ ਸਾਲ ਦੂਧਾ ਧਾਰੀ ਰਹੇ ਨੇ।'

'ਨਹੀਂ ਉਏ ਜਿਹੜੇ ਸੰਤ ਸਾਡੇ ਪਾਸੇ ਉਤਰੇ ਨੇ, ਪੂਰੇ 20 ਸਾਲ ਜਲਧਾਰਾ ਕਰਦੇ ਰਹੇ ਹਨ। ਇਕੋਤਰ ਸੌ ਘੜਾ ਪਾਣੀ ਦਾ ਸਿਰ ਉਤੇ ਇਕੋ ਵਾਰ ਮਹਿਆ ਲੈਂਦੇ ਸੀ। ਕਲਾ ਕਿਤੇ ਐਵੇਂ ਆ ਜਾਂਦੀ ਐ?' ਜਾਈਏ, ਬਥੇ ਪਿੱਟਣੇ ਨੇ ਏਸ ਕੰਮ ਵਿਚ ਵੀ।

'ਸੰਤ ਤਾਂ ਬਈ ਗਊ ਦੀ ਸਹੁੰ ਕਮਲੀ ਵਾਲੇ ਸੀ। ਸਾਧ ਕਿਤੇ ਐਵੇਂ ਬਣ ਜਾਈਏ, ਬਥੇ ਪਿੱਟਣੇ ਨੇ ਏਸ ਕੰਮ ਵਿਚ ਵੀ।' ਇਉਂ ਸੰਤਾਂ ਦੀ ਘਾਲਣਾ ਤੇ ਬਹਿਸਾਂ ਹੁੰਦੀਆਂ ਰਹਿੰਦੀਆਂ ਵਿਚੋਂ ਕੋਈ ਇਹ ਆਖ ਕੇ ਗੱਲ ਖਤਮ ਕਰ ਦਿੰਦਾ—'ਚਲੋ ਸਾਰੇ ਸੰਤ ਚੰਗੇ ਈ ਹੁੰਦੇ ਨੇ, ਆਪਾਂ ਉਹਨਾਂ ਦੀ ਨਿੰਦਾਂ ਕਰਕੇ ਕਿਉਂ ਪਾਪਾਂ ਦੇ ਭਾਰੀ ਬਣੀਏ?' ਸੰਤਾਂ ਦੇ ਉਪਰ ਲਿਖੇ ਕੌਤਕਾਂ ਦਾ ਵਰਨਣ ਕਰਕੇ ਕਿਧਰੇ ਇਹੋ ਪਾਪ ਮੈਂ ਵੀ ਨਾ ਕਰ ਬੈਠਾ ਹੋਵਾਂ ਇਸ ਲਈ ਇਹ ਗੱਲਾਂ ਏਥੇ ਹੀ ਖਤਮ ਕਰਦਾ ਹਾਂ।



## ਹਾਜੂਂ ਦੇ ਦੁਪਹਿਰੇ

ਤਾਨਸੈਨ ਕੀ ਤਾਨ ਮੌਂ ਸਭੀ ਤਾਨ ਗਲਤਾਨ।  
ਆਪਣੀ ਆਪਣੀ ਤਾਨ ਮੌਂ ਗੁਣ ਗਾਹਕ ਮਸਤਾਨ।

ਜੇਠ ਹਾੜ ਦੇ ਦੁਪਹਿਰੇ  
ਮੇਰੇ ਪਿੰਡ ਦੇ ਲੋਕਾਂ ਲਈ ਪਿਕਨਿਕ  
ਜਿਹੇ ਮੌਜ ਮੇਲੇ ਦੇ ਦਿਨ ਹੁੰਦੇ ਹਨ।  
ਏਹੋ ਵੇਲਾ ਹੁੰਦਾ ਹੈ। ਜਦੋਂ ਉਹ ਕੰਮਾਂ  
ਧੰਦਿਆਂ ਤੋਂ ਅੱਕੇ ਥੱਕੇ ਨਿੱਸਲ ਹੋ  
ਕੇ ਮੌਜ ਮੇਲੇ ਕਰਦੇ, ਖੇਡਾਂ ਖੇਡਦੇ,  
ਗੱਪਾਂ ਭੇੜਦੇ, ਗਾਉਣ ਅਤੇ ਕਿੱਸੇ  
ਸੁਣ ਕੇ, ਆਪਣੇ ਮਨ ਪਰਚਾਉਂਦੇ  
ਹਨ।


‘ਜਿਹੜੇ ਚਾਰ ਦਿਨ ਬੁੱਲੇ  
ਲੁੱਟਣੇ ਨੇ ਆਪਣੇ ਲਈ ਤਾਂ ਉਹੋ  
ਹੀ ਲਾਹੇ ਦੇ ਨੇ, ਬਬੇਰੀਆਂ  
ਕਮਾਈਆਂ ਕਰ ਕਰ ਦੇਖ ਲਈਆਂ  
ਨੇ, ਏਥੇ ਕਿਹੜਾ ਜੁਆਲੇ ਸ਼ਾਹ ਹੋ  
ਜਾਣੈ।’

ਪਿੰਡ ਦਾ ਚਤੁਰ ਗੱਭਰੂ  
ਤਾਸ਼ ਦੀ ਬਾਜ਼ੀ ਲਾਉਣ ਲਈ ਤੇੜ  
ਪਾਇਆ ਖੱਦਰ ਦਾ ਪਰਨਾ ਹੇਠਾਂ  
ਵਿਛਾਉਂਦਾ ਹੋਇਆ ਨਾਲ ਦਿਆਂ  
ਨੂੰ ਪ੍ਰੇਰਨਾ ਦੇਣ ਲਈ, ਮਨੋ-  
ਵਿਗਿਆਨਕ ਟਕੋਰ ਮਾਰ ਕੇ  
ਢਾਣੀ ਵਿਚ ਜਾ ਬੈਠਦਾ ਹੈ।

ਇਕ ਜੁਆਲੇ ਨੇ ਸ਼ਾਹ,  
ਤੇ ਇਕ ਸੁੱਚੇ ਕਾਣੇ ਨੇ ਨੰਬਰਦਾਰ  
ਨਹੀਂ ਬਣਨਾ, ਬਸ ਦੋਵੇਂ ਗੱਲਾਂ  
ਪੱਥਰਾਂ ‘ਤੇ ਲੀਕ ਸਮਝ ਛੱਡੋਂ।’

ਦੂਜਾ ਗੱਭਰੂ ਕੋਲ ਬੈਠੇ  
ਸੁੱਚੇ ਨਾਲ ਛੇੜਖਾਨੀ ਕਰਨ ਲਈ  
ਉਥੋਂ ਉਠ ਕੇ ਤਾਸ਼ ਖੇਡਣ  
ਵਾਲਿਆਂ ਵਿਚ ਜਾ ਸ਼ਾਮਲ ਹੁੰਦਾ  
ਹੈ।

‘ਲੰਬੜਦਾਰੀ ਮੇਰਾ ਚੱਕ



ਹੈ। ਮੈਂ ਮੁਕੱਦਮਾ ਦਿੱਲੀ ਤਕ ਨਾ ਲੜਿਆ ਤਾਂ ਮੈਨੂੰ ਸੁੱਚਾ ਸਿਉਂ ਨਾ ਆਖਣਾ’ ਸੁੱਚੇ ਦਾ ਅਣਖੀਲਾ ਜਵਾਬ ਇਕ ਵਾਰ ਤਾਂ ਚੁੱਪ ਵਰਤਾ ਦਿੰਦਾ ਹੈ।

‘ਪਾਲਾ ਸਿੰਘਾ, ਅਥੇ ਇਕ ਸੁੱਚਾ ਸਿੰਘ ਵਰਗਾ ਆਪਣੀ ਮਾਂ ਨੂੰ ਕਹਿਣ ਲਗਿਆ, ਮਾਂ ਜੇ ਨੱਥਾ ਨੰਬਰਦਾਰ ਮਰ ਜਾਵੇ ਫਿਰ ਓਦੂ ਪਿੱਛੇ ਲੰਬੜਦਾਰ ਕਿਹੜਾ ਬਣ੍ਹ? ਉਸ ਦੀ ਮਾਂ ਨੇ ਕਿਹਾ, ਉਸ ਦਾ ਛੋਟਾ ਭਾਈ ਹਰਨਾਮ ਬਣ ਜੂੰ।’

ਉਹ ਕਹਿੰਦਾ ਮਾਂ ਜੇ ਉਹ ਵੀ ਮਰ ਜਾਵੇ?

‘ਫਿਰ ਉਨ੍ਹਾਂ ਦੇ ਘਰਾਂ ਵਿਚੋਂ ਕੋਈ ਮਰ ਜਾਉਂ’ ਮਾਂ ਜੇ ਉਹਨਾਂ ਦੇ ਘਰਾਂ ਦੇ ਵੀ ਸਾਰੇ ਲੋਕ ਮਰ ਜਾਣ, ਫੇਰ!

‘ਫੇਰ ਪੁੱਤ ਉਨ੍ਹਾਂ ਦੀ ਪੱਤੀ ਵਿਚੋਂ ਕੋਈ ਬਣ ਜਾਉਂ’

ਸੁੱਚੇ ਦੇ ਮੁਕੱਦਮਾ ਲੜ੍ਹਨ ਵਾਂਗੁੰ ਉਹ ਵੀ ਢੀਠ ਸੀ ਪੁੱਛਣੋਂ ਹਟਿਆ ਈ ਨਾ, ਫਿਰ ਕਹਿੰਦਾ—‘ਮਾਂ ਜੇ ਉਸ ਦੀ ਸਾਰੀ ਪੱਤੀ ਦੇ ਲੋਕ ਵੀ ਮਰ ਜਾਣ।’

ਕਹਿੰਦੇ ਜਦੋਂ ਉਸ ਨੂੰ ਕਿਸੇ ਗੱਲੋਂ ਖਹਿੜਾ ਛੁੱਡਦਾ ਈ ਨਾ ਦਿਸਿਆ, ਬੁੜੀ ਨੇ ਖਿਲ ਕੇ ਜਵਾਬ ਦਿੱਤਾ—‘ਪੁੱਤ ਭਾਵੇਂ ਸਾਰਾ ਪਿੰਡ ਮਰ ਜਾਏ ਤੈਨੂੰ ਲੰਬੜਦਾਰੀ ਕਿਸੇ ਨਹੀਂ ਦੇਣੀ।’ ‘ਸੁੱਚੇ ਨੂੰ ਪੇਸ਼ੀਏ ਜਾਣ ਦਾ ਸ਼ੌਕ ਹੈ, ਲੈ ਸਾਡੀ ਵੀ ਗੱਲ ਦੇਖ ਲੋਂ, ਲੰਬੜਦਾਰੀ ਇਸ ਨੂੰ ਨਹੀਂ ਮਿਲਣੀ।’ ਇਕ ਕੋਲ ਬੈਠਾ ਖੜਪੈਂਚ ਆਪਣੀ ਸਿਆਣਪ ਦਾ ਰੋਹਬ ਜਮਾਉ ਢੰਗ ਛੁੱਡਦਾ ਹੈ।

‘ਚੁੱਪ ਕਰ ਓਏ! ਸਰਨ ਸਿਆਂ! ਤੈਨੂੰ ਸਾਰਾ ਦਿਨ ਚੱਖਾ ਮੱਖੀ ਦੀ ਈ ਲੱਗੀ ਰਹਿੰਦੀ ਐ, ਸੁੱਚਾ ਤੇਰੇ ਪਿਉਆਂ ਵਰਗੈ।’ ਇਕ ਸਿਆਣਾ ਆਦਮੀ ਵਿਚੋਂ ਗੱਲ ਟੋਕ ਦਿੰਦਾ ਹੈ ਤਾਂ ਜੇ ਤਲਖੀ ਨਾ ਵਧੇ।

‘ਹੱਛਾ! ਸੁੱਚਿਆ ਗੱਲ ਸੁਣਾ! ਤੂੰ ਸ਼ਹਿਰ ਗਿਆ ਸੀ, ਸੁਣਿਐ, ਕਹਿੰਦੇ ਸ਼ਹਿਰਾਂ ‘ਚ ਆਜ਼ਾਦੀ ਬੜੀ ਆਈ ਫਿਰਦੀ ਐ।’

‘ਆਜ਼ਾਦੀ ਕਾਹਦੀ ਆਈ ਐ ਨੈਣਿਆਂ, ਬੱਸ ਉਈਂ ਪੱਤੀ ਮੇਸ ਈ ਹੋ ਚੱਲੀ ਹੈ। ਆਪਣੇ ਪਿੰਡ ਤਾਂ ਕੋਈ ਬਹੁ ਘੱਗਰਾ ਨਾ ਪਾਵੇ, ਘੁੰਢ ਨਾ ਕੱਢੇ, ਸੌਂ ਵਿਚਾਰਾਂ ਹੋਣ, ਲੱਗ ਜਾਂਦੀਆਂ ਨੇ। ਸ਼ਹਿਰਾਂ ‘ਚ ਤਾਂ ਇਉਂ ਲਗਦੈ ਜਿਵੇਂ ਕੋਈ ‘ਵਿਚਾਰ ਵਾਲਾ’ ਬੰਦਾ ਈ ਨਹੀਂ ਹੁੰਦਾ।’

ਜਦੋਂ ਵੱਡਾ ਚੌਪਰੀ ਜਿਉਂਦਾ ਹੁੰਦਾ ਸੀ, ਕਿਸੇ ਬਹੁ ਦੀ ਕੀ ਮਜਾਲ ਸੀ ਵਈ ਬਿਨਾਂ ਘੱਗਰਾ ਪਾਏ ਖੇਤ ਰੋਟੀ ਲੈ ਕੇ ਜਾਂ ਪਾਣੀ ਦੇ ਘੜੇ ਨੂੰ ਵੀ ਬਾਹਰ ਨਿਕਲੇ। ਕਹਿੰਦੇ ਨੇ ਇਕ ਵਾਰੀ ਕਿਸੇ ਦੀ ਬਹੁ ਬਿਨ੍ਹਾਂ ਘੱਗਰੇ ਦੇ ਦਰਵਾਜ਼ੇ ਵਿਚ ਦੀ ਲੰਘ ਗਈ, ਚੌਪਰੀ ਨੇ ਸਾਰਾ ਟੱਬਰ ਸੱਦ ਬਹਾਇਆ ਕਿ, ‘ਤੁਸੀਂ ਇਹ ਦੱਸੋ ਇਹ ਥੋੜੀ ਧੀ ਐ ਕਿ ਬਹੁ?’ ਹੁਣ ਸ਼ਹਿਰਾਂ ‘ਚ ਤਾਂ ਪਤਾ ਨਹੀਂ ਕੀ ਭਾਵੀ ਵਰਤ ਗਈ ਹੈ, ਇਉਂ ਲੱਗਦੈ ਜਿਵੇਂ ਬੱਸਾਂ ਵਿਚ ਤੀਵੀਆਂ ਦੀ ਹੀ ਚਲਦੀ ਐ। ਬੰਦੇ ਰੰਨਾਂ ਦੇ ਗੁਲਾਮ ਹੋ ਗਏ ਹਨ। ਬਸ ਨਿਰੇ ਰਨ-ਮੁਰੀਦ।

‘ਹੁਣ ਆਜ਼ਾਦੀ ਕਾਹਦੀ ਆਈ ਐ, ਚਾਚਾ ਸ਼ਹਿਰਾਂ ਵਿਚ ਤਾਂ ਉਈਂ ਪਠਮੇਲੀ ਈ ਪੈ ਗਈ ਐ, ਮਜਾਲ ਐ ਕੋਈ ਕੁੜੀ ਸਿਰ ਉਤੇ ਲੀਝਾ ਲਵੇ। ਪਤਾ ਨਹੀਂ ਕਿ ਹਵਾ ਦਾ ਉਲਟਾ ਫੇਰ ਚਲਿਐ। ਪੁਰਾਣੇ ਜਮਾਨਿਆਂ ਵਿਚ ਜੇਹੜੀ ਰੰਡੀ ਹੋ ਜਾਂਦੀ ਸੀ ਉਹਨੂੰ ਸਿਰੋਂ ਨੰਗੀ ਹੋਈ ਕਹਿੰਦੇ ਹੁੰਦੇ ਸੀ, ਹੁਣ ਤਾਂ ਸਾਰੀਆਂ ਹੀ ਸਿਰੋਂ ਨੰਗੀਆਂ ਫਿਰਦੀਆਂ ਨੇ, ਲੈ ਦੱਸ ਬੰਦਾ ਕੀ ਕਰੋ।’

‘ਸੁੱਚਿਆ! ਸੁਣਿਐ! ਚੰਡੀਗੜ੍ਹ ਤਾਂ ਮੋਟਰਕਾਰਾਂ ਤੀਵੀਆਂ ਈ ਦਬੱਲੀ ਫਿਰਦੀਆਂ

ਨੇ।'

'ਓਥੇ! ਉਥੇ ਤਾਂ ਕਈ ਤੀਵੀਆਂ ਕੱਪੜੇ ਵੀ ਐਵੇਂ ਨੰਗ ਢੱਕਣ ਜੋਗੇ ਈ ਪਾਉਂਦੀਆਂ ਨੇ, ਕਹਿੰਦੇ ਦਿੱਲੀ ਕਲਕਤਾ ਦਾ ਕੰਮ ਏਦੂੰ ਵੀ ਅੱਗੇ ਲੰਘ ਗਿਆਂ।'

'ਸਿਰਾਂ ਤੇ ਖੁਲ੍ਹੀਆਂ ਲੂਟੀਆਂ, ਛਿੱਡ ਨੰਗੇ, ਬਾਹਾਂ ਨੰਗੀਆਂ, ਪੱਟਾਂ ਤੱਕ ਲੱਤਾਂ ਨੰਗੀਆਂ, ਜਿਧਰ ਨੂੰ ਜੀਅ ਕਰਦੇ ਰਿਆ ਢਾਡੀ ਵਾਂਗੁੰ ਖੁਲ੍ਹੇ ਮੂੰਹ ਫਿਰੀ ਜਾਂਦੀਆਂ ਨੇ, ਜਿਵੇਂ ਕੋਈ ਪੁੱਛਣ ਵਾਲਾ ਹੁੰਦਾ ਈ ਨਹੀਂ। ਸਿਆਣੇ ਐਵੇਂ ਨਹੀਂ ਸੀ ਕਹਿੰਦੇ ਹੁੰਦੇ ਵਈ ਕਲਜ਼ੁੰਗ ਵਿਚ ਤੀਵੀਆਂ ਦਾ ਰਾਜ ਹੋਵੇਗਾ। ਬੰਦੇ ਰੰਨਾਂ ਦੇ ਗੁਲਾਮ ਹੋਣਗੇ ਜਿਹੜੀਆਂ ਗੱਲਾਂ ਸੁਣਦੇ ਹੁੰਦੇ ਸਾਂ ਲੈ ਜਿਉਂਦੇ ਜੀਅ ਅੱਖਾਂ ਦੇਖ ਲਈਆਂ ਨੇ। ਹੁਣ ਭਲਾ ਕੋਈ ਕਸਰ ਰਹਿ ਗਈ ਐ, ਜੇ ਬੰਦਿਆਂ ਵਿਚ ਜਿੰਦ ਜਾਨ ਹੋਵੇ ਤਾਂ ਤੀਵੀਆਂ ਇਉਂ ਭੂਤਰੀਆਂ ਫਿਰਨ ! ਕੀ ਹਾਲ ਕਰਨ ਲੱਗਿਆਂ ਹੋਈਆਂ ਨੇ ਓਥੇ !

'ਭਾਈ ! ਆਜ਼ਾਦੀ ਤਾਂ ਤੀਵੀਆਂ ਲਈ ਈ ਸਮਝੇ ਆਈ ਐ, ਦਿਨਾਂ ਵਿਚ ਈ ਤੌਰ ਬਦਲ ਗਏ ਹਨ। ਆਜ਼ਾਦੀ ਤੋਂ ਪਹਿਲਾਂ ਤੀਵੀਆਂ ਨੂੰ ਕੌਣ ਪੁੱਛਦਾ ਸੀ। ਵਿਆਹੀਆਂ ਗੋਹਾ ਕੂੜਾ ਇਕੱਠਾ ਕਰਦੀਆਂ ਦੀ ਉਮਰ ਲੰਘ ਜਾਂਦੀ ਸੀ। 'ਛਿੱਡ ਓਥੇ ! ਨੈਣਿਆਂ ਪੁਰਾਣੀਆਂ ਗੱਲਾਂ ਉਦੋਂ ਫੰਨੇ ਖਾਂ ਬਾਂਗਰੇ ਪੰਜ ਸੌ ਨੂੰ ਆ ਜਾਂਦੀ ਸੀ ਹੁਣ ਤਾਂ ਤੇਰੀਆਂ ਪਤੰਦਰਨੀਆਂ ਕਈ ਢੂਢ ਢੂਢ ਹਜ਼ਾਰ ਤਨਖਾਹ ਦਾ ਈ ਲੈਂਦੀਆਂ ਨੇ।' ਸਿਆਣੇ ਐਵੇਂ ਨਹੀਂ ਕਹਿ ਗਏ ਵਈ ਬਾਰ੍ਹਾਂ ਪਿਛੋਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਐ, ਇਹ ਤਾਂ ਫੇਰ ਮਰਦ ਦਾ ਅੱਧ ਹੋਈਆਂ।

'ਜਮਾਂਦਾਰ ਧਰਮ ਸਿੰਘ ਨੇ ਗੱਲ ਵਿਚ ਖੱਲ ਪਾ ਕੇ ਹਵਾ ਦਾ ਰੁੱਖ ਮੌਜ਼ਿਆ।

'ਹੱਛਾ ! ਜਮਾਂਦਾਰਾ ! ਫੌਜਾਂ ਵਿਚ ਵੀ ਸੂਬੇਦਾਰਨੀਆਂ ਬਣ ਗਈਆਂ? ਨੈਣੇ ਨੇ ਟੋਕ ਕੀਤੀ।

'ਜੇ ਨਹੀਂ ਬਣੀਆਂ ਤਾਂ ਬਣ ਜਾਣਗੀਆਂ, ਪੁਲਸ ਤਾਂ ਜਨਾਨੀਆਂ ਦੀ ਬਰਾਬਰ ਖੜੀ ਹੋ ਗਈ ਹੈ।'

'ਜਮਾਂਦਾਰਾਂ ! ਸੁਣਿਐ ਕਈ ਕਚਹਿਰੀਆਂ ਵਿਚ ਤੀਵੀਆਂ 'ਜੱਜਣੀਆਂ' ਲੱਗੀਆਂ ਹੋਈਆਂ ਨੇ?' ਨੈਣੇ ਨੇ ਮੂੰਹ 'ਚੌਂ ਲਾਲ੍ਹਾਂ ਵਗਾਂਦਿਆਂ, ਗੱਲ ਪੱਕੀ ਕਰਨੀ ਚਾਹੀ, ਵਈ ਚਲੋ ਕਿਸੇ ਮੁਕੱਦਮੇ ਵੇਲੇ ਤਾਂ 'ਦਰਸ਼ਨ ਮੇਲੇ' ਕਰ ਈ ਲਵਾਂਗੇ।

'ਜੱਜਣੀਆਂ ਨਹੀਂ ਜੱਜ ਲੱਗੀਆਂ ਹੋਈਆਂ ਨੇ। ਬੰਦਿਆਂ ਨੂੰ ਕੈਦ ਕਰਦੀਆਂ ਤੇ ਛਾਸੀ ਦਿੰਦੀਆਂ ਨੇ। ਘਰੇ ਬੈਠਿਆਂ ਈ ਅਹੁਦੇਦਾਰ ਨਹੀਂ ਬਣ ਬੈਠੀਆਂ ਕਿ ਅਗਲਾ ਹਮਾਤੜ ਫੌਜ ਵਿਚ ਜਾਨ ਮਾਰ ਕੇ ਜਮਾਂਦਾਰ ਬਣਦਾ ਹੈ, ਤੀਵੀਂ ਘਰੇ ਬੈਠੀ ਜਮਾਂਦਾਰਨੀ ਹੋ ਜਾਂਦੀ ਹੈ, ਇਉਂ ਨਹੀਂ, ਉਹ ਤਾਂ ਸਾਰੇ ਇਮਤਿਹਾਨ ਪਾਸ ਕਰਕੇ ਨੰਬਰ ਵੱਧ ਲੈ ਕੇ ਜੱਜ ਲੱਗਦੀਆਂ ਨੇ।'

'ਸੱਚ ਝੂਠ ਦਾ ਤਾਂ ਜਮਾਂਦਾਰ ਤੈਨੂੰ ਪਤਾ ਹੋਉ। ਇਕ ਗੱਲ ਸੁਣੀ ਐ। ਕਹਿੰਦੇ ਦਿੱਲੀ ਵਿਚ ਇਕ ਮੁਸਟੰਡੇ ਨੂੰ ਜਦੋਂ 'ਜੱਜਣੀ' ਨੇ ਕੈਦ ਦਾ ਹੁਕਮ ਦਿੱਤਾ, ਅਖੇ ਉਹ ਉੱਚੀ ਉੱਚੀ ਹੱਸ ਪਿਆ।

ਜੱਜਣੀ ਨੇ ਪੁੱਛਿਆ ਹੱਸਦਾ ਕਿਉਂ ਹੈਂ?  
ਕਹਿੰਦੇ ਬਦਮਾਸ਼ ਨੇ ਕਿਹਾ, 'ਇਹ ਤਾਂ ਤੂੰ ਮੈਨੂੰ ਕੈਦ ਈ ਕੀਤਾ ਐ। ਮੇਰੇ ਤਾਂ ਬੜੇ ਈ ਚੰਗੇ ਭਾਗ ਹੁੰਦੇ ਜੇ ਮੈਂ ਤੇਰੇ ਹੱਥਾਂ ਛਾਸੀ ਲੱਗ ਜਾਂਦਾ।'

'ਕਹਿੰਦੇ ਜੱਜਣੀ ਮੁਸਕੜੀਏ ਹੱਸੀ।' ਨੈਣੇ ਨੇ ਆਪਣੇ ਵਿਅੰਗ ਦਾ ਤੋੜਾ ਝਾੜਦਿਆਂ ਕਿਹਾ।

‘ਨੈਣ ਸਿੰਹਾਂ! ਪੁਰਾਣੇ ਜ਼ਮਾਨੇ ਹੁਣ ਲੱਦ ਗਏ ਨੇ। ਜੇ ਤੇਰੇ ਜਿਹੇ ਹਾੜ੍ਹ ਸ਼ਕੀਨ ਸ਼ਹਿਰਾਂ ਵਿਚ ਹੋਣ ਤਾਂ ਕਹਿਣ ਕਿ ਜਿਥੇ ਤੀਸੀਂ ਕਾਰ ਚਲਾਉਂਦੀ ਐ ਸਾਡੀ ਤਾਂ ਉਥੇ ਹੇਠਾਂ ਆ ਕੇ ਹੀ ਮਰਨ ਨੂੰ ਜੀ ਕਰਦਾ ਹੈ, ਤਾਂ ਵੱਡੇ ਸ਼ਹਿਰਾਂ ਦੀਆਂ ਸੜਕਾਂ ਤੇ ਇਕ ਦਿਨ ਵਿਚ ਲੋਥਾਂ ਹੀ ਲੋਥਾਂ ਹੋ ਜਾਣ। ਹੁਣ ਤੀਵੀਂ ਪਹਿਲਾਂ ਵਾਂਗ ਮੱਕੀ ਦਾ ਟੁੱਕ ਨਹੀਂ ਰਹੀ ਜਿਸ ਨੂੰ ਅੰਦਰ ਰੱਖੀ ਨੂੰ ਚੂਹੇ ਤੇ ਬਾਹਰ ਕਢੀ ਨੂੰ ਕਾਂ ਪੈ ਜਾਂਦੇ ਸਨ। ਹੁਣ ਤਾਂ ਸਾਰੀ ਦੁਨੀਆਂ ਵਿਚ ਤੀਵੀਆਂ ਮਰਦਾਂ ਦੇ ਨਾਲ ਮੌਢਾ ਡਾਹ ਕੇ ਸਾਰੇ ਕੰਮ ਬਰਾਬਰ ਕਰਦੀਆਂ ਹਨ।’

‘ਬਸ ਆਹ ਮੌਢੇ ਨਾਲ ਮੌਢਾ ਡਾਹੁਣ ਨੇ ਪੱਟੀ ਦੁਨੀਆਂ। ਚੰਗਾ ਭਾਈ ਲੁੱਟੋ ਮੌਜਾਂ ਤੁਸੀਂ, ਅਸਾਂ ਤੋਂ ਤਾਂ ਇਹ ਕਜੀਏ ਦੇਖੋ ਨਹੀਂ ਜਾਂਦੇ।’ ‘ਆਪਾਂ ਤਾਂ ਮਾਵਾ ਪਾਣੀ ਛੱਕ ਕੇ ਚਾਰ ਢਾਈਆਂ ਬਾਣ ਦੀਆਂ ਪਾ ਲਈਆਂ। ਪੰਜ ਸੱਤ ਸਣ ਦੇ ਗਰਨੇ ਸਿਲੇ ਉਹ ਕੱਢ ਛੱਡੇ। ਮੁੰਜ ਕੁੱਟਣੀ ਹੋਈ ਦੋ ਜੂੜੀਆਂ ਉਸ ਦੀਆਂ ਭੰਨ ਛੱਡੀਆਂ। ‘ਬੱਸ ਆਪਣਾ ਤਾਂ ਇਹੋ ਹੀ ਜੀਅ ਪਰਚਾਵੈ।

‘ਘੁੱਗੀ ਕੀ ਜਾਣੇ ਸਤਿਗੁਰ ਕੀਆ ਬਾਤਾਂ।’

‘ਆਪਾਂ ਪਾਲਾ ਸਿੰਆਂ ਕੀ ਲੈਣਾਂ ਐ ਇਹੋ ਜਿਹੀਆਂ ਗੱਲਾਂ ਤੋਂ, ਦੁਨੀਆਂ ਕੱਲ ਨੂੰ ਨਿੱਘਰਦੀ ਆਪਣੇ ਵੱਲੋਂ ਤਾਂ ਭਾਵੇਂ ਹੁਣ ਨਿੱਘਰ ਜਾਵੇ। ਆਪਣੇ ਕਿਹੜਾ ਹਰਨਾਮ ਕੌਰ ਨੇ ਕੀਰਣੇ ਪਾਉਣੇ ਨੇ।’ ਨੈਣੇ ਨੇ ਪਾਲੇ ਅਮਲੀ ਨੂੰ ਆਪਣੀ ਪਾਰਟੀ ਵਿਚ ਰਲਾਉਣ ਲਈ ਦੋਹਾਂ ਦੇ ਛੜੇ ਹੋਣ ਦੀ ਸਾਂਝਾਂ ਜਗਾਉਂ ਵੰਗਾਰ ਪਾਈ।

‘ਮੈਂ ਦੱਸਾਂ ਤੈਨੂੰ ਨੈਣਾਂ ਸਿੰਹਾਂ। ਦੁਨੀਆਂ ਵਿਚ ਜਿਹੜਾ ਸੁਰਗ ਦਾ ਝੂਟਾ ਇਸ ਕਾਲੀ ਕਾਮਣੀ ਦੀ ਸਵਾਗੀ ਕੀਤਿਆਂ ਆਉਂਦਾ ਹੈ ਉਸਤੋਂ ਹੋਰ ਗੱਲਾਂ ਸਭ ਹੇਠ ਨੇ। ਇਕ ਵਾਰ ਤਾਂ ਸਰੀਰ ਜਦੋਂ ਕੰਡੇ ’ਤੇ ਹੁੰਦਾ ਹੈ ਬਸ ਦਿਨੋਂ ਹੀ ਤਾਰੇ ਵਿਖਾ ਛੱਡਦੀ ਐ। ਸਿਆਣਿਆਂ ਨੇ ਸੱਚ ਕਿਹਾ ਹੈ—

ਭੰਗ ਕਰੋ ਮੈਂ ਰੰਗ ਬਰੰਗੀ, ਪੇਸਤ ਕਰੋ ਮੈਂ ਸਾਹ ਜਹਾਂ।

ਹਫ਼ੀਮ ਕਰੋ ਮੈਂ ਚਿਮਨੀ ਬੇਗਾਮ, ਸੈਨੂੰ ਛੱਡ ਕੇ ਜਾਓ ਕਹਾਂ।

ਇਸ ਚਿਮਨੀ ਬੇਗਾਮ ਅਫ਼ੀਮ ਨਾਲ ਜੀਹਦੀ ਪ੍ਰੀਤੀ ਪੈ ਗਈ, ਬੱਸ ਹੱਡਾਂ ਨਾਲ ਈ ਨਿਭਦੀ ਐ। ਜਿੰਦਗੀ ਦਾ ਸਹਾਰਾ ਜੋ ਬਣ ਜਾਂਦੀ ਹੋਈ।

‘ਸਿਆਣੇ ਕਹਿੰਦੇ ਹੁੰਦੇ ਨੇ ਅਮਲੀ ਤਾਂ ਰੱਬ ਦੇ ਲਾਡਲੇ ਪੁੱਤ ਹੁੰਦੇ ਨੇ।’ ਜਿਨ੍ਹਾਂ ਨੇ ਅਮਲ ਨਹੀਂ ਖਾਧਾ। ਉਹ ਕੀ ਜਾਣਨ ਅਮਲਾਂ ਦੇ ਹੁਲਾਰੇ।

‘ਅਮਲੀਆਂ ਦੀਆਂ ਕੋਈ ਗੀਸਾਂ ਨੇ, ਇਕ ਵਾਗੀ ਦੀ ਗੱਲ ਐ, ਕਹਿੰਦੇ ਅਮਲੀਆਂ ਨੇ ਖੂਹ ਖਿੱਚ ਕੇ ਛਾਵੇਂ ਕਰ ਲਿਆ ਸੀ।’

‘ਨੈਣਾਂ ਸਿੰਹਾਂ ਵਈ ਇਹ ਗੱਲ ਦੱਸ ਕਿਵੇਂ ਐ?

‘ਗੱਲ ਇਉਂ ਇਹ ਕਹਿੰਦੇ ਇਕ ਵਾਗੀ ਅਮਲੀਆਂ ਦੀ ਢਾਣੀ ਨੁਕਲ ਪਾਣੀ ਛੱਕ ਰਹੀ ਸੀ। ਜਿਸ ਖੂਹ ਦੀ ਮਣ ’ਤੇ ਬੈਠੇ ਸੀ ਸੂਰਜ ਉਤਾਂਹ ਚੜ੍ਹ ਆਉਣ ’ਤੇ ਉਥੇ ਧੁੱਪ ਆ ਗਈ। ਅਮਲੀਆਂ ਨੇ ਮਤਾ ਪਕਾਇਆ ਬਈ ਹੋਵੇ ਨਾ ਤਾਂ ਕਿਉਂ ਨਾ ਖੂਹ ਨੂੰ ਖਿੱਚ ਕੇ ਛਾਵੇਂ ਕਰ ਲਈਏ। ਲਾਸਾਂ ਪਾ ਕੇ ਜਿਉਂ ਖੂਹ ਨੂੰ ਖਿੱਚਣ ਲੱਗੇ ਕਹਿੰਦੇ ਛਾਵੇਂ ਕਰਕੇ ਛਡਿਆ।

ਛਾਵੇਂ ਕੀ ਕਰਨਾ ਸੀ, ਉਹ ਜਿਉਂ ਜਿਉਂ ਜਿਉਂ ਲਾਸਾਂ ਖਿੱਚਣ ਓਧਰ ਖੜੇ ਇਕ ਦਰੱਖਤ ਦਾ ਪਰਛਾਵਾਂ ਹੌਲੀ ਹੌਲੀ ਖੂਹ ਵਲ ਨੂੰ ਢਲਦਾ ਜਾਵੇ। ਅਮਲੀ ਛਾਉਂ ਮਿਣ ਕੇ, ਵਈ ਛਾਉਂ ਅਤੇ ਖੂਹ ਦੀ ਵਿਥ ਘਟਦੀ ਜਾਂਦੀ ਹੈ, ਹੋਰ ਹੰਭਲੇ ਨਾਲ

ਲੱਗ ਪੈਣ। ਅਮਲੀ ਕਹਿਣ ‘ਬੱਸ ਲੈ ਲਿਆ ਕੰਮ। ਦਰੱਖਤ ਦੀ ਛਾਂ ਨੇੜੇ ਆਉਂਦੀ ਦੇਖ ਦੇਖ ਸਮਝੇ ਜਾਣ ਕਿ ਅਸੀਂ ਖੂਹ ਨੂੰ ਖਿੱਚ ਕੇ ਛਾਵੇ ਕਰੀ ਜਾ ਰਹੇ ਹਾਂ, ਜਦੋਂ ਸੂਰਜ ਛਿਪ ਗਿਆ ਤਾਂ ਖੂਹ ਅਪੇ ਹੀ ਛਾਵੇਂ ਆਉਣਾ ਸੀ। ਕਹਿਣ ਅੱਜ ਤਾਂ ਬਈ ਸੂਰਜ ਛਿਪਦੇ ਨੂੰ ਬੜਾ ਕੰਮ ਪਿੱਛੇ ਪਾ ਲਿਆ ਹੁਣ ਤਾਂ ਭਵਾਂ ਪਹਾੜ ਖਿੱਚ ਲਈਏ।’

‘ਪਾਲਾ ਸਿੰਹਾਂ ਕਹਿੰਦੇ ਅਮਲੀ ਦੀ ਪੀਨਕ ਲੱਗੀ ਵੀ ਬੁਰੀ ਹੁੰਦੀ ਹੈ, ਆਪਣੇ ਗੋਧੂ ਬੜਾ ਫੀਮ ਖਾਂਦਾ ਸੀ, ਰਾਤ ਨੂੰ ਡੰਗਰਾਂ ਨੂੰ ਪੱਠੇ ਪਾਉਣ ਲੱਗੇ ਦੀ ਪੀਨਕ ਲੱਗ ਗਈ ਹੱਥ ਵਿਚ ਟੇਕਰਾ ਫਿਝਿਆ ਹੋਇਆ ਅਤੇ ਨਾਸਾਂ ਕੁਡਰੇ ਦੇ ਢੇਰ ਵਿਚ। ਜਦੋਂ ਸਵੇਰੇ ਉਠ ਕੇ ਉਨ੍ਹਾਂ ਦੇ ਮੁੰਡੇ ਨੇ ਦੇਖਿਆ ਕਿ ਡੰਗਰਾਂ ਦੀਆਂ ਖੁਰਲੀਆਂ ਖਾਲੀ ਈ ਪਈਆਂ ਨੇ, ਚਲ ਪੱਠੇ ਈ ਪਾ ਛੱਡਾਂ, ਤਾਂ ਅੱਗੇ ਗੋਧੂ ਹੋਣੀਂ ਮੂਧੇ ਮੂਹ ਪਏ ਹੋਏ ਦੇਖੇ।

ਉਸਨੇ ਹਾਕ ਮਾਰੀ, ‘ਤਾਇਆ ਤੈਨੂੰ ਕੀ ਹੈ ਗਿਐਂ?’

‘ਉਹ ਥੌਡੀ! ਆਹ ਡੰਗਰਾਂ ਨੂੰ ਪੱਠੇ ਪਾਉਣ ਲੱਗਾ ਸੀ ਮਖਿਆ ਸਵੇਰੇ ਪਹਿਰ ਦੇ ਤੜਕੇ ਖੂਹ ਜੋੜਨੈ, ਕਿਤੇ ਬਲਦ ਭੁੱਖੇ ਨਾ ਰਹਿਣ।’ ਗੋਧੂ ਨੇ ਪੀਨਕ ਖੁਲ੍ਹਣ ਤੇ ਜਵਾਬ ਦਿੱਤਾ।

ਤਾਇਆ ਦੇਖ ਤਾਂ ਸਹੀ ਉਤੋਂ ਲੋਹੀ ਫਟਣ ਲੱਗੀ ਐ, ਸੂਰਜ ਚੜ੍ਹਨ ਵਾਲੈ, ਤੇ ਹਾਲੀ ਕਹਿੰਦੇ ਪਹਿਰ ਦੇ ਤੜਕੇ ਖੂਹ ਜੋੜਨਾ ਸੀ।

‘ਤਾਂ ਬਈ ਮੇਰੀ ਫਿਰ ਪੀਨਕ ਲੱਗ ਗਈ ਹੋਣੀ ਐ’ ਬੁੜੇ ਨੇ ਸਭਾਉਕੀ ਜਿਹੇ ਕਿਹਾ।

‘ਏਹੀ ਤਾਂ ਅਮਲੀਆਂ ਦੀਆਂ ਮਾੜੀਆਂ ਗੱਲਾਂ ਨੇ।’ ਕੋਲ ਬੈਠੇ ਨੈਣੇ ਨੇ ਕਿਹਾ, ‘ਫੀਮ ਦਾ ਵੀ ਕੋਈ ਅਮਲ ਐ। ਚੰਗੇ ਭਲੇ ਬੰਦੇ ਨੂੰ ਘੋਰ ਬਣਾ ਛੱਡਦੀ ਐ।’ ਸਿਆਣਿਆਂ ਨੇ ਐਵੇਂ ਨਹੀਂ ਕਿਹਾ-

ਰੱਤੀ ਖਾਏ ਰੱਤ ਨੂੰ ਮਾਸਾ ਖਾਏ ਮਾਸ,

ਤੋਲਾ ਖਾਏ ਹੱਡੀਆਂ ਦਮ ਦਾ ਕੀ ਭਰਵਾਸ।’

ਕੋਲ ਬੈਠੇ ਤਾਰੂੰ ਨੇ ਫੀਸੀਆਂ ਉਤੇ ਨੁਕਤਾਚੀਨੀ ਕੀਤੀ।

‘ਫੀਮ ਵਰਗੇ ਕਿਹੜਾ ਨਸੈ, ਬੰਦਾ ਇਕ ਮਾਵਾ ਖਾ ਲਏ ਅਸਮਾਨ ਕੁੱਤੀਆਂ ਭੌਂਕਣ ਲੱਗ ਜਾਂਦੀਆਂ ਨੇ। ਕਿਸੇ ਕੰਮ ਨੂੰ ਲਗ ਜਾਵੇ ਮਜਾਲ ਐ ਜੀਅ ਉਤਕਾਵੇ। ਬੰਦੇ ਨੂੰ ਜੇਹੜਾ ਕਰੀਨਾ ਫੀਮ ਖਾਣ ਨਾਲ ਆਉਂਦੇ ਉਹ ਤੇਰੇ ਵਰਗੇ ਕੀ ਜਾਨਣ?

‘ਜਿਥੇ ਡੰਗ ਨਹੀਂ ਉਥੇ ਰੰਗ ਨਹੀਂ,

ਜਿਥੇ ਚਰਸ ਨਹੀਂ ਉਥੇ ਤਰਸ ਨਹੀਂ।

ਜਿਥੇ ਫੀਮ ਨਹੀਂ ਉਥੇ ਤਾਜ਼ੀਮ ਨਹੀਂ।

‘ਇਹ ਗੱਲਾਂ ਸਿਆਣੇ ਐਵੇਂ ਨੀਂ ਕਹਿ ਗਏ।’ ਚੰਨਣ ਚੰਧਰੀ ਨੇ ਮੁੱਲ ਤਿੰਨ ਭਰਵੀਂ ਆਵਾਜ਼ ਨਾਲ ਕਿਹਾ।

‘ਕੀ ਗੱਲ ਐ ਸਾਡੇ ਪਾਲਾ ਸਿਉਂ ਨੂੰ ਦਬਾਈ ਜਾਂਦੇ ਓ,’ ਟੱਲੀ ਵਾਂਗ ਠੁਣਕਦੀ ਰਾਮ ਜੋੜੇ ਦੀ ਆਵਾਜ਼ ਸੁਣ ਕੇ ਪਾਲਾ ਸਿਉਂ ਦੇ ਕੰਨ ਖੜ੍ਹੇ ਹੋ ਗਏ।

ਆ ਜਾ ਰਾਮ ਚੰਦਾ! ਇਹ ਫੀਮ ਦੀ ਵਿਗੋਈ ਕਰਨ ਲੱਗੇ ਨੇ।’ ਕਹਿੰਦੇ ਬੰਦੇ ਨੂੰ ਕੰਮ ਦਾ ਨਹੀਂ ਛੱਡਦੀ।

ਪਾਲਾ ਸਿਉਂ ਨੇ ਰਾਮ ਜੋੜੇ ਨੂੰ ਗੱਲਾਂ ਦੀ ਲੜੀ ਵਿਚ ਹੱਥ ਵਿਚਲੀ ਵਾਣ ਦੀ ਢਾਈ ਵਾਂਗ ਜੋੜ ਕੇ ਕਿਹਾ।

‘ਨਾਲੇ ਅਮਲੀ ਦੇ ਸਾਹਮਣੇ ਫੀਮ ਨੂੰ ਮਾੜੀ ਕਹਿ ਦਿਉ, ਖਾਣ ਲੱਗੇ ਕੋਲ

ਅਬਸੀ ਲੈ ਲਵੇ, ਏਦੂ ਤਾਂ ਅਮਲੀ ਨੂੰ ਵਿਹੁ ਦੇਣੀ ਚੰਗੀ? ਨਸ਼ਾ ਜਿਹੜਾ ਵੀ ਕੋਈ ਖਾਂਦੈ, ਉਹ ਸਭ ਨੂੰ ਚੰਗਾ ਈ ਲਗਦੈ। ਨਹੀਂ ਐਵੇਂ ਘਰ ਛੁਕ ਤਮਾਸ਼ਾ ਕੈਣ ਦੇਖਦੈ।

‘ਗੱਲ ਇਹ ਨੀ ਰਾਮ ਜੀ, ਗੱਲ ਤਾਂ ਇਹ ਐ ਬਈ ਅਫੀਮੀ ਨੂੰ ਇਹ ਪਤਾ ਨੀ ਕੀ ਦਰਗਾਹੀ ਮਾਰ ਐ, ਅਮਲੀ ਭਾਵੇਂ ਬਾਦਸ਼ਾਹ ਹੋਵੇ, ਦਿਨਾਂ ਵਿਚ ਉਹਦੇ ਹੱਥਾਂ ਵਿਚ ਠੂਠੇ ਫੜਾ ਦਿੰਦੀ ਐ। ਚਿਹਰੇ ਦਾ ਰੰਗ ਜ਼ਰਦ, ਕਪੜੇਹਹ ਮੈਲੇ ਕੁਚੈਲੇ, ਇਹ ਵੀ ਕੋਈ ਅਮਲ ਐ। ਜੇ ਬੰਦੇ ਨੇ ਚਾਰ ਪੈਸੇ ਖਰਾਬ ਕਰਨੇ ਵੀ ਹੋਣ ਤਾਂ ਅੱਕਿਆ ਬੱਕਿਆ ਦੋ ਘੁੱਟਾਂ ਦਾਰੂ ਦੀਆਂ ਪੀ ਲਵੇ। ਸਭ ਚਿੰਤਾਂ ਲੱਖ ਜਾਂਦੀ ਹੈ। ਨਾਲੇ ਬੰਦਾ ਰੱਜ ਕੇ ਰੋਟੀ ਟੁੱਕ ਖਾ ਲੈਂਦੇ, ਨਾਲੇ ਘਰ ਦੇ ਜੀਅ ਚੰਗੇ ਲੱਗਣ ਲੱਗ ਜਾਂਦੇ ਨੇ, ਪਰ ਪੀਣੀ ਅੰਦਰ ਬਹਿ ਕੇ ਚਾਹੀਦੀ ਐ। ਬਾਹਰ ਲੋਕਾਂ ਦੇ ਪਰਨਾਲੇ ਨਾ ਭੰਨਦਾ ਫਿਰੇ।’ ਕੋਲ ਬੈਠੇ ਇਕ ਸ਼ੌਕੀਨ ਨੇ ਸ਼ਰਾਬ ਦੀ ਵਡਿਆਈ ਕਰਦਿਆਂ ਕਿਹਾ।

‘ਲੈ ਸ਼ਰਾਬ ਕਿਹੜੀ ਵਡਿਆਈ ਵਾਲਾ ਨਸੈ, ਘੁੱਟ ਮੂੰਹ ਨੂੰ ਲੱਗ ਜਾਏ ਬੰਦੇ ਨੂੰ ਹਾਥੀ ਵੀ ਕੱਟਾ ਲੱਗਣ ਲੱਗ ਜਾਂਦੈ। ਕਹਿੰਦੇ, ਰਜੇ ਰਣਜੀਤ ਸਿੰਘ ਨੂੰ ਹਾਥੀ ਤੇ ਚੜ੍ਹਿਆ ਵੇਖ ਕੇ ਇਕ ਸ਼ਰਾਬੀ ਨੇ ਕਿਹਾ, ‘ਕਾਣਿਆ ਕੀ ਲੈਣਾ ਇਸ ਕੱਟੇ ਦਾ।’ ਅਹਿਲਕਾਰਾਂ ਨੇ ਉਸ ਨੂੰ ਫੜ ਲਿਆ, ਜਦੋਂ ਦੁਜੇ ਦਿਨ ਮਹਾਰਾਜੇ ਦੇ ਪੇਸ਼ ਕੀਤਾ ਤਾਂ ਮਹਾਰਾਜੇ ਨੇ ਕਿਹਾ ਕਿ ਵਈ ਕੀ ਦਿੰਦਾ ਹੈ ਕੱਟੇ ਦਾ, ਕਰ ਸੌਦਾ ਫਿਰ? ਸ਼ਰਾਬੀ ਨੇ ਕਿਹਾ ਮਹਾਰਾਜ ਉਹ ਵਾਪਰੀ ਲੱਦ ਗਏ ਹਨ। ਰਜੇ ਨੇ ਖੁਸ਼ ਹੋ ਕੇ ਉਸ ਨੂੰ ਛੱਡ ਦਿੱਤਾ, ਵਈ ਇਹ ਤਾਂ ਸ਼ਰਾਬੀ ਸੀ। ਸ਼ਰਾਬ ਬਹੁਤ ਮਾੜਾ ਨਸ਼ਾ ਹੈ। ਘੁੱਟ ਪੀਤੀ ਨਹੀਂ ਤੇ ਕਿਸੇ ਅਗਲੇ ਦੇ ਸਿਰ ਵਿਚ ਮਘੋਗ ਕੀਤਾ ਨਹੀਂ, ਜਾ ਫਿਰ ਚਹੁੰਲਿਆਂ ਦੇ ਕੰਨੀ ਚੜ੍ਹਿਆ ਨਹੀਂ। ਨਸੈ ਪਾਣੀ ਦਾ ਮਤਲਬ ਹੁੰਦਾ ਐ ਤਬੀਅਤ ਨੂੰ ਹੁਲਾਗਾ ਮਿਲੇ ਪਰ ਖਰਚ ਵਰਚ ਭਾਰਾ ਨਾ ਹੋਵੇ। ਨਸ਼ਾ ਤਾਂ ਵਈ ਇਕੋ ਭੰਗ ਐ ਜਿਸ ਨੂੰ ਸ਼ਿਵ ਜੀ ਵੀ ਖੁਸ਼ ਹੋ ਕੇ ਨਿੱਤ ਪੀਂਦੇ ਨੇ। ਨਾਲੇ ਭੰਗ ਤਾਂ ਗੰਗਾ ਤਾਂ ਗੰਗਾ ਜੀ ਦੀ ਸਕੀ ਭੈਣ ਹੋਈ-

‘ਗੰਗ ਭੰਗ ਦੋ ਭੈਣ ਹੈ, ਰਹਿਣ ਸ਼ਿਵਾ ਦੇ ਸੰਗ।

ਹੱਡੂ ਖਾਣੀ ਗੰਗ ਹੈ, ਤੇ ਲੱਡੂ ਖਾਣੀ ਭੰਗ।

ਗੰਗ ਭੰਗ ਦੋਵੇਂ ਭੈਣਾਂ, ਵਿਚ ਪਰਬਤਾਂ ਰਹਿਣ।

ਉਸ ਨ੍ਹਾਤਿਆਂ ਪਾਪ ਲਹੇ, ਇਸ ਪੀਤਿਆਂ ਮਲ ਲਹਿਣ।’

ਜੇ ਬੰਦਾ ਇਕ ਬਾਟਾ ਪੀ ਕੇ ਕਿੱਕਰਾਂ ਦੇ ਸੁੱਕੇ ਟਾਹਣਾ ਨੂੰ ਨਾ ਚੱਬਦਾ ਫਿਰੇ? ਨਾਲੇ ‘ਕਮ ਖਰਚ ਬਾਲਾ ਨਸ਼ੀਨ’ ਵਾਲੀ ਗੱਲ ਪੂਰੀ-

‘ਪੇਸਤ ਮੰਗੇ ਰਿਉੜੀਆਂ ਅਫੀਮ ਮੰਗੇ ਗੰਨੇ।

ਭੰਗ ਨਿਮਾਣੀ ਆਲੀ ਭੋਲੀ ਜੋ ਆਵੇ ਸੋ ਬੰਨੇ।

ਭੰਗ ਨਹੀਂ ਇਹ ਸਾਵਾ ਸਾਵਾ ਘਾਹ ਈ।

ਆਸ਼ਕ ਨੂੰ ਸਵਾਬ ਈ, ਮੂਜੀ ਨੂੰ ਗੁਨਾਹ ਈ।

ਦੋ ਚਾਰ ਮੁਲਾਂ ਬੁਹਮਣ ਮਰੇ ਤਾਂ ਕੀ ਹੋਇਆ,

ਇਕ ਭੰਗੀ ਮਰ ਗਿਆ ਸਾਰਾ ਮੁਲਕ ਫਨਾਹ ਈ।’

‘ਭੰਗ ਦੀਆਂ ਕੀ ਗੱਲਾਂ ਨੇ ਜੇਹੜਾ ਸੁੱਖ ਨਿਧਾਨ ਦੀਆਂ ਮੌਜਾਂ ਮਾਣੇ ਉਹੋ ਹੀ ਜਾਣੇ ਤੇ ਮਸਤੀਆਂ ਮਾਣੇ।’

‘ਬਲੇ ਵਈ ਭੰਗੀਓ, ਨਸ਼ ਕੱਢਿਐ ਭੰਗ! ਬੰਦਾ ਇਕ ਵਾਗੀ ਪੀ ਕੇ ਸਾਰਾ ਦਿਨ ਕਮਲਾ ਹੋਇਆ ਫਿਰੇ ਤੇ ਘੁੱਟ ਵੱਧ ਪੀਤੀ ਜਾਵੇ ਤਾਂ ਭੰਗੀਆਂ ਦੀ ਤੋਪ ਵਾਂਗ ਜਿਥੇ ਜੀ ਕੀਤਾ ਮੂੰਹ ਖੜਾ ਰਹੇ, ਤਾਹੀਂ ਤਾਂ ਕਹਿੰਦੇ ਹਨ-

‘ਪੀਉ ਭੰਗਾਂ ਅਤੇ ਸੌਵੇਂ ਬਾਰੀਂ।  
 ਪਿਛਲੇ ਜਿਉਣ ਆਪਣੇ ਭਾਰੀਂ।’  
 ਬੱਸ ਭੰਗੀ ਵਾਸਤੇ ਤਾਂ ਸੁੱਖ ਨਿਧਾਨ ਦੀ ਮੌਜ ਲਈ ਇਕ ਕੂੰਡਾ ਸੋਟਾ  
 ਖੜਕਦਾ ਰਹੇ ਬਾਕੀ ਜੱਗ ਜਹਾਨ ਭਾਵੇਂ ਵਸੇ ਭਾਵੇਂ ਉਜੜੇ-  
 ‘ਡੂੰਡਾ ਕੂੰਡਾ ਬਗਲ ਵਿਚ ਚਾਰੇ ਕੁੰਟ ਜੰਗੀਰ।’  
 ‘ਜੇ ਬੰਦੇ ਨੇ ਨੁਕਲ ਪਾਣੀ ਕਰਨਾ ਹੋਵੇ ਉਹ ਸਿਧਾ ਹੋ ਕੇ ਪੋਸਤ ਨਾਲ ਲਾਵੇ  
 ਮੱਥਾ, ਜੀਹਦਾ ਇਕੋ ਡੋਡਾ ਕੋਡਾ ਕਰ ਛਡਦੇ।’ ਇਕ ਪੋਸਤ ਦੇ ਪਿਆਕਲ ਨੇ ਬਹਿਸ  
 ਅੱਗੇ ਟੋਰਨ ਦਾ ਹੀਆ ਕੀਤਾ।  
 ‘ਵਾਹ ਬਈ ਵਾਹ! ’ ਪੋਸਤੀਆਂ ਦੀਆਂ ਕਦੇ ਗੱਲਾਂ ਨਹੀਂ ਸੁਣੀਆਂ ਵੱਡੇ  
 ਬਹਾਦਰਾਂ ਤੋਂ ਮੱਖੀ ਤਾਂ ਮਾਰੀ ਨਹੀਂ ਜਾਂਦੀ, ਇਕ ਕਹਾਣੀ ਐ, ਕਹਿੰਦੇ ਪੋਸਤੀਆਂ ਰਲ  
 ਕੇ ਇਕ ਦਿਨ ਮੱਖੀ ਮਾਰ ਲਈ ਅਤੇ ਫੁੱਲੇ ਨਾ ਸਮਾਉਣ-  
 ‘ਵੀਰ ਪੋਸਤੀ ਚੜੇ ਸ਼ਿਕਾਰ।  
 ਮੱਖੀ ਘੇਰੀ ਵਿਚ ਬਾਜ਼ਾਰ।  
 ਮਾਰੀ ਨਹੀਂ ਪਰ ਲੰਗੜੀ ਕੀਨੀ।  
 ਆਖਣ ਫੱਤੇ ਖੁਦਾ ਨੇ ਦੀਨੀ।  
 ‘ਜਿੰਨਾ ਭੈੜਾ ਨਸ਼ਾ ਪੋਸਤ ਐ, ਮੈਂ ਕਹਿੰਦਾ ਦੁਨੀਆਂ ਵਿਚ ਹੋਰ ਕੋਈ ਨਹੀਂ  
 ਇਸ ਨੇ ਤਾਂ ਲੋਕਾਂ ਦੀਆਂ ਖੁਹਣੀਆਂ ਦੀਆਂ ਖੁਹਣੀਆਂ ਗਾਲ ਛੱਡੀਆਂ ਨੇ... ... ...  
 ‘ਪੋਸਤਾ ਦਿਲ ਦੋਸਤਾ ਤੇਰਾ ਮੁੱਢੋਂ ਪੁਟਾਵਾਂ ਬੂਟਾ।  
 ਵਸਦੇ ਘਰ ਉਜਾੜ ਕੇ ਹੱਥ ਫੜਾਏ ਠੂਠਾਂ।  
 ‘ਦੇਖੋ ਭਾਈ! ਕਿਸੇ ਨਸ਼ੇ ਨੂੰ ਵਗੋਈ ਦਾ ਨਹੀਂ, ਕੀ ਪਤਾ ਬੰਦੇ ਨੂੰ ਕੋਈ ਆਪ  
 ਈ ਲਾਉਣਾ ਪੈ ਜਾਵੇ, ਹਰ ਚੀਜ਼ ਦਾ ਸਿੱਧ ਪੁੱਠ ਹੁੰਦੈ। ਲੈ ਤੂੰ ਪੋਸਤ ਦੀ ਨਿੰਦਿਆ  
 ਕਰਨ ਲੱਗਿਆਂ ਪਹਿਲਾਂ ਇਸੇ ਕਹਾਣ ਅਖਾਣ ਦਾ ਜਵਾਬ ਸੁਣ-  
 ‘ਪੋਸਤਾ ਦਿਲ ਦੋਸਤਾ ਤੇਰਾ ਸੋਨੇ ਨਾਲ ਮੜਾਵਾਂ ਬੂਟਾ।  
 ‘ਲੱਖ ਰੁਪਏ ਦੀ ਪੀਨਕ ਦਿੰਦੈ ਕਰੋੜ ਰੁਪਏ ਦਾ ਬੂਟਾ।  
 ‘ਛੱਡ ਉਏ ਵੱਡਿਆ ਵਕੀਲਾ! ਪੋਸਤ ਨਾਲੋਂ ਤਾਂ ਬੰਦਾ ਜ਼ਹਿਰ ਖਾ ਲਵੇ ਤਾਂ  
 ਉਹ ਚੰਗੀ, ਕਿਸੇ ਪਾਸੇ ਤਾਂ ਜਾ ਲਗਦੈ। ਪੋਸਤ ਵੀ ਕੋਈ ਨਸ਼ੇ, ਨਾ ਬੰਦਾ ਜਿਉਂਦਿਆਂ  
 ਵਿਚ ਨਾ ਮਰਿਆਂ ਵਿਚ।’  
 ‘ਨਸ਼ੇ ਤਾਂ ਭਾਈ ਸਾਰੇ ਈ ਮਾੜੇ ਨੇ। ਸਿਆਣੇ ਆਖ ਗਏ ਹਨ ਕਿ ਨਸ਼ਾ ਤਾਂ  
 ਰੋਟੀ ਦਾ ਵੀ ਮਾਣ ਨਹੀਂ। ਪਰ ਕਈ ਨਸ਼ੇ ਭੈੜੀਆਂ ਬਹਿਬਤਾਂ ਨਾਲ ਵੀ ਲੱਗ ਜਾਂਦੇ ਨੇ।  
 ਸਿਆਣੇ ਆਖਦੇ ਨੇ ‘ਜਿਹੋ ਜਿਹੀ ਬੈਠਕ ਉਹੋ ਜਿਹੀ ਸੋਂਹਬਤ’ ਵਾਹ ਲਗਦੇ ਬੰਦਾ ਭੈੜੇ  
 ਆਦਮੀਆਂ ਦੇ ਸੰਗ ਤੋਂ ਈ ਬਚ ਕੇ ਰਹੇ। ਰਾਮ ਚੰਦ ਨੇ ਨਸ਼ਿਆਂ ਬਾਰੇ ਚੱਲ ਰਹੀ ਬਹਿਸ  
 ਦੀ ਸਮਾਪਤੀ ਦੇ ਸ਼ਬਦ ਫਰਮਾਉਂਦਿਆਂ ਕਿਹਾ।  
 ਮੇਰੇ ਪਿੰਡ ਦੇ ਲੋਕਾਂ ਲਈ ਹਾਡ੍ਹਾਂ ਦੇ ਦੁਪਹਿਰੇ ਕਾਹਦੇ ਆਉਂਦੇ ਹਨ ਬੱਸ  
 ਯੋਜਨਾ ਕਮਿਸ਼ਨ ਦੀਆਂ ਬੈਠਕਾਂ ਈ ਸਮਯੋਂ। ਇਹਨਾਂ ਦਿਨਾਂ ਵਿਚ ਪਿਛਲੇ ਸਾਲ ਦੀਆਂ  
 ਘਰ ਆਈਆਂ ਕਮਾਈਆਂ ਹਾੜ ਕੇ, ਆਉਂਦੇ ਸਾਲ ਲਈ ਸਕੀਮਾਂ ਬਣਾਈਆਂ ਜਾਂਦੀਆਂ  
 ਹਨ। ਖੇਤੀ ਬਾੜੀ ਦੀਆਂ ਸਲਾਹਾਂ ਤੇ ਪਿੰਡ ਦੇ ਹੋਰ ਸਾਂਝੇ ਮਸਲੇ ਖੋਲ੍ਹੇ ਖੋਲ੍ਹੇ ਕੇ ਘੋਬੇ ਜਾਂਦੇ  
 ਹਨ।  
 ‘ਤੁਸੀਂ ਐਤਕੀ ਲੇਹੀ ਵਾਲੇ ਖੇਤ ਵਿਚ ਕੀ ਬੀਜਣ ਦੀ ਸਲਾਹ ਕੀਤੀ ਐ?

ਨਾਲ ਲਗਦੈ ਖੇਤ ਵਲਾ ਓਥੇ ਈ ਪੁੱਛ ਲੈਂਦਾ ਹੈ ਤਾਂ ਜੋ ਉਹ ਵੀ ਆਪਣੇ ਖੇਤ ਵਿਚ ਉਹੋ ਜਿਹੀ ਫਸਲ ਬੀਜਣ ਦੀ ਤਿਆਰੀ ਕਰੇ।

‘ਬਾਪੂ ਤਾਂ ਕਹਿੰਦਾ ਸੀ ਮੱਕੀ ਬੀਜੇ, ਝੋਟੇ ਦੇ ਸਿਰ ਵਰਗਾ ਖੇਤ ਐ, ਪੂਰੇ ਵੀਹ ਮਣ ਵਿੱਘੇ ਦੀ ਨਿਕਲ੍ਹ! ਪਰ ਤਾਇਆ ਮੰਨਦਾ ਨਹੀਂ, ਕਹਿੰਦਾ ਪਹਿਲਾਂ ਤਾਂ ਹਾਡੂ ਚਰੀ ਬੀਜ ਲਵੇ ਫਿਰ ਵਾਹ ਕੇ ਰੇਹੁ (ਰੂੜੀ) ਪਾ ਕੇ ਕਣਕ ਬੀਜਾਂਗੇ।’

‘ਬੁੜਾ ਸਾਡਾ ਵੀ ਐਂਤਕੀ ਮੁੜ ਮੁੜ ਮੱਕੀ ਦੀ ਮੁਹਾਰਨੀ ਬੋਲ ਰਿਹੈ।’

‘ਜੇ ਮੱਕੀ ਬੀਜਣੀ ਐ ਤਾਂ ਹੁਣ ਦੱਸੋ, ਚਾਰ ਗੱਡੇ ਰੇਹੁ ਦੇ ਸੁੱਟ ਛੱਡੀਏ?’

ਇਸ ਪਿੱਛੋਂ ਪਿੰਡ ਦੇ ਲਾਣਿਆਂ ਦੇ ਹਾਰੇ ਹੋਏ ਬਲਦਾਂ ਉਤੇ ਰਹਿਮ ਦੀ ਨਿਗਾਹ ਆ ਟਿਕਦੀ ਹੈ।

‘ਗੱਲ ਸੁਣ ਓਥੇ ਮੁੰਡਿਆ! ਤੁਸੀਂ ਨਾਰੇ ਬਲਦ ਦੇ ਹੋਰ ਦੱਸ ਕੀ ਸੀਰਮੇ ਪੀਣੇ ਨੇ। ਉਸਨੇ ਸਾਰੀ ਉਮਰ ਬਬੇਗ ਕਮਾਇਆ, ਹੁਣ ਥੈਤੋਂ ਇਕ ਬਲਦ ਨੀ ਲੈ ਹੁੰਦਾ। ਮਿਲਣ ਦੇ ਕਿਤੇ ਤੇਰੇ ਬਾਪੂ ਨੂੰ ਨੂੰ। ਲੋਕਾਂ ਦੇ ਖੇਤ ਗਹਿਣੇ ਲੈਣ ਨੂੰ ਪੈਸੇ ਨਿਕਲ ਆਉਂਦੇ ਨੇ, ਪਰ ਬਲਦ ਉਤੇ ਪੈਸੇ ਖਰਚਦੀ ਦੀ ਜਾਨ ਵੱਚੀਦੀ ਐ।’

ਜਿਸ ਕਿਸੇ ਦਾ ਬੁੱਢਾ ਬਲਦ ਹੋਵੇ ਉਸਨੂੰ ਇਕ ਅੱਧ ਸਿਆਣਾ ‘ਯੋਜਨਾ ਕਮਿਸ਼ਨ’ ਦੇ ਪ੍ਰਧਾਨ ਵਾਂਗ ਆਪਣੀ ਆਖਰੀ ਗਈ ਫੁਰਮਾ ਛੱਡਦਾ ਏ।

‘ਇਹ ਬਲਦ ਤੇ ਰੁਪਏ ਨਹੀਂ ਖਰਚਦੇ! ਐਤਕੀਂ ਤਾਂ ਸੁਣਿਐ ਇਨ੍ਹਾਂ ਨੇ ਇਹ ਵੀ ਫੈਸਲਾ ਕੀਤੇ ਬਿਨ੍ਹਾਂ ਲੰਗੋਟੀ, ਬਾਕੀ ਕੱਪੜੇ ਪਾਉਣੇ ਵੀ ਛੱਡ ਦੇਣੇ ਨੇ, ਜੇਹੜੇ ਰੁਪਏ ਜੁੜਦੇ ਨੇ ਜੋੜ ਲਵੇ, ਜਾਮੀਨ ਗਹਿਣੇ ਲਈ ਚਲੋ, ਬੱਸ ਇਹਨਾਂ ਨੂੰ ਤਾਂ ਜੋੜਨ ਦੀ ਈ ਲੱਗੀ ਹੋਈ ਐ। ਇਕ ਕੋਲ ਬੈਠਾ ਖੜਪੈਂਚ ਆਪਣੀ ਸੁਣਾ ਛੱਡਦਾ ਹੈ।

‘ਕੁਛ ਪੁੰਨ ਦਾਨ ਵੀ ਕਹਿਆ ਕਰੋ ਓਇ! ਧਜਾਂ ਜੋੜਨ ਲੱਗੇ ਓ! ਇਹ ਤਾਂ ਕਾਰੂੰ ਬਾਦਸ਼ਾਹ ਦੇ ਨਾਲ ਵੀ ਨਹੀਂ ਗਈਆਂ। ਵਿਚੋਂ ਕੋਈ ਬੁੱਢਾ ਗੁਜ਼ਾਰੇ ਵਾਲਿਆਂ ਨੂੰ ਨਿਹੌਰਾ ਦੇ ਦਿੰਦਾ ਹੈ।

‘ਬਾਬਾ! ਐਵੇਂ ਭਰਮ ਨਹੀਂ ਹੁੰਦੇ।’ ਆਪਣੀ ਅਕਲ ਬੇਗਾਨੀ ਮਾਇਆ। ਸਭ ਨੂੰ ਜ਼ਿਆਦਾ ਈ ਲੱਗਦੀ ਐ। ਸਹੁੰ ਗਉ ਦੀ ਐਤਕੀਂ ਤਾਂ ਕੰਮ ਫਾਕੇ ਈ ਐ, ਛੋਲਿਆਂ ਨੂੰ ਹਵਾ ਮਾਰ ਗਈ, ਕਣਕ ਚ ਕਾਂਗਿਆਰੀ ਪੈ ਗਈ ਖੇਤੀ ਬਿਨ੍ਹਾਂ ਸਰਦਾ ਨਹੀਂ, ਐਤਕੀਂ ਤਾਂ ਦਿਲ ਬਾਹਲਾ ਈ ਖੱਟਾ ਪੈ ਗਿਆ, ਪਰ ਨਗਰ ਖੇੜੇ ਦੀ ਗੱਲ ਕੇਹੜਾ ਮੋੜਨੀ ਸੌਖੀ ਜਿਹੀ ਗੱਲ ਹੁੰਦੀ ਹੈ। ਇਕ ਦੋ ਦਿਨਾਂ ਵਿਚ ਜ਼ਰੂਰ ਕਿਧਰੋਂ ਕਿਧਰੋਂ ਜਿਸ ਢਾਂਡੇ ਦਾ ਬੰਦੇਬਸਤ ਕਰਨਾ ਪੈਣਾ ਈਂ ਐ, ਚਾਰ ਦਿਨ ਅੱਗੋਂ ਪਿੱਛੋਂ। ਜੇਹੜੀ ਗੱਲ ਦਾ ਦਰਵਾਜ਼ੇ ਕਚੀਹਰਾ ਹੋਣ ਲੱਗ ਜਾਏ ਉਹਨੂੰ ਬਾਹਲੀ ਦੇਰ ਨਹੀਂ ਲੱਗਦੀ ਹੁੰਦੀ।’

\* \* \* \* \*

ਇਹਨੇ ਨੂੰ ਦੂਜੇ ਮੁਖੀਏ ਮੈਂਬਰ ਪਿੰਡ ਦੇ ਹੋਰ ਮਸਲੇ ਵਿਚਾਰ ਗੋਜਰੇ ਲੈ ਆਉਂਦੇ ਹਨ: ਭੋਲੇ ਕਿਆ ਦੀ ਪਤਾ ਨਹੀਂ ਕੀ ਮੱਤ ਮਾਰੀ ਗਈ ਐ ਕੋਠੇ ਜਿੱਡੀ ਕੁੜੀ ਹੋ ਗਈ ਹੈ, ਹਾਲੇ ਕਿਤੇ ਨਾਂ ਥਾਂ ਵੀ ਨਹੀਂ ਧਰਿਆ।

‘ਧੀਆਂ ਘਰੋਂ ਟੇਰਨੀਆਂ ਕਿਹੜੀਆਂ ਚੰਨਣ ਸਿੱਹਾਂ ਸੌਖੀਆਂ ਨੇ! ਚੁੱਲੇ ਦਾ ਮੂੰਹ ਦੂਜੇ ਪਾਸੇ ਭੌੰ ਜਾਂਦੇ। ਆਪੋ ਆਪਣੀ ਕਬੀਲਦਾਰੀ ਹੁੰਦੀ ਹੈ, ਸਾਲ ਛੀ ਮਹੀਨੇ ਵਿਚ ਮੁੰਡਾ ਦੇਖ ਕੇ ਚਾਰ ਭਮਾਲੀਆਂ ਦੇ ਆਪੇ ਪੈਰ ਫੇਰ ਦੇਣਗੇ।’

‘ਰਾਮ ਜੀ! ਗੱਲ ਇਉਂ ਐ ਬਈ, ਨਗਰ ਖੇੜੇ ਦੀਆਂ ਧੀਆਂ ਪੈਣਾਂ ਦੀ ਇੱਜਤ  
ਸਾਂਸ਼ੀ ਹੁੰਦੀ ਹੈ, ਉਤੋਂ ਸਹੁਰਾ ਜ਼ਮਾਨਾ ਕਸੂਤਾ ਆ ਗਿਆ ਹੈ, ਧੀ ਧਿਆਣੀ ਤਾਂ ਆਪਣੇ  
ਘਰੇ ਈ ਸੋਂਹਦੀ ਐ।’ ਕੋਲੋਂ ਇਕ ਸਿਆਣਪ ਭਰਿਆ ਜਵਾਬ ਫੁਰਮਾ ਛੱਡਦਾ ਹੈ।

‘ਜਦੋਂ ਲੋਕ ਚੌਂਕੜੀਆਂ ’ਤੇ ਗੱਲਾਂ ਕਰਨ ਲੱਗ ਜਾਣ ਓਦੋਂ ਕਿਸੇ ਕੰਮ ਵਿਚ  
ਦੇਰ ਨਹੀਂ ਕਰਨੀ ਚਾਹੀਦੀ। ਹੁਣ ਜਿੱਦਣ ਕਿਤੇ ਮੇਵਾ ਮਿਲਿਆ ਗੱਲ ਕਰਾਂਗੇ, ਬਈ  
ਬਾਹਲੀ ਚਰਚਾ ਨਹੀਂ ਕਰਾਈ ਦੀ ਹੁੰਦੀ ਇਹ ਸਹੁਰੀ ਦੰਦ ਕਥਾ ਬੁਰੀ ਹੁੰਦੀ ਹੈ, ਇਸ  
ਤਰ੍ਹਾਂ ਇਕ ਆਦਮੀ ਸਭਾ ਦਾ ਫੈਸਲਾ ਉਸ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਓਟ ਲੈਂਦਾ  
ਹੈ। ਇਹਨਾਂ ਲੋਕਾਂ ਦੀਆਂ ਜ਼ਿੰਮੇਵਾਰੀਆਂ ਵਕਤ ਸਿਰ ਨਿਭਾਉਣ ਦੀ ਠੱਪ ਚੰਦ ਵੀ  
ਇਨ੍ਹਾਂ ਸਭਾਵਾਂ ਵਿਚ ਹੀ ਕੀਤੀ ਜਾਂਦੀ ਹੈ।

\* \* \* \* \*

ਨੈਣਾਂ ਸਿੰਹਾਂ ਕੱਲ ਮੈਂ ਓਪਰ ਨੀਵੀਂ ਬੀਹਣੀ ਲੰਘਿਆਂ ਸੀ, ਮੈਨੂੰ ਅੱਗੇ ਪਾਸੀਆਂ  
ਦਾ ਟੋਕਰਾ ਲਈ ਆਉਂਦੀ ਸੰਤੀ ਕਿਉਂ ਨਾ ਟੱਕਰ ਪਈ’ ਮੈਂ ਕਿਹਾ ‘ਸੰਤੀਏ ਸੁੱਖ ਨਾਲ  
ਗੁਹਾਰੇ ਜਿੱਡੀ ਨੂੰਹ ਦੇ ਹੁੰਦਿਆਂ ਵੀ ਤੇਰਾ ਇਹ ਹਾਲ !’ ਬਸ ਗੱਲ ਕਰਨ ਦੀ ਡੇਰ ਸੀ, ਭਰੇ  
ਹੋਏ ਛਾਲੇ ਵਾਂਗ੍ਨ੍ਹਾਂ ਫਿਸ ਪਈ: ਕਹਿੰਦੀ, ‘ਨੂੰਹ ਰਾਣੀ ਨੂੰ ਤਾਂ ਅੱਠ ਮਰੀਨੇ ਹੋ ਗਏ ਪੇਕੇ  
ਗਈ ਨੂੰ, ਉਥੇ ਬਿਟਰੀ ਬੈਠ ਐ, ਜਾਏ ਖਾਣੇ ਕੁਪੱਤਿਆਂ ਨਾਲ ਵਾਹ ਪੈ ਗਿਆ ਐ, ਨਾ  
ਟੋਰਦੇ ਨੈ ਨਾ ਜਵਾਬ ਦਿੰਦੇ ਨੇ।’

ਮੈਂ ਕਿਹਾ, ‘ਹੈ ਸਹੁਰੀ ਕਮਲੀ ! ਜਵਾਬ ਦੇਣ ਦੀ ਗੱਲ ਕਹੀ ਪਿੰਡ ਕਿਤੇ  
ਜਿਉਂਦਾ ਈ ਮਰ ਗਿਆ, ਜਦੋਂ ਚਾਰ ਭਾਈ ਇਕੱਠੇ ਹੋਏ ਕਰਾਂਗੇ ਤੇਰੀ ਨੂੰਹ ਵਾਲੀ ਵੀ  
ਗੱਲ, ਜੇ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਆਪ ਗੱਡੀ ਜੋੜ ਕੇ ਨਾ ਛੱਡ ਗਏ ਤਾਂ ਪਿੰਡ  
ਦੀ ਪੰਚਾਇਤ ਨਾ ਸਮਝੀਂ। ਵਈ ਹਰਨਾਮ ਸਿਆਂ ਉਸ ਦਾ ਕੁਝ ਕਰਨਾ ਚਾਹੀਦੈ, ਨਹੀਂ  
ਤਾਂ ਸਾਰੇ ਨੁੱਗਰ ਖੇੜੇ ਦਾ ਨੁੱਕ ਵੱਡਿਆ ਜਾਉ।’

ਇਉਂ ਮਤਾ ਪਕਾ ਕੇ ਕਿਸੇ ਆਉਂਦੇ ਜਾਂਦੇ ਦੇ ਹੱਥ ਸੁਨੇਹਾ ਭੇਜ ਦਿੰਦੇ ਹਨ ਕਿ  
‘ਮੁੰਡੇ ਦੇ ਸਹੁਰਿਆਂ ਨੂੰ ਕਹਿ ਦਿਉ ਭਲੀ ਭਾਂਤ ਬਹੂ ਨੂੰ ਛੱਡ ਜਾਣ, ਨਹੀਂ ਤਾਂ ਫਿਰ ਜੋ  
ਸਰੀ ਬਣੀ ਸਾਡਾ ਪਿੰਡ ਕਰ ਲਵੇਗਾ।’

ਬੱਸ ਅਜਿਹੇ ਸੁਨੇਹੇ ਦੀ ਦੇਰ ਹੁੰਦੀ ਹੈ ਕਿ ਪਿੰਡ ਦੇ ਏਕੇ ਦੀ ਸ਼ਕਤੀ ਦੀ ਤਾਬ  
ਨਾ ਝਲਦਿਆਂ ਹੋਇਆਂ ਦੂਜੇ ਆਥਣ ਹੀ ਸੁਨੇਹਾ ਆ ਜਾਂਦਾ ਹੈ: ‘ਸਾਡੇ ਪਰਾਹੁਣੇ ਨੂੰ ਭੇਜ  
ਦਿਉ ਨਾਲੇ ਮਿਲ ਜਾਉ, ਨਾਲੇ ਭਜਨੇ ਨੂੰ ਲੈ ਜਾਉ।’

\* \* \* \* \*

ਪਿੰਡ ਦੇ ਆਰਥਕ ਲੇਖੇ ਪੱਤੇ ਵੀ ਏਸੇ ਤਰ੍ਹਾਂ ਦੀਆਂ ਦੁਪਹਿਰਾਂ ਦੀਆਂ ਬੈਠਕਾਂ  
ਵਿਚ ਨਥੇੜੇ ਜਾਂਦੇ ਹਨ।

‘ਗੱਲ ਸੁਣ ਓਏ ਸੰਤੂ ! ਸੁਣਿਐ ਤੂੰ ਕਹਿੰਦੈ, ਅਖੇ ! ਨਾਵੇਂ ਦੀ ਮਿਆਦ ਲੰਘ  
ਗਈ ਹੈ, ਭਲਾ ਇਹ ਦਸ ਤੂੰ ਮਰ ਗਿਆ ਕਿ ਅਸੀਂ ਮਰ ਗਏ ਹਾਂ। ਜੇ ਲੋੜ ਵੇਲੇ ਲਏ ਸੀ  
ਤਾਂ ਹੁਣ ਹੱਥ ਬੰਨ੍ਹ ਕੇ ਦੇਹ। ਮਿਆਦਾਂ ਤਾਂ ਜੀਉਂਦੇ ਜੀਆਂ ਦੀਆਂ ਹੁੰਦੀਆਂ ਨੇ ਕੀ ਤੂੰ  
ਜੀਉਂਦਾ ਈ ਮਰ ਗਿਆ ਐਂ?’

‘ਚਾਚਾ ਮੈਂ ਕਿਹੜਾ ਨਗਰ ਖੇੜੇ ਤੋਂ ਨਾਬਰ ਆਂ। ਪਰ ਇਹ ਤਾਂ ਦੇਖੋ ਬਿਆਜ਼ ਕਿੰਨਾ ਹੋਇਆ ਪਿਆ ਹੈ?’

‘ਛਡ ਉਏ ਭਜਨਿਆ, ਐਵੇਂ ਗਰੀਬਾਂ ਦੀ ਰੱਤ ਨਹੀਂ ਚੂਸੀ ਦੀ।’ ਇਸ ਤਰ੍ਹਾਂ ਇਕ ਦੇ ਸ਼ਕਤੀਵਰ ਬੰਦੇ ਦੋਹੀਂ ਪਾਸੇ ਸਮਝਾਉਂਤੀਆਂ ਦੇ ਕੇ, ਇਕ ਪਾਸੇ ਨਾਮੇ ਹਰੇ ਕਰਾ ਦਿੰਦੇ ਹਨ ਤੇ ਦੂਜੇ ਪਾਸੇ ਦੇਣ ਵਾਲੇ ਨੂੰ ਵਿਆਜ਼ ਮੁਅਫ਼ ਹੋ ਜਾਂਦੇ ਹਨ।

‘ਤਾਇਆ ਮੈਨੂੰ ਰੂਪਈਆਂ ਦੀ ਲੋੜ ਐ ਤੈਨੂੰ ਪਤਾ ਵਈ ਐਤਕੀ ਕੁੜੀ ਦਾ ਵਿਆਹ ਕਰਕੇ ਹਟੇ ਹੀ ਸੀ, ਕਿ ਉਤੋਂ ਬੁੜਾ ਮਰ ਗਿਐ, ਉਸਦੇ ਮਹੱਸੇ ਉਤੇ ਛੇ ਸਤ ਸੌ ਸੋਬਤੀ ਤੀ ਲਗ ਗਿਆ, ਹੁਣ ਇਕ ਬਲਦ ਹਾਰ ਗਿਐ, ਕਿਵੇਂ ਵਰਾ ਵੀ ਤਾਂ ਲੰਘਾਉਣੈ ਚੰਨਣ ਨੂੰ ਬਥੇਰਾ ਕਿਹਾ ਪਰ ਇਹ ਪੈਰਾਂ ‘ਤੇ ਪਾਣੀ ਈ ਨਹੀਂ ਪੈਣ ਦਿੰਦਾ ਕਹਿੰਦੇ ਮੇਰੇ ਕੋਲ ਕਿੱਥੇ ਨੇ ਰੂਪਈਏ।

ਇਸ ਤਰ੍ਹਾਂ ਇਕ ਲੋੜਵੰਦ ਆਪਣੀ ਮੁਸ਼ਕਿਲ ਇਸ ਯੋਜਨਾ ਕਮਿਸ਼ਨ ਦੇ ਆਪੇ ਬਣੇ ਮੈਂਬਰਾਂ ਸਾਹਮਣੇ ਰੱਖ ਦੇਂਦਾ ਹੈ, ਇਹ ਫਿਰ ਉਨ੍ਹਾਂ ਦਾ ਕੰਮ ਹੋ ਜਾਂਦਾ ਹੈ ਕਿ ਉਹ ਉਸ ਨੂੰ ਉਸੇ ਸਾਮੀ ਤੋਂ ਰੂਪਈਏ ਲੈ ਕੇ ਦੇਣ।

‘ਜੇ ਤੈਨੂੰ ਤਾਰੇ ਤੇ ਇਤਥਾਰ ਨਹੀਂ, ਲਿਆ ਲਵਾ ਮੇਰਾ ਗੁੰਠਾ, ਅਸੀਂ ਸਾਰੇ ਜਾਮਨੀ ਦੇਣ ਨੂੰ ਤਿਆਰ ਬੈਠੇ ਆ। ਜਦੋਂ ਤੇਰੇ ਕੋਲ ਹੈਗੇ ਤੂੰ ਇਹ ਦੱਸ ਬਈ ਫਿਰ ਦਿੰਦਾ ਕਾਹਤੇਂ ਨਹੀਂ?’

ਉਸ ਸ਼ਾਹ ਉਤੇ ਇਸ ਤਰ੍ਹਾਂ ਧੌਸ ਜਮਾਈ ਜਾਂਦੀ ਹੈ। ਜਿਵੇਂ ਰੂਪਈਏ ਲੈਣ ਤੋਂ ਕਰਜ਼ਾ ਨਹੀਂ ਸਗੋਂ ਦਿੱਤੇ ਹੋਏ ਵਸੂਲਣੇ ਹੁੰਦੇ ਹਨ।

‘ਤੁਸੀਂ ਮੇਰੀ ਉਈਂ ਚਮੜੀ ਲਾਹ ਲਵੇ। ਜੇ ਹੁੰਦੇ ਤਾਂ ਮੈਨੂੰ ਕਿਸੇ ਤੋਂ ਕਹਾਉਣ ਦੀ ਲੋੜ ਨਹੀਂ ਸੀ। ਅਗੇ ਦੱਸੋ ਕਿਸੇ ਤੋਂ ਕਹਾਇਐ?’

ਪਿੰਡ ਦਾ ਸ਼ਾਹ ਜਾਂਤ ਆਪਣੀ ਪਹਿਲਾਂ ਕੀਤੀ ਨਾਂਹ ਹੋਰ ਪੱਕੀ ਕਰਨ ਦਾ ਯਤਨ ਕਰਦਾ ਹੈ।

‘ਪਹਿਲਾਂ ਇਹ ਦੱਸ ਵਈ ਸਿੰਗੀ ਕਦੇ ਉਥੇ ਵੀ ਲੱਗਦੀ ਐ ਜਿਥੇ ਖੂਨ ਨਾ ਹੋਵੇ। ਜੇ ਤੇਰੇ ਕੋਲ ਹੈਗੇ ਸੀ ਤਾਂ ਅਗਲੇ ਨੇ ਮੰਗੇ! ਰੱਬ ਭਾਈ ਕਿਸੇ ਨੂੰ ਗਰਜ਼ ਨਾ ਪਾਵੇ। ਚਾਹੇ ਕਿਤੋਂ ਫੜ ਕੇ ਲਿਆ ਕੇ ਦੇਹ ਇਹ ਕੰਮ ਤਾਂ ਭਾਈ ਤੇਰੇ ਹੀ ਸਾਰੈ ਸਰੋਗਾ।’ ਅਜੇਹੀ ਮਨੋਵਿਗਿਆਨਕ ਟੁੰਬ ਨਾਲ ਜੱਟ-ਸ਼ਾਹ ਦੇ ਮਨ ਨੂੰ ਪਿੱਘਲਾ ਦਿਤਾ ਜਾਂਦਾ ਹੈ।

‘ਚੰਗਾ ਵਈ ਹਫਤਾ ਦਸ ਦਿਨ ਠਹਿਰ, ਕਿਧਰੋਂ ਸਾਕ ਨਾਤੇ ਤੋਂ ਮੰਗ ਤੰਗ ਤੇਰਾ ਬੁੱਤ ਸਾਰਾਂਗਾ। ਪਿੰਡ ਦਾ ਆਖਿਆ ਕਿਹੜਾ ਮੋੜਨਾ ਸੌਖੀ ਜਿਹੀ ਗੱਲ ਹੈ।’

ਇਉਂ ਕਹਿ ਕੇ ਹੀ ਨਹੀਂ ਸਗੋਂ ਕਹੇ ਹੋਏ ਨੂੰ ਅਮਲ ਵਿਚ ਲਿਆ ਕੇ ਹੀ ਬੰਦਾ ਪਿੰਡ ਦੀ ਸੱਥ ਵਿਚ ਮੁੜ ਕੇ ਬੈਠਣ ਜੋਗਾ ਹੋ ਸਕਦਾ ਹੈ।

\* \* \* \* \*

ਮਰਨ ਵਾਲੇ ਬੁੱਢੇ ਬੁੱਢੀਆਂ ਬਾਰੇ ਦੁਪਹਿਰਾਂ ਦੀਆਂ ਵੇਹਲਾ ਵਿਚ ਪਹਿਲਾਂ ਤੋਂ ਹੀ ਵਿਉਂਤਾਂ ਪਾ ਲਈਆਂ ਜਾਂਦੀਆਂ ਹਨ। ‘ਹੁਣ ਆਪਣੇ ਪਿੰਡ ਵਿਚ ਬੱਸੋ ਬੁੜੀ ਦੀ ਸਭ ਤੋਂ ਵੱਡੀ ਉਮਰ ਹੈ। ਸੁੱਖ ਨਾਲ ਆਪਣੇ ਹੱਥੀਂ ਪੱਤੇ ਪੜ੍ਹੋਤੇ ਖਿਡਾ ਲਏ ਹਨ। ਹੋਰ ਕੀ ਹੁਣ ਵਣ ਵਧਣੇ ਨੇ।’

‘ਕਿਵੇਂ ਅੱਖੀ ਸੌਖੀ ਦੇ ਦਸ ਪੰਦਰਾਂ ਸਾਲ ਹੋਰ ਕਟਾ ਦੇਵੇ ਤਾਂ ਹੰਗਾਮਾ ਤਾਂ

ਚੰਗਾ ਦੇਖੀਏ?’ ਕਿਧਰੇ ਐਵੇਂ ਈ ਕੌੜੀ ਵੀ ਦਮ ਨਾ ਤੋੜ ਜਾਵੇ! ਘਰ ਦੇ ਤਾਂ ਚਾਹੁੰਦੇ ਹੋਣਗੇ ਪਰੇ ਮਰੇ ਖਪੇ, ਪਰ ਪਿੰਡ ਨੂੰ ਜ਼ਰੂਰ ਕੋਈ ਤਬਦੀਰ ਸੋਚਣੀ ਚਾਹੀਦੀ ਹੈ, ਕਿਸੇ ਗੱਲਾਂ ਤਾਂ ਪਿੰਡ ਦਾ ਨਾਉਂ ਇਲਾਕੇ ਵਿਚ ਨਿਕਲਣਾ ਚਾਹੀਦਾ ਹੈ। ਆਪਣੇ ਪਿੰਡ ਕੋਈ ਵੀ ਬੁੜੀ ਸੋਨੇ ਦੀ ਪੌੜੀ ਨਹੀਂ ਚੜ੍ਹੀ। ਆਖਦੇ ਨੇ ਵੱਡੀ ਮਹੱਲੀ ਇਕ ਬੁੜਾ ਨੱਤਿਆਂ ਵਾਲਾ ਹੋ ਕੇ ਮਰਿਆ ਸੀ, ਅਥੇ! ਉਸ ਨੂੰ ਸੋਨੇ ਦੀ ਪੌੜੀ ਚੜਾਇਆ ਸੀ।’

‘ਬੁੜੀ ਜੇ ਹੁਣ ਮਰ ਜਾਏ ਪਟੜੀ ਫੇਰ ਗਦੜਾ ਤਾਂ ਨੌਧੇ ਕਿਆਂ ਨੂੰ ਫੇਰ ਵੀ ਫੇਰਨਾ ਈ ਪੈਣਾ ਏ। ਬੁੜੀ ਮਰੀ ਨੂੰ ਅੰਦਰ ਥੋੜ੍ਹੇ ਲੁਆ ਜਾਣਾ ਹੈ। ਨਕੌੜਾ ਕੱਢ ਕੇ ਫਿਰਨ ਜੋਗੇ ਫਿਰ ਉਹ ਵੀ ਨਹੀਂ ਰਹਿਣੇ।’

ਸਭਾ ਵਿਚ ਬੈਠਾ ਇਕ ਅੜਬੰਗ ਬੁੜਾ ਅਗਾਊਂ ਈ ਮੇਹਣਾ ਮਾਰ ਛੱਡਦਾ ਹੈ। ਤਾਇਆ ਐਵੇਂ ਗੱਲਾਂ ਹੁੰਦੀਆਂ ਨੇ। ਨੰਬਰਦਾਰਾਂ ਦਾ ਚੇਤੂ ਬੁੜਾ ਮਰ ਗਿਆ, ਉਨ੍ਹਾਂ ਨੇ ਹੰਗਮਾ ਤਾਂ ਕੀ ਕਰਨਾ ਸੀ ਜੁਆਕ ਵੀ ਨੀ ਖੁਆਏ। ਉਨ੍ਹਾਂ ਦਾ ਪਿੰਡ ਨੇ ਕੀ ਕਰ ਲਿਆ।

‘ਪਿੰਡ ਨੇ ਕਰਨਾ ਹੋਵੇ ਤਾਂ ਬਥੇਰਾ ਕੁਛ ਕਰ ਲੈਂਦੇ। ਜਿਹੜਾ ਕਚੀਹਰਾ ਹੋ ਜਾਂਦੈ ਇਹ ਕਿਤੇ ਛੋਟੀ ਜਿਹੀ ਗੱਲ ਹੁੰਦੀ ਹੈ? ਮਰਨ ਵਾਲੇ ਬੁੱਢੇ ਬੁੱਢੀਆਂ ਨੂੰ ਅੰਦਰ ਹੀ ਲਕੋਣਾ ਚਾਹੀਦੈ, ਜਿਹੋ ਜਿਹਾ ਸਰਦਾ ਬਣਦਾ ਹੋਵੇ ਅਗਲਾ ਸਿਰ ਤੋਂ ਭਾਰ ਲਾਹ ਦੇਵੇ।’

ਬੁੱਢੇ ਆਪਣੇ ਮਰਨ ਤੋਂ ਬਾਅਦ ਕੁਝ ਪੁੰਨ ਦਾਨ ਕਰਨ ਦੀਆਂ ਪ੍ਰੇਰਨਾਤਮਕ ਗੱਲਾਂ ਤੋਂ ਪਹਿਲਾਂ ਤੋਂ ਈ ਤਾਣਾ-ਬਾਣਾ ਛੋਹ ਛੱਡਦੇ ਨੇ। ਇੰਜ ਪਿੰਡ ਦੇ ਜੰਮਣ ਮਰਨ, ਵਿਆਹ ਸ਼ਾਦੀਆਂ ਤੇ ਮਰਨੇ ਪਰਨੇ ਬਾਰੇ ਖਿਆਲ ਦੁਪਹਿਰਾਂ ਦੀ ਵਿਹਲ ਵਿਚ ਜੰਮਦੇ ਪਲਦੇ ਤੇ ਅਮਲਾਂ ਵਿਚ ਢਲਦੇ ਰਹਿੰਦੇ ਹਨ।

\* \* \* \* \*

ਵੱਡੇ ਦਰਵਾਜ਼ੇ ਦੀਆਂ ਚੌਕੜੀਆਂ ਉਤੇ ਇਕ ਪਾਸੇ ਤਾਸ ਦੀਆਂ— ਗੋਲਾ ਕੁੱਟ, ਦਿਉਰ ਭਾਬੀ, ਸਰਾਂ ਮੰਗਣ ਦੀਆਂ-ਬਾਜੀਆਂ ਲੱਗ ਰਹੀਆਂ ਹੁੰਦੀਆਂ ਹਨ, ਦੂਜੇ ਪਾਸੇ ਦੂਜੀਆਂ ਢਾਣੀਆਂ ਖੁੱਤੀਆਂ ਵਿਚ ਰੀਠੇ, ਕੌੜੀਆਂ ਤੇ ਪੈਸੇ ਪਾ ਪਾ ਨਿਸ਼ਾਨਾ-ਬਾਜੀ ਦੇ ਜੋਹਰ ਅਜਮਾ ਰਹੀਆਂ ਹੁੰਦੀਆਂ ਹਨ।

ਇਕ ਬੂੰਜੇ ਬੁੱਢੇ ਤੇ ਅਧਖੜ ਆਦਮੀ ਮੁੰਜ ਦੀਆਂ ਢਾਈਆਂ ਪਾ ਰਹੇ ਹੁੰਦੇ ਹਨ ਤੇ ਵਿਚ ਕੋਈ ਵਾਣ ਵੱਟ ਰਿਹਾ ਹੁੰਦਾ ਹੈ ਤੇ ਕੋਈ ਡੰਗਰਾਂ ਦੇ ਰੱਸੇ। ਇਹ ਸਾਰੇ ਜਣੇ ਜਦੋਂ ਆਪੋ ਆਪਣੇ ਕੰਮਾਂ ਤੋਂ ਉਕਤਾ ਜਾਂਦੇ ਹਨ ਤਾਂ ਬਾਰਾ ਸਿੰਘ, ਜਿਹੜਾ ਸਾਰੇ ਆਸ਼ਕਾਂ ਦੇ ਕਿੱਸਿਆਂ ਦੀ ਕਿਤਾਬ ਇਕ ਜਿਲਦ ਵਿਚ ਕਰਾ ਕੇ ਨਾਲ ਲਿਆਇਆ ਹੁੰਦਾ ਹੈ, ਓਦੋਂ ਇਨ੍ਹਾਂ ਲਈ ਦਿਲਚਸਪੀ ਦਾ ਕੇਂਦਰ ਬਣ ਜਾਂਦਾ ਹੈ, ‘ਬਈ ਬਾਰ ਸਿੰਘਾਂ, ਸੁਣਾ ਫਿਰ ਕੋਈ ਚੌਂਦੀ ਚੌਂਦੀ।’

‘ਕਾਕੇ ਕ੍ਰਿਪਾਲ ਤੇ ਪ੍ਰਤਾਪੀ ਦੇ ਚਿੱਠੇ ਚੌਂ ਸੁਣਾ। ਜਦੋਂ ਕਾਕਾ ਤੀਆਂ ਵਿਚ ਦੀ ਕੁੜੀਆਂ ਵੰਨੀ ਦੇਖ ਕੇ ਲੰਘਿਆ ਤਾਂ ਕੁੜੀਆਂ ਕਿਵੇਂ ਗੱਲਾਂ ਕਰਦੀਆਂ ਨੇ, ਗੁਰਦਿੱਤ ਸਿੰਘ ‘ਖੜਗ’ ਦੇ ਕਿਸੇ ਵਿਚੋਂ ਸੁਣਾਈਂ?’

ਬਾਰਾ ਜਿਵੇਂ ਕਿਸੇ ਧਰਮ ਪੁਸਤਕ ਵਿਚੋਂ ਵਾਕ ਲੈਣਾ ਹੋਵੇ ਪਾਠੀ ਵਾਂਗ ਆਸ਼ਕਾਂ ਮਸ਼ਕਾਂ ਦੇ ਕਿੱਸਿਆਂ ਦੇ ਗ੍ਰੰਬ ਨੂੰ ਖੋਲ੍ਹ ਕੇ ਪੱਤਰੇ ਉਲੱਦਕੇ ਪੁੱਕੇ ਰਹਾਉਂ ਨਾਲ ਜਦੋਂ ਕਬਿਤ ਪੜ੍ਹਦਾ ਹੈ ਤਾਂ ਸਾਰੇ ਚੁੱਪ ਵਰਤ ਜਾਂਦੀ ਹੈ। ਦੂਜੇ ਪਾਸੇ ਖੇਡ ਰਹੇ ਛੋਟੇ

ਮੁੰਡਿਆਂ ਨੂੰ ਚੁੱਪ ਕਰਾਉਣ ਲਈ ਬੁੜੇ ਠੋਰੇ ਰੋਬ ਨਾਲ ਝਿੜਕ ਕੇ, ‘ਚੁੱਪ ਕਰ ਓਏ! ਪਾਈ ਐ ਕਾਂਵਾ ਰੌਲੀ, ਕਿੱਥੇ ਅਗਲੀਆਂ ਪੱਥ ਕੇ ਦਰਵਾਜ਼ੇ ਸੁੱਟ ਗਈਆਂ ਨੇ, ਥੋਤੋਂ ਟਿਕ ਕੇ ਨੀ ਬੈਠ ਹੁੰਦਾ। ਪੈ ਲੈਣ ਦਿਉ, ਕੰਨਾਂ ਵਿਚ ਕੋਈ ਰੱਬ ਦੇ ਘਰ ਦੀ, ਇਨ੍ਹਾਂ ਵਾਕਾਂ ਨਾਲ ਸਾਰੇ ਚੁੱਪ ਵਰਤਾ ਛੱਡਦੇ ਹਨ।

‘ਲੈ ਵਈ ਬਾਰਾ ਸਿੰਘਾਂ ਕਬਿੱਤ-ਪੜ੍ਹੀਂ ਬਸ ਜਿਵੇਂ ਮਸਤ ਉਠ ਸਿਆਲ ਦੇ ਮਹੀਨੇ ਮਕੜਾ ਮਾਰਦਾ ਮੇਲੇ ਜਾਂਦਾ ਹੁੰਦੈ, ਜਬਾ ਪਟਾਕ ਪਟਾਕ ਖੜਕੇ।’

‘ਲਉ ਵਈ ਸੁਣੋ, ਜਦੋਂ ਕਾਕਾ ਕ੍ਰਿਪਾਲ ਲੇਪੇ ਦੀਆਂ ਤੀਆਂ ਕੋਲ ਦੀ ਲੰਘਿਆਂ ਪ੍ਰਤਾਪੀ ਸੁਨਿਆਗੀ ਨਾਲ ਅੱਖ ਲੜ ਗਈ, ਫੇਰ ਦੇਖੋ ਅੱਗੋਂ ਕੀ ਕਾਰੇ ਹੋਏ—

‘ਕੋਈ ਆਖੇ ਨੱਢੀ, ਨੀ ਮਰੇ ਵਲ ਵੇਖਦਾ ਸੀ,

ਕੋਈ ਆਖੇ ਭੈਣੋਂ ਮੈਨੂੰ ਅੱਖਾਂ ਮਟਕਾ ਗਿਆ।

ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ ਸੈਨਤਾਂ ਦੇ।

ਵੱਟੀ ਜਾਂ ਮੈਂ ਘੂਰ ਤਾਂ ਤੜੱਕ ਨੀਵਾਂ ਪਾ ਗਿਆ।

ਕੋਈ ਆਖੇ ਟੇਢੀ ਨਿਗਾਹ ਦੇਖਦਾ ਸੀ ਮਰੇ ਵੱਲ,

ਸਾਹਮਣੇ ਮੈਂ ਝਾਕੀ ਤਦੋਂ ਅੱਖ ਨੀ ਚੁਗ ਗਿਆ।

ਤੇ ਜਿਹੜਾ ਪ੍ਰਤਾਪੀ ਦਾ ਹਾਲ ਹੋਇਆ ਉਹ ਮੈਂ ਗੋਕਲ ਚੰਦ ਦੇ ਕਿੱਸੇ ਵਿਚੋਂ ਸੁਣਾਉਣੈ, ਬੱਸ ਉਈਂ ਚਾਂਗਰਾਂ ਈ ਪੁਆ ਦਿੱਤੀਆਂ ਨੇ—

ਦੇਖ ਕਾਕੇ ਨੂੰ ਸੁਨਿਆਗੀ, ਮੌਮ ਹੋ ਗਈ ਵਿਚਾਰੀ,

ਜਿੰਦ ਜਾਨ ਗਈ ਵਾਰੀ, ਅੱਖਾਂ ਰਹਿ ਗਈਆਂ ਗੱਡੀਆਂ।

ਸੱਦ ਕੇ ਅਲੱਗ ਕਿਹਾ ਨਾਲ ਮੇਰੇ ਲੱਗ,

ਮੈਨੂੰ ਚੱਲਿਆ ਤੂੰ ਠੱਗ, ਜੱਗ ਜਿਉਂਦੀ ਨਾ ਛੱਡੀਆਂ।

ਮੈਨੂੰ ਰੱਖ ਲੈ ਮਾਸੂਕ, ਦਿੱਤਾ ਚੰਦਰੀ ਨੂੰ ਛੂਕ,

ਸੀਨੇ ਮਾਰ ਕੇ ਬੰਦੂਕ, ਸਾਂਗਾਂ ਨੇਤਰਾਂ ਨੇ ਗੱਡੀਆਂ।

ਬੱਲੇ ਉਦੇ ਗੋਕਲ ਚੰਦਾ, ਤਾਇਆ ਸੁਣਿਐ, ਆਪਣਾ ਹੀਰਾ ਬੁੜ੍ਹਾ ਕਾਕੇ ਕ੍ਰਿਪਾਲ ਨੂੰ ਨਾਭੇ ਫੌਜ ਵਿਚ ਮਿਲਕੇ ਆਇਆ ਸੀ? ਇਸ ਨੇੜੇ ਦੇ ਇਲਾਕੇ ਵਿਚ ਵਰਤੀ ਘਟਨਾ ਦਾ ਸੁਆਦ ਲੈਣ ਲਈ ਪੇਂਡੂ ਸ਼ੋਕੀਨ ਨਵਾਂ ਸੁਆਲ ਖੜਾ ਕਰ ਦਿੰਦਾ ਹੈ।

‘ਇਕ ਵਾਗੀ ਤਾਂ ਛਾਪਾਰ ਦੇ ਮੇਲੇ ’ਤੇ ਮੈਂ ਵੀ ਦੇਖਿਆ ਸੀ। ਮੁੰਡਿਆਂ ਦੀ ਇਕ ਢਾਣੀ ਨਾਲ ਕਿੱਕਰ ਦੀ ਗੇਲ ਜਿੱਡਾ ਜੁਆਨ ਜਾਵੇ। ਕਹਿੰਦੇ ਇਹ ਹੈ ਕਾਕਾ ਕ੍ਰਿਪਾਲ ਜੀਹਦੇ ਪ੍ਰਤਾਪੀ ਸੁਨਿਆਗੀ ਨਾਲ ਦੇਸਤੀ ਦੇ ਚਿੱਠੇ ਛੱਪੇ ਹੋਏ ਨੇ।’

ਕਾਕੇ ਦਾ ਮੂੰਹ ਉਦੋਂ ਪੀਲਾ ਭੂਕ ਪਿਆ ਹੋਇਆ ਸੀ। ਕਹੰਦੇ ਪ੍ਰਤਾਪੀ ਨੂੰ ਉਨ੍ਹਾਂ ਦੇ ਘਰ ਦਿਆਂ ਏਸੇ ਸਾਲ ਮਰਵਾ ਦਿਤਾ ਸੀ, ਪਰ ਅਸ਼ਕੇ ਜਾਈਏ ਲੁਧਿਆਣੇ ਵਾਲੇ ਅੰਗਰੇਜ਼ ਪੁਲਸ ਕਪਤਾਨ ਵਟਨ ਸਾਹਿਬ ਦੇ, ਉਸ ਨੇ ਵੀ ਛੀ ਮਹੀਨੇ ਪਿਛੋਂ ਟਿੱਬਿਆਂ ਵਿਚੋਂ ਹੱਦ ਕਢਵਾ ਲਏ। ਤਾਹੀਂ ਤਾਂ ਮੁੰਡੇ ਥੋਲੀ ਪਾਉਂਦੇ ਹੁੰਦੇ ਹਨ:-

ਹੱਡ ਪ੍ਰਤਾਪੀ ਦੇ ਬਟਨ ਸਾਹਿਬ ਨੇ ਟੋਲੇ!

‘ਚਾਚਾ ਪ੍ਰਤਾਪੀ ਨੇ ਉੱਤੇ ਤਾਂ ਇਲਾਕੇ ਦਾ ਨਾਉਂ ਕਢ ਦਿਤਾ, ਨਹੀਂ ਤਾਂ ਪਹਿਲਾਂ ਆਖਦੇ ਸੀ, ਜਿੰਨੇ ਆਸ਼ਕ ਮਾਸੂਕ ਤੇ ਪ੍ਰੇਮੀ ਬੰਦੇ ਹੋਏ ਨੇ, ਸਭ ਝਨਾ ਦੇ ਕਢੇ ਈ ਹੁੰਦੇ ਰਹੇ ਨੇ।

ਓਏ, ਇਹ ਪ੍ਰੇਮੀ ਕਾਹਦੇ ਸੀ, ਐਵੇਂ ਖੁੱਚੀਂ ਘਟਾ ਪਵਾਉਂਦੇ ਮਰ ਗਏ, ਸਚੇ ਪ੍ਰੇਮੀ ਤਾਂ ਰੱਬ ਦੇ ਹੁੰਦੇ ਹਨ। ਚੰਗਾ ਹੋਇਆ ਆਪਣੇ ਵਲ ਇਹ ਪਿਰਤ ਨਹੀਂ ਪਈ। ਏਧਰ ਸੰਤ

ਸਾਧ, ਸਾਈਂ ਲੋਕ, ਰੱਬ ਨੂੰ ਪਹੁੰਚਣ ਵਾਲੇ ਬਥੇਰੇ ਹੋ ਚੁਕੇ ਨੇ, ਜਿਉਣੇ ਮੌਜ ਦਾ ਕੀਹਨੇ ਟਾਕਰਾ ਕਰਨਾ ਹੋਇਆ। ਧਨੀਆਂ ਨੂੰ ਲੁਟਦਾ ਸੀ, ਗਰੀਬਾਂ ਨੂੰ ਰੁਪਈਏ ਵੰਡ ਜਾਂਦਾ ਸੀ। ਕਹਿੰਦੇ ‘ਸੰਗਰੂਰ ਕੋਲ ਇਕ ਪਿੰਡ, ਇਕ ਗਰੀਬ ਜੱਟ ਦੀ ਧੀ ਰੋਟੀ ਲੈ ਕੇ ਆਈ। ਓਧਰੋਂ ਫਿਰਦਾ ਫਿਰਾਉਂਦਾ ਜਿਉਣਾ ਮੌਜ ਆ ਗਿਆ। ਜਿਉਣੇ ਨੇ ਪੁੱਛਿਆ ਵਈ ਸਰਦਾਰਾ! ਧੀ ਕਿਤੇ ਮੰਗੀ ਵਿਆਹੀ ਹੋਈ? ਜੱਟ ਨੇ ਕਿਹਾ ਜਿਉਣ ਸਿੰਹਾਂ ਮਸਾਂ ਚਾਰ ਸਿਆਜ਼ ਕੇ ਗੁਜ਼ਾਰਾ ਕਰੀਦਾ ਹੈ, ਧੀ ਵਿਆਹੁਣ ਜੋਗੀ ਤਾਕਤ ਕਿੱਥੇ? ਜਿਉਣੇ ਉਸ ਵੇਲੇ ਲੱਕ ਨਾਲੋਂ ਖੇਲ ਕੇ ਸੌ ਸੌ ਦੀਆਂ ਪੰਜ ਵਾਸਣੀਆਂ ਜੱਟ ਦੇ ਪੈਰਾਂ ’ਚ ਵਗਾਹ ਮਾਰੀਆਂ। ਕਿਹਾ ‘ਲੈ ਜਾਹ ਕਰ ਧੀ ਦਾ ਨਾਤਾ।’ ਅੱਜ ਕੱਲ ਦੇ ਵੀ ਮੁਸ਼ਟੰਡੇ ਸੂਰਮੇ ਬਣੀ ਫਿਰਦੇ ਨੇ। ਨਾ ਗਰੀਬ ਗੁਰਬੇ ਦੀ ਮੁਹੱਬਤ ਤੇ ਨਾ ਨੂੰਹ ਥੀ ਦੀ ਸਾਂਝ। ਉੱਥੇ ਕਹਿੰਦੇ ਨੇ ਸਾਨੂੰ ਵੀ ਸੂਰਮੇ ਮੰਨੋ?

‘ਪੁਰਾਣੇ ਜ਼ਮਾਨੇ ਲੱਦ ਗਏ ਬਸਾਖਾ ਸਿੰਘਾ ਅੱਜ ਕਲ੍ਹ ਤਾਂ ਰੱਛ ਪਰਾਲੀ ਹੋਰ ਈ ਹੋਇਆ ਫਿਰਦੈ। ਲੈ ਬਈ ਬਾਰਾ ਸਿੰਘਾ! ਦੋ ਕਬਿੱਤ ਮਗਾਝ ਵਾਲੇ ਭਗਵਾਨ ਸਿੰਘ ਦੀ ਹੀਰ ਵਿਚੋਂ ਵੀ ਸੁਣਾ। ਹੀਰਾਂ ਤਾਂ ਹੋਰ ਕਵੀਆਂ ਨੇ ਵੀ ਲਿਖੀਆਂ ਹਨ, ਪਰ ਰੇਵੀਏ ਜਾਂਣੀ ਘੋੜੀ ਵਾਂਗੂੰ ਜਿਵੇਂ ਭਗਵਾਨ ਸਿੰਘ ਦੀ ਹੀਰ ਮੜਕ ਨਾਲ ਤੁਰਦੀ ਹੈ ਹੋਰ ਕਿਸੇ ਦੇ ਕਬਿੱਤ ਵਿਚ ਏਨੀ ਮੜਕ ਨਹੀਂ।’

ਬਾਰਾ ਸਿੰਘ ਕਿੱਸਾ ਖੇਲ ਕੇ—‘ਲੈ ਤੈਨੂੰ ਮੈਂ ਓਥੋਂ ਸੁਣਾਂਦਾਂ ਜਿਥੋਂ ਸਹਿਤੀ ਹੀਰ ਨੂੰ ਰਾਂਝੇ ਦੀ ਬਖ਼ਬਰ ਸਣਾਂਦੀ ਹੈ ਤੇ ਹੀਰ ਫੇਰ ਰਾਂਝੇ ਦਾ ਪਤਾ ਕਰਨ ਜਾਂਦੀ ਹੈ—

ਭਾਬੀ ਸੁੰਦਰ ਸਰੂਪ ਨੀ ਅਨੁਪ ਰੂਪ ਰਾਂਝਣੇ ਦਾ,  
ਪਤਲਾ ਪਤੰਗ ਜਿਵੇਂ ਦੇਖਦੇ ਹੀ ਰਹੀਏ ਨੀ।  
ਕੰਨੀ ਬਾਲੇ ਬੁੰਦੇ ਨੀ, ਫੁਲੇਲ ਭਿਨੇ ਜੁੰਡੇ ਉਸ,  
ਸੋਹਣੇ ਜੇਹੇ ਮੁੰਡੇ ਦੀ ਸਿਫਤ ਕਿਕੂੰ ਕਹੀਏ।  
ਛੱਡੀਏ ਨਾ ਬਾਂਹ ਜੇ ਪਨਾਹ ਹੋਵੇ ਦੋਸਤੀ ਦੀ,  
ਏਹੋ ਜੇਹੇ ਯਾਰਾਂ ਦੇ ਹਜ਼ਾਰ ਦੁਖ ਸਹੀਏ ਨੀ,  
ਖੌਫ ਮੈਨੂੰ ਮਾਪਿਆਂ ਦਾ ਆਵੇ ਭਗਵਾਨ ਸਿੰਘਾ,  
ਨਹੀਂ ਲਾ ਬਿਭੂਤ ਵਾ ਕੇ ਦੁਆਰੇ ਡਿੱਗੇ ਰਹੀਏ ਨੀ,  
ਜਾਏ ਕੇ ਜਟੇਟੀ ਡੇਰਾ ਪੁਛਦੀ ਰੰਝੇਟੜੇ ਦਾ,  
ਦਸੋ ਨੀ ਗੁਆਂਢਣੇ ਰੰਝਟਾ ਕਿੱਥੇ ਹੰਦੜਾ!  
ਤਖ਼ਤ ਹਜ਼ਾਰੇ ਵਾਲਾ ਮਾਹੀ ਜਿਹੜਾ ਚੁਚਕੇ ਦਾ,  
ਸੁੰਦਰ ਸਰੂਪ ਸੋਹਣਾ ਸਾਂਵਲਾ ਜੇ ਮੁੰਦੜਾ।  
ਵੰਝਲੀ ਵਜਾਏ ਨਾਲੇ ਚਾਰਦਾ ਸੀ ਮੱਝੀਆਂ ਨੂੰ,  
ਕੰਨ ਵਿਚ ਰੱਖਦਾ ਸੁਨਹਿਰੀ ਜਿਹੜਾ ਬੁੰਦੜਾ।  
ਚਾਕ ਦੀ ਨਿਸ਼ਾਨੀ ਤੈਨੂੰ ਦੱਸਾਂ ਭਗਵਾਨ ਸਿੰਘਾ,  
ਤੇਜ਼ ਸੂਹੀ ਲੁੰਗੀ ਤੇ ਫੁਲੇਲ ਭਿਨਾ ਜੁੰਡੜਾ।  
ਵਾਹ ਉਈ ਭਗਵਾਨ ਸਿੰਘਾ ਨਹੀਂ ਰੀਸਾਂ ਮਾਂ ਦੇ ਪੁੱਤ ਦੀਆਂ। ਉੱਥੇ ਸੋਹਣੀ ਸਦਾ ਰਾਮ ਤੇ ਫਜ਼ਲ ਸ਼ਾਹ ਦੀ ਵੀ ਚੰਗੀ ਐ। ਜਾਨੀ ਚੋਰ ਕਿਸੋਰ ਚੰਦ ਨੌ ਵੀ ਵਧੀਆ ਲਿਖਿਆ ਹੈ, ਪਰ ਭਗਵਾਨ ਸਿੰਘ ਨਾਲ ਦਾ ਕਬਿੱਤ ਨੀ ਕਿਸੇ ਨੇ ਲਿਖਣਾ ਇਸ ਤਰ੍ਹਾਂ ਇਹ ਮਸੀਖਿਆ-ਕਾਰਾਂ ਦੀ ਸਭਾ ਆਪਣੀ ਪੜ੍ਹੇਲ ਦੇ ਸਿੱਟੇ ਕੱਢ ਕੇ ਰਹਿੰਦੀ ਹੈ।

ਗੱਲਾਂ ਕਰਦਿਆਂ ਖੇਡਾਂ ਖੇਡਦਿਆਂ, ਪਿੰਡ ਦੇ ਹਾਣ ਲਾਭ ਵਿਚਾਰਦਿਆਂ

ਆਪਣੀ ਵਡੱਤਣ ਦੇ ਅਗਲੀ ਪੀੜ੍ਹੀ ਉਤੇ ਪ੍ਰਭਾਵ ਜਮਾਉਂਦਿਆਂ, ਆਸ਼ਕਾਂ ਮਾਸ਼ਕਾਂ, ਡਾਕੂਆਂ ਦੀਆਂ ਵਾਰਤਾਂ ਸੁਣਦਿਆਂ ਨੂੰ ਦੁਪਹਿਰੇ ਢਲ ਜਾਂਦੇ ਹਨ ਤੇ ਦੁਪਹਿਰਾਂ ਦੀਆਂ ਗਰਮੀਆਂ ਕੱਟਣ ਲਈ ਮਿਲ ਬੈਠੀਆਂ ਇਹ ਮੀਟਿੰਗਾਂ ‘ਅੱਜ ਦਾ ਏਜੰਡਾ’ ਮੁਕਾ ਕੇ ਉਠ ਖੜਦੀਆਂ ਹਨ।




## ਸਿਆਲਾਂ ਦੀਆਂ ਧੂਣੀਆਂ

ਅੱਸ	ਸਿਆਲਾ	ਜੰਮਿਆ,	ਕੱਤੇ	ਵੱਡਾ	ਹੋ।
ਮਘਰ	ਫੌਜਾ	ਚਾੜ੍ਹੀਆਂ,	ਪੋਹ	ਲੜਾਈ	ਹੋ।
ਮਾਘ	ਪਾਲਾ	ਮਾਰਿਆ,	ਫੁੱਗਣ	ਕੀਤਾ	ਸੋ।
ਚੇਤਰ	ਪਿੰਡ	ਪੜ੍ਹਾਇਆ,	ਵੈਸਾਖ	ਵਿਦਿਆ	ਹੋ।

ਪਿੰਡ ਦ ਸੱਬ, ਚੋਰਸਤੇ ਜਾਂ ਖੁਲ੍ਹੇ ਮੋਕਲੇ ਰਾਹਾਂ ਵਿਚਾਲੇ, ਸਿਆਲ ਨੂੰ ਧੂਣੀਆਂ ਸੇਕਣਾ ਮੇਰੇ ਪਿੰਡ ਦੇ ਲੋਕਾਂ ਦਾ ਇਕ ਸਹਿਲ ਜਿਹਾ ਜੀਅ ਪਰਚਾਵਾ ਹੈ।

ਡੰਗਰਾਂ ਮੂਹਰਿਊਂ ਚੁੱਕੇ ਥੇਰ, ਮੱਕੀ ਦੇ ਟਾਂਡਿਆਂ ਦੇ ਟੀਂਢਲ ਤੇ ਏਧਰ ਉਧਰ ਤੋਂ ਹੋਰ ਕੂੜਾ ਕਰਕਟ ਇਕੱਠਾ ਕਰਕੇ, ਇਸ ਧੂਣੀ ਲਈ ਸਮੱਗਰੀ ਤਿਆਰ ਕੀਤੀ ਜਾਂਦੀ ਹੈ। ਇਹ ਸਮੱਗਰੀ ਧੂਣੀ ਸੇਕਣ ਵਾਲੇ ਸਹਿਕਾਗੀ ਢੰਗ ਨਾਲ, ਆਪੇ ਈੀ ਜਮਾਂ ਕਰ ਲੈਣੀ ਆਪਣਾ ਫਰਜ਼ ਸਮਝਦੇ ਹਨ। ਜਿਸ ਥਾਂ ਉਤੇ ਧੂਣੀ ਲੱਗਦੀ ਹੈ, ਪੰਜਾਂ ਸੱਤਾਂ ਦਿਨਾਂ ਪਿੱਛੋਂ ਧਰਤੀ ਦਾ ਉਨ੍ਹਾਂ ਹਿੱਸਾ ਕਾਲਾ ਹੋ ਜਾਂਦਾ ਹੈ। ਆਮ ਤੌਰ ਤੇ ਇਸ ਅਵਾਮੀ ਹਵਨ ਕੁੰਡ ਨੂੰ ਗਿੱਠ ਕੁਟੋਆ ਪੁੱਟ ਕੇ ਨੀਵਾਂ ਕਰ ਲਿਆ ਜਾਂਦਾ ਹੈ। ਜਿਸ ਵਿਚ ਧੂਣੀ ਵਿਛੜਨ ਵੇਲੇ ਦੇ ਗੋਰੇ ਸੁਆਹ ਹਠਾਂ ਦੱਬ ਦਿੱਤੇ ਜਾਂਦੇ ਹਨ ਤਾਂ ਜੋ ਦੂਜੇ ਦਿਨ ਨਵੀਂ ਅੱਗ ਲਿਆਉਣ ਦੀ ਥਾਂ ਪਹਿਲੀ ਹੀ ਸੁਲਘਾਈ ਜਾ ਸਕੇ।

ਸਿਆਲਾਂ ਦੀਆਂ ਲੰਮੀਆਂ, ਸੁੰਝੀਆਂ ਤੇ ਠੰਡੀਆਂ ਰਾਤਾਂ ਨੂੰ ਸੁਹਾਣੀਆਂ ਬਣਾਉਣਾ ਇਸ ਧੂਣੀ ਦਾ ਪਰਮ ਮਨੋਰਥ ਹੁੰਦਾ ਹੈ। ਧੂਣੀ ਵਿਚ ਅੱਗ ਥੋੜੀ ਹੋਵੇ ਜਾਂ ਵੱਧ, ਧੂਣੀ ਮਗਣ ਦਾ ਅੰਦਾਜ਼ਾਂ ਉਸ ਦੇ ਸੇਕ ਤੋਂ ਨਹੀਂ ਲਗਾਇਆ ਜਾ ਜਾਂਦਾ ਸਗੋਂ



ਚੰਗੀ ਮਘੀ ਧੂਣੀ ਤਾਂ ਉਸ ਦਿਨ ਸਮਝੀ ਜਾਂਦੀ ਹੈ, ਜਿਸ ਦਿਨ ਗਲਾਂ ਦੇ ਗਲ੍ਹਾਕੜੀਆਂ ਵਲੋਂ ਗੱਪਾਂ ਨਾਲ, ਧੂਣੀ ਸੇਕਣ ਵਾਲਿਆਂ ਦਾ ਵਧੇਰੇ ਜੀਅ ਖੁਸ਼ ਕੀਤਾ ਹੋਵੇ।

ਇਹ ਚਗਲੀ ਨਿੰਦਿਆ, ਜਸ ਅਪਜਸ, ਦੇ ਹਵਨ ਕੰਡ ਉਡਾਲੇ ਜਦੋਂ ਪਰਨੇ ਵਿਛਾ ਕੇ, ਜਾਂ ਕੋਲ ਪਏ ਇੱਟ ਰੋੜੇ ਦੇ ਸਹਾਰੇ ਗੋਡਿਆਂ ਭਾਰ ਹੋ ਕੇ, ਡੱਕੇ ਨਾਲ ਧੂਣੀ ਫੌਲਦਾ ਹੋਇਆ ਕੋਈ ਗਾਲੜੀ ਆਪਣੀ ਗੱਲ ਸ਼ੁਰੂ ਕਰਦਾ ਹੈ ਤਾਂ ਇਕ ਸਿਆਣੇ ਹੁੰਗਾਰਾ ਭਰਨ ਵਾਲੇ ਤੋਂ ਬਿਨਾਂ, ਬਾਕੀ ਸਭ 'ਸਰੋਤਾ ਗਣ' ਬਣ ਕੇ ਬੈਠ ਜਾਂਦੇ ਹਨ।

'ਕੜਕ ਨਾ ਜਾਂਦੀ ਕੁਪਿਚਿੰ ਰਹਿੰਦੇ ਤੇਲ ਭਰੇ।

ਕਿੱਕਰ ਜੰਡ ਕਗੀਰ ਨੂੰ ਪੇਉਂਦ ਕਉਣ ਕਰੇ।

'ਸਿਆਣੇ ਦਾ ਬੋਲਿਆ, ਅੰਲੇ ਦਾ ਖਾਧਾ, ਮਗਰੋਂ ਸੁਆਦ ਆਉਂਦਾ ਹੁੰਦਾ ਹੈ।'

'ਲਉ ਸੁਣੋ ਸਿਆਣਿਆਂ ਦੀਆਂ ਦੋ ਚਾਰ': ਇਸ ਤਰ੍ਹਾਂ ਆਪਣੇ ਵੱਲ ਧਿਆਨ ਖਿੱਚਣ ਪਿਛੋਂ ਮੁਖੀ ਗਾਲੜੀ ਆਪਣਾ ਵਾਰਤਾਲਾਪ ਸ਼ੁਰੂ ਕਰ ਦਿੰਦਾ ਹੈ-

'ਇਕ ਵਾਗੀ ਦੀ ਗੱਲ ਹੈ। ਇਕ ਪਿੰਡ ਜੰਵ ਜਾਣੀ ਸੀ। ਧੀ ਵਾਲਿਆਂ ਦੀ ਪੁੱਤ ਵਾਲਿਆਂ ਨਾਲ ਖੜਕ ਪਈ। ਧੀ ਵਾਲਿਆਂ ਨੇ ਕਿਹਾ ਕਿ ਸਾਡੇ ਜੇਹੜੀ ਜੰਵ ਆਉਣੀ ਹੈ, ਉਸ ਵਿਚ ੩੦ ਸਾਲ ਤੋਂ ਵੱਡੀ ਉਮਰ ਦਾ ਕੋਈ ਆਦਮੀ ਨਾ ਆਵੇ। ਜੇ ਕੋਈ ਬੁੜਾ ਆਇਆ ਤਾਂ ਅਸੀਂ ਸਾਰੀ ਜੰਵ ਉਸੇ ਵੇਲੇ ਪੁੱਠੇ ਪੈਗੀਂ ਮੋੜ ਦੇਵਾਂਗੇ। ਜਦੋਂ ਜੰਵ ਚੜ੍ਹਨ ਲੱਗੀ ਤਾਂ ਇਕ ਬੁੜੇ ਨੇ ਸੋਚਿਆ, ਨਾ ਜਾਣੀਏ ਇਸ ਵਿਚ ਕੋਈ ਗੱਲ ਹੋਵੇ। ਉਸ ਨੇ ਮੁੰਡਿਆਂ ਨੂੰ ਕਿਹਾ ਤੁਸੀਂ ਮੁੰਡੇ ਬੁੜੇ ਚੱਲੇ ਤਾਂ ਹੋ, ਪਰ ਮੇਰੀ ਗੱਲ ਸੁਣ ਲਵੇ, ਕਿਵੇਂ ਨਾ ਕਿਵੇਂ ਸੰਦੂਕ ਵਿਚ ਮੈਨੂੰ ਲੁਕੋ ਕੇ ਲੈ ਚਲੋ, ਕੀ ਪਤਾ ਕਿਧਰੇ ਕੰਮ ਈ ਆ ਜਾਵਾਂ।

ਜਾਂਵੀਆਂ ਨੇ ਕਿਹਾ ਵਈ ਬੁੜੇ ਦੀ ਗੱਲ ਸੁੱਟਣ ਵਾਲੀ ਨਹੀਂ, ਇਉਂ ਉਸ ਨੂੰ ਸੰਦੂਕ ਵਿਚ ਬੰਦ ਕਰਕੇ ਨਾਲ ਲੈ ਗਏ।

ਅਗੋਂ ਪਹਿਲੀ ਰੋਟੀ ਉਤੇ ਈ ਜਦੋਂ ਨਾਈ ਰੋਟੀ ਦਾ ਸੱਦਾ ਦੇਣ ਆਇਆ ਤਾਂ ਉਸ ਨੇ ਕਿਹਾ, 'ਜਜਮਾਨ' ਮੇਰੇ ਜਜਮਾਨਾਂ ਦਾ ਖਾਨਦਾਨੀ ਰਵੀਆ ਹੈ, ਪਹਿਲੇ ਦਿਨ ਜਿੰਨੇ ਬੰਦੇ ਜੰਵ ਦੇ ਹੋਣ ਉਤੇ ਬੱਕਰੇ ਵੱਡੇ ਜਾਂਦੇ ਹਨ। ਜੇ ਇਕ ਇਕ ਆਦਮੀ ਸਾਬਤ ਬੱਕਰਾ ਖਾ ਜਾਵੇ ਤਾਂ ਧੀ ਦੇ ਫੇਰੇ ਦੇ ਦਿੱਤੇ ਜਾਂਦੇ ਹਨ, ਨਹੀਂ ਤਾਂ ਜੰਵ ਵਾਪਸ ਮੋੜ ਦਿੱਤੀ ਜਾਂਦੀ ਹੈ, ਤੁਸੀਂ ਆਪਣੀ ਸਲਾਹ ਮੈਨੂੰ ਦੱਸ ਦੇਵੋ?

ਨਾਈ ਦੀ ਇਹ ਗੱਲ ਸੁਣ ਕੇ ਜਾਂਵੀ ਲਗੇ ਡਿੱਬਰੇ ਮੂੰਹਾਂ ਨਾਲ ਇਕ ਦੂਜੇ ਦੇ ਵਲ ਦੇਖਣ! ਵਈ ਸਾਬਤ ਬੱਕਰਾ ਕੌਣ ਖਾ ਸਕਦਾ ਹੈ। ਆਖਰ ਇਕ ਨੂੰ ਜਿਉਂ ਸੁਝੀ ਉਹ ਕੋਠੜੀ ਵਿਚ ਰੱਖੇ ਹੋਏ ਸੰਦੂਕ ਵਿਚ ਬੁੜੇ ਕੋਲ ਜਾ ਠਹਿਰਿਆ।

'ਤਾਇਆ ਬੜੇ ਕਸੂਤੇ ਫਸੇ ਆਂ, ਕੋਈ ਤੂੰ ਹੀ ਜੁਗਤੀ ਦੱਸ' ਬੁੜੇ ਨੇ ਸਾਰੀ ਗੱਲ ਸੁਣ ਕੇ ਸਿਰ ਹਲੂਣਦਿਆਂ ਕਿਹਾ: 'ਹੂੰ ਮੇਰੇ ਮਨ ਨੂੰ ਤਾਂ ਪਹਿਲਾਂ ਹੀ ਖੁੜਕਦੀ ਸੀ, ਹੱਛਾ ਕਹਿ ਦੇਵੇ ਪਈ ਧੀ ਵਾਲਿਆਂ ਦੀ ਸ਼ਰਤ ਪੂਰੀ ਕਰਾਂਗੇ, ਫਿਕਰ ਨਾ ਕਰੋ ਜੁਗਤੀ ਮੈਂ ਦੱਸ ਦਿੰਦਾ ਹਾਂ।

ਧੀ ਵਾਲਿਆਂ ਨੇ ਕਿਹਾ, 'ਜੇ ਬੱਕਰੇ ਨਾ ਖਾਧੇ ਗਏ ਤਾਂ ਇਹਨਾਂ ਦਾ ਹਰਜਾਨਾਂ ਵੀ ਲਵਾਂਗੇ।' ਪੁੱਤ ਵਾਲਿਆਂ ਨੇ ਕਿਹਾ ਕਿ ਅਸੀਂ ਆਪਣਾ ਸਾਰਾ ਲੱਕ-ਤੁਕਾਂ ਤਨ ਦੇ ਕੱਪੜੇ ਵੀ ਲਾਹ ਕੇ ਤੁਹਾਨੂੰ ਦੇ ਜਾਵਾਂਗੇ, ਸੰਦੂਕ ਵਿਚ ਬੰਦ ਕੀਤੇ ਬੁੜੇ ਦੀ ਦੱਸੀ ਜੁਗਤੀ ਜਾਂਵੀਆਂ ਦਾ ਪਾਲਾ ਜੁ ਲਾਹ ਦਿੱਤਾ ਸੀ। ਧੀ ਵਾਲਿਆਂ ਨੇ ਜੰਵ ਦੇ ਇਕਵੱਜਾ ਆਦਮੀਆਂ ਜਿੰਨੇ ਬੱਕਰੇ ਮੰਗਵਾ ਲਏ।

ਉਧਰ ਜੰਵ ਰੋਟੀ ਖਾਣ ਬੈਠ ਗਈ! ਜਿਵੇਂ ਬੁੜੇ ਨੇ ਦੱਸਿਆ ਸੀ ਕਿ ਅਸੀਂ ਪਹਿਲਾਂ ਬੱਕਰੇ ਆਪ ਗਿਣਾਂਗੇ ਤਾਂ ਜੋ ਉਹ ਪਹਿਲਾਂ ਈਂ ਵੱਡ ਕੇ ਨਾ ਰੱਖ ਲੈਣ, ਇਕ ਨੇ ਕਿਹਾ ਕਿ ‘ਇਕ ਇਕ ਬੱਕਰਾ ਵੱਢੀ ਜਾਵੇ ਤੇ ਬਣਾ ਬਣਾ ਕੇ ਲਈ ਆਵੋ।’

ਉਹ ਇਕ ਇਕ ਬੱਕਰਾ ਵੱਡ ਕੇ ਬਣਾਈ ਆਉਣ, ਉਧਰ ਇਕਵੱਜਾ ਆਦਮੀ ਬੁਰਕੀ ਬੁਰਕੀ ਕਰਕੇ ਦੂਜੇ ਬਣਦੇ ਤਕ ਡਕਾਰ ਮਾਰ ਮਾਰ ਕੇ ਹਜ਼ਮ ਕਰੀ ਜਾਣ। ਜਦੋਂ ਸਾਰੇ ਬੱਕਰੇ ਖਾ ਗਏ ਤਾਂ ਧੀ ਵਾਲੇ ਬੜੇ ਹੈਰਾਨ ਹੋਏ। ਉਹਨਾਂ ਨੇ ਕਿਹਾ ਜੰਵ ਦੀ ਤਲਾਸ਼ੀ ਲਵੇ, ਜ਼ਰੂਰ ਕੋਈ ਬੁੱਢਾ ਆਦਮੀ ਵਿਚ ਲਿਆਂਦਾ ਹੋਵੇਗਾ। ਜਦੋਂ ਸੰਦੂਕ ਖੋਲਿਆ ਤਾਂ ਮੁੱਛਾਂ ਤੇ ਹੱਥ ਫੇਰਦਾ ਵਿਚੋਂ ਬੁੜਾ ਨਿਕਲ ਆਇਆ। ਕਹਿੰਦਾ ਮੈਂ ਤਾਂ ਹਾਲੇ ਬੁਰਕੀ ਵੀ ਨਹੀਂ ਖਾਧੀ, ਮੈਨੂੰ ਭੁੱਖੇ ਨੂੰ ਵੀ ਕੁਝ ਲਿਆਓ। ਧੀ ਵਾਲੇ ਲੱਗੇ ਜੱਕੋ ਤੱਕਾ ਕਰਨ।

ਬੁੜੇ ਨੇ ਕਿਹਾ ਤੁਹਾਡੀ ਸ਼ਰਤ ਪੂਰੀ ਹੋ ਗਈ ਹੈ, ਹੁਣ ਸਿੱਧੇ ਹੋ ਕੇ ਡੋਲਾ ਹਵਾਲੇ ਕਰੋ। ਧੀ ਵਾਲੇ ਫਿਰ ਕੀ ਕਰ ਸਕਦੇ ਸੀ, ਗੱਲ ਮੰਨਣੀ ਪਈ। ਇਉਂ ਸਿਆਣੇ ਆਦਮੀ ਵੇਲੇ ਕੁਵੇਲੇ ਕੰਮ ਆਉਂਦੇ ਹੁੰਦੇ ਹਨ।

\* \* \* \* \*

‘ਤਾਇਆ ਪਰ ਕਈ ਆਪਣੀ ਬੱਸੋ ਬੁੜੀ ਵਰਗੀਆਂ ਫੌਕੀਆਂ ਸਿਆਣਪਾਂ ਵੀ ਘੋਟਦੀਆਂ ਰਹਿੰਦੀਆਂ ਹਨ।’ ਧੂਣੀ ਵਿਚੋਂ ਅੱਧੱਤ ਜਿਹੇ ਬੰਦੇ ਨੇ ਨਵੀਂ ਗੱਲ ਸੁਣਨ ਲਈ ਸੁਰ ਟੁਣਕਾਈ।

ਬੱਸੋ ਬੁੜੀ ਬੜ੍ਹੇਲੀ ਕਰਕੇ ਬੋੜੇ ਮਰਨੀ ਐ। ਗਲ ਉਸਦੀ ਵਿਚ ਵੀ ਸਿਆਣਪ ਸੀ ਲਉ ਪੂਰੀ ਗੱਲ ਸੁਣੋ—

‘ਬੱਸੋ ਬੁੜੀ ਦੇ ਪੋਤੇ ਦਾ ਵਿਆਹ। ਬੁੜੀ ਦੀ ਜ਼ਬਾਨ ਜ਼ਰਾ ਬਥਲੀ ਤੇ ਕੁਤੱਬੀ ਸੀ। ਜੰਵ ਚੜਣ ਤੋਂ ਪਹਿਲਾਂ ਟੱਬਰ ਨੇ ਸੌਚਿਆ, ਇਹ ਭਰੜ ਭਾਂਡਾ ਕਿਧਰੇ ਕੋਈ ਕਸ਼ਤਾ ਵਾਕ ਹੀ ਨਾ ਉਚਾਰ ਛੱਡੇ, ਬੱਸੋ ਨੂੰ ਕੋਠੜੀ ਵਿਚ ਬੰਦ ਕਰ ਦਿੱਤਾ।

ਜਦੋਂ ਜੰਵ ਚੜਨ ਲੱਗੀ, ਮੁੰਡੇ ਦੇ ਸਿਹਰੇ ਬੰਨਣੇ ਭੁੱਲ ਗਏ, ਬੱਸੋ ਬੁੜੀ ਨੇ ਝੀਤਾਂ ਵਿਚ ਦੀ ਦੇਖ ਕੇ ਕਿਹਾ—

‘ਉਂ ਮੇਰੀ ਜ਼ਬਾਨ ਤਾਂ ਰਹਿੰਦੀ ਨਹੀਂ, ਆਖੋਗੇ ਕੀ ਆਖਦੀ ਹੈ, ਮੁੰਡੇ ਨੂੰ ਜੱਵ ਚੜਾਉਣ ਲੱਗੇ ਓ ਪਹਿਲਾਂ ਇਹਦੇ ਸਿਹਰੇ ਤਾਂ ਫੁੱਕ ਲਵੋ।’

‘ਤਾਇਆ! ਬੰਨ੍ਹ ਲਓ ਕਿਉਂ ਨਾ ਕਿਹਾ।

‘ਬਸ ਇਹੀ ਤਾਂ ਉਹਦੀ ਜ਼ਬਾਨ ਦਾ ਰਥ ਸੀ, ਨਹੀਂ ਗੱਲ ਤਾਂ ਸਿਆਣੀ ਕਹੀ ਸੀ। ਪੁਰਾਣੇ ਜ਼ਮਾਨੇ ਦੇ ਵਿਚਾਰੇ ਲੋਕ ਸਾਧਾਰਨ ਹੁੰਦੇ ਸੀ, ਜਿਹੇ ਜਿਹੀ ਗੱਲ ਮਨ ਵਿਚ ਆਈ, ਮੁੰਹ ਵਿਚ ਦੀ ਕੱਢ ਦਿੱਤੀ, ਅੱਜ ਕਲੁ ਵਾਂਗ ਚਿੱਥ ਚਿੱਥ ਕੇ ਗੱਲਾਂ ਨਹੀਂ ਕਰਦੇ ਸੀ।

ਇਕ ਹੋਰ ਨੇ ਤੰਦ ਜਾਰੀ ਰੱਖਣ ਲਈ ਗੱਲ ਦੀ ਨਵੀਂ ਪੂਣੀ ਹੱਥ ਵਿਚ ਫੜਾਂਦਿਆਂ ਕਿਹਾ—

‘ਸੌਧੇ ਕੇ ਆਖੰਡ ਪਾਠ ਦੀ ਕੀ ਗੱਲ ਸੀ? ਮੈਂ ਸਾਰੀ ਕਹਾਣੀ ਸੁਣਾਉਂਦਾ ਹਾਂ—ਪਿੰਡ ਵਿਚ ਪਹਿਲਾਂ ਪਹਿਲ ਆਖੰਡ ਪਾਠ ਸੀ ਕਿਸੇ ਨੂੰ ਕੀ ਪਤਾ ਸੀ ਇਹ ਕੇਹੜੀਆਂ ਗੀਤਾਂ ਨਾਲ ਕਰੀਦਾ ਹੈ। ਪਟੜੀ ਫੇਰ ਤੋਂ ਜਦੋਂ ਪਾਠੀ ਨਾ ਲੱਭੇ ਤਾਂ ਦੂਰੋਂ ਦੂਰੋਂ ਡੇਰਿਆਂ ਤੋਂ ਇਕ ਇਕ ਸੰਤ ਲਿਆ ਕੇ, ਮਸਾਂ ਢੋਆ-ਮੇਲ ਜੋੜਿਆ।

ਪਾਠ ਕਰਦਿਆਂ ਤੋਂ ਸਹੁਰੀ ਰਾਤ ਨੂੰ ਲਾਲਟੈਣ ਭਟਕਣ ਲੱਗ ਪਈ। ਪਾਠੀ ਨੇ ਬਥੇਰੇ ਹੱਥ ਪੈਰ ਮਾਰੇ, ਪਰ ਕਿਸੇ ਨੇ ਗੱਲ ਨਾ ਗੌਲੀ ਤੇ ਲਾਲਟੈਣ ਬੁਝ ਗਈ। ਦੂਜੀ ਲਾਲਟੈਣ ਪਿੰਡ ਵਿਚੋਂ ਨਾ ਮਿਲੇ, ਹਾਰ ਕੇ ਸਰੋਂ ਦਾ ਤੇਲ ਪਾ ਕੇ ਚੁੰਗੜੇ ਦਾ ਦੀਵਾ ਬਣਾ ਕੇ ਕੰਮ ਸਾਰਿਆ। ਆਫ਼ਗੀਨ ਐ ਕੰਗਣ ਵਾਲ ਵਾਲੇ ਸੰਤਾਂ ਦੇ, ਉਨ੍ਹਾਂ ਨੇ ਤੁਕ ਨਾ ਟੁੱਟਣ ਦਿਤੀ, ਉਵੇਂ ਜਿਵੇਂ ਮੂੰਹ ਜਬਾਨ ਪਾਠ ਕਰਦੇ ਰਹੇ, ਉਨ੍ਹਾਂ ਦੇ ਤਾਂ ਭਾਈ ਜਿਵੇਂ ਸਾਰਾ ਗਰੰਥ ਸਾਹਿਬ ਈ ਮੂੰਹ ਜਬਾਨੀ ਕੰਠ ਹੁੰਦਾ ਐ।

ਜਦੋਂ ਇਸ ਗੱਲ ਦਾ ਪਤਾ ਸੌਂਧੀ ਬੁੜੇ ਨੂੰ ਲੱਗਾ ਤਾਂ ਉਹ ਗੁੱਸੇ ਵਿਚ ਆਖ ਤਾਂ ਬੈਠਾ—‘ਮੈਂ ਤੁਹਾਨੂੰ ਪਹਿਲਾਂ ਨਹੀਂ ਸੀ ਕਿਹਾ, ਵਈ ਆਖੰਡ ਪਾਠ ਦਾ ਬੜਾ ਕੁੱਤਾ ਕੰਮ ਹੁੰਦੈ, ਪਹਿਲਾਂ ਸਾਰੇ ਬੰਦੋਬਸਤ ਕਰ ਲਵੋ!'

ਉਹਦੀ ਗੱਲ ਸੰਤਾਂ ਨੂੰ ਸੁਣ ਗਈ! ਸੰਤ ਵਿਟਰ ਬੈਠੇ। ਸੰਤ ਸੱਚੇ ਸੀ। ਉਹ ਕਹਿਣ, ਇਹ ਬੁੜਾ ਆਖੰਡ ਪਾਠ ਜਿਹੇ ਪਵਿੱਤਰ ਅਤੇ ਸ਼ੁਭ ਕਰਮ ਨੂੰ ਕੁੱਤਾ ਕੰਮ ਕਿਉਂ ਆਖਦੈ। ਹਾਰ ਕੇ ਬੁੜੇ ਨੇ ਚਰਨਾਂ ਤੇ ਡਿੱਗ ਕੇ ਮਾਫ਼ੀ ਮੰਗੀ, ਮਹਾਰਾਜ ਮੇਰੀ ਕੀੜੇ ਪੈਣੀ ਚੰਦਰੀ ਜੁਬਾਨ ਵਿਚੋਂ ਇਹੋ ਜਿਹੀਆਂ ਗੱਲਾਂ ਸੁਭਾਵਕ ਹੀ ਨਿਕਲ ਜਾਂਦੀਆਂ ਹਨ।

ਜਦੋਂ ਸੰਤਾਂ ਨੂੰ ਪੱਕਾ ਯਕੀਨ ਹੋ ਗਿਆ, ਕਿ ਇਸ ਦਾ ਮਨ ਮੈਲਾ ਨਹੀਂ ਸੀ ਜੀਭ ਈ ਮੈਲੀ ਸੀ, ਤਾਂ ਕਿਤੇ ਜਾ ਕੇ ਮੁਆਫ਼ੀ ਦਿੱਤੀ।

‘ਇਹੋ ਜਿਹੀਆਂ ਗੱਲਾਂ ਤਾਂ ਤਾਇਆ ਪਹਿਲਾਂ ਪਹਿਲ ਆਮ ਹੀ ਹੋ ਜਾਂਦੀਆਂ ਸੀ। ਤੈਨੂੰ ਇਕ ਮੈਂ ਸੁਣਾਉਂਦਾ ਹਾਂ! ਜੰਗਲ ਵਲ ਦੀ ਗੱਲ ਐ, ਇਕ ਘਰ ਭੋਗ ਪੈਣਾ ਸੀ, ਰਾਗੀ ਆਸਾ ਦੀ ਵਾਰ ਰਾਗ ਵਿਚ ਗਾਉਣ ਲਗ ਪਏ। ਉਹ ਜਦੋਂ ਖਾਸਾ ਚਿਰ ਆ... ਹਾ... ਕਰਦੇ ਰਹੇ, ਤਾਂ ਕਹਿੰਦੇ ਉਨ੍ਹਾਂ ਦੀ ਬੁੜੀ ਹਥ ਜੋੜ ਕੇ ਖੜੀ ਹੋ ਗਈ।

ਰਾਗੀਆਂ ਨੂੰ ਕਹਿੰਦੀ, ਵੇ ਭਾਈ ਜਾਣ ਦਿਓ, ਕਾਹਨੂੰ ਅੰਖੇ ਹੋਣ ਲੱਗੇ ਓ, ਤੁਹਾਡਾ ਜਿਹੜਾ ਬਣਦਾ ਐ, ਉਹ ਸਾਥੋਂ ਉਈਂ ਸੀਧਾ ਵਾਧਾ ਲੈ ਲਵੇ, ਜਿਵੇਂ ਤੁਸੀਂ ਕਰਨ ਲੱਗੇ ਓ, ਇਉਂ ਤਿੰਨ ਚਾਰ ਦਿਨ ਹੋਏ, ਸਾਡਾ ਕੁੱਟਾ ਕਰਦਾ ਸੀ, ਬਸ ਵੇਂਹਦਿਆਂ ਹੀ ਵੇਂਹਦਿਆਂ ਉਥੇ ਹੀ ਮਰ ਗਿਆ। ਇਹ ਸੰਘ ਦਾ ਰੋਗ ਬੁਰਾ ਹੁੰਦੈ।

ਜੰਗਲ ਵੰਨੀ ਹਾਲਾਂ ਵੀ ਲੋਕ ਸਿੱਧੀ ਮੱਤ ਵਾਲੇ ਈ ਨੇ। ਦਾਖਿਆ ਵਾਲੇ ਪੰਡਤ ਕਰਤਾਰ ਸਿੰਘ ਜੀ ਸੁਣਾਉਂਦੇ ਸੀ ਕਿ, ਦਮਦਮੇ ਸਾਹਿਬ ਲਾਗੇ ਇਕ ਪਿੰਡ ਅਸੀਂ ਅਨੰਦ ਪੜਾਉਣ ਗਏ, ਉਸ ਘਰ ਅਗੇ ਟੰਟਾ ਪਿਆ ਹੋਇਆ ਸੀ ਕਿ ਘਰ ਵਾਲੀ ਕਰੇ, ‘ਮੈਂ ਕੁੜੀ ਦੇ ਆਨੰਦ ਨਹੀਂ ਹੋਣ ਦੇਣੇ।’ ਘਰ ਵਾਲਾ ਕਰੇ ‘ਮੈਂ ਫੇਰੇ ਘੇਰੇ ਨਹੀਂ ਹੋਣ ਦੇਣੇ।’ ਆਖਰ ਘਰ ਵਾਲੇ ਨੇ ਆਪਣੀ ਜਨਾਨੀ ਨੀਰੇ ਵਾਲੇ ਕੋਠੇ ਵਿਚ ਬੰਦ ਕਰ ਦਿਤੀ ਤੇ ਸਾਨੂੰ ਕਿਹਾ ਪਹਿਲਾਂ ਅੰਮ੍ਰਿਤ ਛਕਾ ਲਓ।

ਅਸੀਂ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲੱਗ ਪਏ ਜਦੋਂ ਕੁੜੀ ਨੂੰ ਉਸਦਾ ਪਿਉ ਸਾਡੇ ਕੋਲ ਛੱਡ ਕੇ ਮੁੜਿਆ, ਮਾਂ ਦੀ ਸਿਖਾਈ ਹੋਈ ਝਟ ਬੋਲ ਉਠੀ—

‘ਪਤਾਸੇ ਜਿਹੇ ਨਿਸੰਗ ਘੋਲੇ ਮੈਂ ਤੁਹਾਡੀ ਅੰਮ੍ਰਿਤ ਸੰਮਰਤ ਕੋਈ ਨਹੀਂ ਛਕਣਾ।’ ਅਸੀਂ ਕਿਹਾ ਕੁੜੀ ਨਿਆਣੀ ਹੈ ਆਪੇ ਛਕ ਲਵੇਗੀ।

ਅੰਮ੍ਰਿਤ ਬਣਾ ਕੇ ਜਦੋਂ ਉਸ ਕੁੜੀ ਨੂੰ ਕਿਹਾ, ‘ਲੈ ਭਾਈ! ਬੀਬੀ ਛਕ ਅੰਮ੍ਰਿਤ, ਉਹ ਅੱਗੋਂ ਕਹਿੰਦੀ-ਮੈਨੂੰ ਤਾਂ ਥਿਹਾ (ਤੇਹ) ਨਹੀਂ।’

ਅਸੀਂ ਕਿਹਾ, ‘ਹੈ ਕਮਲੀ! ਅੰਮ੍ਰਿਤ ਕਿਤੇ ਤੇਹ ਨੂੰ ਛਕੀਦੈ। ਜੇ ਤੇਹ (ਪਿਆਸ) ਨਾ ਵੀ ਹੋਵੇ, ਇਹ ਤਾਂ ਫਿਰ ਵੀ ਛਕ ਲਈਦਾ ਹੈ, ਅੰਮ੍ਰਿਤ ਛਕਣ ਨਾਲ ਦੇਹ ਪਵਿੱਤਰ ਹੋ ਜਾਂਦੀ ਹੈ।’

ਸਾਡੇ ਇਹ ਕਹਿਣ ਦੀ ਦੇਰ ਸੀ ਕਿ ਕੁੜੀ ਨੇ ਕਾਵਾਂ ਰੌਲੀ ਪਾ ਕੇ ਕੋਠਾ ਸਿਰ ਉਤੇ ਚੁੱਕ ਲਿਆ ਅਥੇ! ‘ਦਾਦੇ ਮੰਗਾਉਣੇ ਨਾ ਹੋਣ, ਉਲਟਾ ਸਗੋਂ ਗਾਲ੍ਹਾ ਕੱਢਦੇ ਨੇ ਕੜੇ! ਜਦੋਂ ਅਗਲੇ ਨੂੰ ਬਿਹਾ ਨਹੀਂ ਤੁਸੀਂ ਅੰਮ੍ਰਿਤ ਗੱਲੇ ਚੁਕਾਏ! ਅੰਮ੍ਰਿਤ ਦੀ ਇਸ ਤਰ੍ਹਾਂ ਬੇਅਦਬੀ ਹੁੰਦੀ ਦੇਖ ਕੇ ਆਖਰ ਅਸੀਂ ਪੰਜਾਂ ਪਿਆਰਿਆਂ ਨੇ ਹੀ ਸਾਰਾ ਛਕ ਲਿਆ। ਉਸ ਕੁੜੀ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਅੰਮ੍ਰਿਤ ਛਕ ਲੈ, ਫੇਰ ਤੇਰਾ ਵਿਆਹ ਹੋ ਜਾਓ, ਪਰ ਉਸ ਨੇ ਇਕ ਨਾ ਮੰਨੀ।

ਸਗੋਂ ਉਹ ਅੱਗੋਂ ਬੋਲੀ—‘ਵਿਆਹ ਕਿਤੇ ਤੁਸੀਂ ਫੇਰ ਮੇਰੇ ਪ੍ਰਾਹੁਣੇ ਨਾਲ ਕਰਨਾ ਹੈ। ਤੁਸੀਂ ਤਾਂ ਮੈਨੂੰ ਮਹਾਰਾਜ ਨਾਲ ਵਿਆਹ ਦਿਉਗੇ। ਜਾਉ ਮੈਂ ਨਹੀਂ ਵਿਆਹ ਕਰਾਉਂਦੀ ਮਹਾਰਾਜ ਨਾਲ।’

ਇਨ੍ਹਾਂ ਬ੍ਰਾਹਮਣਾਂ ਨੇ ਵੀ ਪਹਿਲਾਂ ਪਹਿਲ ਬੜੇ ਪੁਆੜੇ ਪਾਏ ਹੋਏ ਸਨ, ਆਪਣਾ ਲਾਗ ਮਰਦਾ ਦੇਖ ਕੇ, ਲੋਕਾਂ ਨੂੰ ਬੜਾ ਜਿੱਚ ਹੋਇਆ ਸੀ। ਆਖਦੇ ਸਨ ਕਿ ‘ਆਨੰਦ’ ਤਾਂ ਕੋਈ ਵਿਆਹ ਹੀ ਨਹੀਂ। ਇਹ ਤਾਂ ਸਿੱਖ ਕੁੜੀ ਦੇ ਮਹਾਰਾਜ ਨਾਲ ਫੇਰੇ ਦਿੰਦੇ ਨੇ। ਸਿੱਖ ਸਭੀਆਂ ਅਤੇ ਬ੍ਰਾਹਮਣਾਂ ਦੀਆਂ ਉਦੋਂ ਖੂਬ ਨੋਕਾਂ ਝੋਕਾਂ ਹੁੰਦੀਆਂ ਸਨ, ਇਕ ਦੂਜੇ ਉਤੇ ਕਰਾਰੀਆਂ ਚੋਟਾਂ ਕਰਿਆ ਕਰਦੇ ਸੀ।

ਕਈ ਸਾਲ ਹੋਏ ਪਿੰਡ ਟਿੱਬੇ ਇਕ ਸਭਾ ਲੱਗੀ। ਉਸ ਵਿਚ ਸੰਤ ਗੁਰਬਖਸ਼ ਸਿੱਖ ਪਟਿਆਲੇ ਵਾਲੇ ਆਏ, ਵਈ ਬਹਿਸ ਕਰਾਂਗੇ। ਸੰਤ ਪੁਰੇ ਬੋਚਰੀ ਨਿਕਲੇ, ਉਨ੍ਹਾਂ ਨੇ ਕਬਾ ਕਰਦਿਆਂ ਕਰਦਿਆਂ ਕਿਹਾ—

‘ਸਾਧ ਸੰਗਤ ਜੀ! ਬੇੜੇ ਦਿਨ ਹੋਏ ਮੈਂ ਇਕ ਪਿੰਡੋਂ ਲੰਘਿਆ ਜਾਂਦਾ ਸੀ, ਅਗੇ ਬੈਠੇ ਇਕ ਪੰਡਤ ਜੀ ਮੋਚਨੇ ਨਾਲ ਨੱਕ ਵਿਚੋਂ ਵਾਲ ਕੱਢ ਰਹੇ ਸਨ। ਉਨ੍ਹਾਂ ਨੇ ਉਤਾਹਾਂ ਨੂੰ ਸੜ੍ਹਾਕਾ ਮਾਰਿਆ ਤਾਂ ਮੋਚਨਾ ਉਨ੍ਹਾਂ ਦੇ ਅੰਦਰ ਲੰਘ ਗਿਆ।’

‘ਯਹ ਝੂਠ ਹੈ—ਐਸਾ ਕਭੀ ਨਹੀਂ ਹੋ ਸਕਤਾ।’

ਪੰਡਤਾਂ ਨੇ ਸਭਾ ਵਿਚ ਖੜ੍ਹੇ ਹੋ ਕੇ ਰੌਲਾ ਪਾ ਦਿੱਤਾ।

ਸੰਤਾਂ ਨੇ ਬੜੀ ਧੀਰਜ ਨਾਲ ਉਨ੍ਹਾਂ ਨੂੰ ਬਿਠਾਇਆ ਤੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿਣ ਲੱਗੇ:

‘ਸਾਧ ਸੰਗਤ ਜੀ ਪੰਡਤ ਜੀ ਤੋਂ ਤੁਸੀਂ ਸੁਣ ਲਿਆ ਹੈ ਕਿ ਮਨੁੱਖ ਦੀਆਂ ਨਾਸਾਂ ਵਿਚ ਦੀ ਮੋਚਨਾ ਅੰਦਰ ਨਹੀਂ ਜਾ ਸਕਦਾ, ਪਰ ਇਨ੍ਹਾਂ ਦੇ ਗਰੰਥਾਂ ਵਿਚ ਲਿਖਿਆ ਹੋਇਆ ਹੈ ਕਿ ਨਾਸ਼ਕੇਤ ਰਿਖੀ ਜੀ ਇਕ ਰਿਖੀ ਦੀਆਂ ਨਾਸਾਂ ਵਿਚੋਂ ਜੰਮੇ ਸੀ ਤੇ ਕੰਨ ਰਿਖੀ ਜੀ, ਕੰਨ ਵਿਚੋਂ ਦੀ, ਹੁਣ ਤੁਸੀਂ ਆਪ ਹੀ ਸੋਚ ਲਵੇ ਕਿ ਇਹ ਕਿਤਨੀਆਂ ਵੱਡੀਆਂ ਗੱਪਾਂ ਤੇ ਝੂਠ ਹਨ! ਇਹ ਸੁਣਕੇ ਪੰਡਤ ਭਿੱਜੀ ਬਿੱਲੀ ਵਾਂਗ ਬੈਠ ਗਏ।

ਸਿੱਖ ਸਭੀਆਂ ਅਤੇ ਬ੍ਰਾਹਮਣਾਂ ਦੇ ਉਦੋਂ ਬਥੇਰੇ ਕੁੰਢ ਫਸਦੇ ਹੁੰਦੇ ਸੀ, ਕਹਿੰਦੇ ਬ੍ਰਾਹਮਣਾਂ ਨੇ ਵੀ ਆਪਣੇ ਲਾਗ ਵਧਾਉਣ ਲਈ ਉਹ ਨਾਦਰਸ਼ਾਹੀ ਵਰਤਾਈ ਹੋਈ ਸੀ ਕਿ ਲੋਕਾਂ ਨੇ ਕਹਾਣੀਆਂ ਬਣਾ ਲਈਆਂ ਸਨ।

ਅਥੇ! ਇਕ ਵਾਰੀ ਬ੍ਰਾਹਮਣਾਂ ਦੇ ਘਰ ਪਾਥੀਆਂ ਮੁੱਕ ਗਈਆਂ, ਬ੍ਰਾਹਮਣੀ ਕਹਿੰਦੀ, ‘ਤਾਂ ਜਾਣਾ ਜੇ ਅੱਜ ਕਿੱਧੋਂ ਸੁੱਕੀਆਂ ਪਾਥੀਆਂ ਲਿਆਵੇਂ।’ ਬ੍ਰਾਹਮਣ ਨੇ ਪਿੰਡ ਦੇ ਗੁਹਾਰਿਆਂ ਦਾ ਗੇੜਾ ਦੇ ਕੇ, ਜਿਨ੍ਹਾਂ ਦਾ ਵੱਡਾ ਗੁਹਾਰਾ ਸੀ, ਪੱਤਰੀ ਕੱਛੇ ਮਾਰ ਕੇ ਉਨ੍ਹਾਂ ਦਾ ਬੂਹਾ ਜਾ ਮੱਲਿਆ। ਬ੍ਰਾਹਮਣ ਨੇ ਕਿਹਾ, ‘ਜਜਮਾਨਲੀ ਮੈਨੂੰ ਵੇਹਲ ਤਾਂ ਹੈ ਨੀ ਸੀ, ਬੈਠੇ ਬੈਠੇ ਤੁਹਾਡੇ ਨਾਉਂ ਦੀ ਪੱਤਰੀ ਵਾਚ ਬੈਠਾ, ਪਤਾ ਉਦੋਂ ਲੱਗਿਆ ਜਦੋਂ ਉਤੇ ਢੱਈਆਂ ਚੜਿਆ ਦੇਖਿਆ।’

‘ਹਾਏ! ਮੈਂ ਮਰ ਗਈ, ਸਾਡੇ ਪਾਂਧੇ ਬਿਨਾਂ ਸਾਡਾ ਕੌਣ ਦਰਦੀ! ਪਾਂਧਾ ਜੀ ਢੱਬੀਆਂ ਲਾਹੁਣ ਦਾ ਉਪਾਉ ਵੀ ਹੈ?’

‘ਉਪਾਉ ਤਾਂ ਜਜਮਾਨਣੀ ਜੀ ਸਿਆਣਿਆਂ ਨੇ ਹਰ ਅਹੁਰ ਦੇ ਪਹਿਲਾਂ ਹੀ ਕੱਢੇ ਹੋਏ ਨੇ ਪਰ ਇਹ ਢੱਬੀਆ ਕਰੜੇ, ਪਤਾ ਨਹੀਂ ਕੀ ਸਾੜ੍ਹਸਤੀ ਚੜ੍ਹੀ ਹੋਈ ਹੈ। ਇਹਦਾ ਉਪਾਉ ਤਾਂ ਚੜ੍ਹਨ ਦੀ ਖਬਰ ਤੋਂ ਢਾਈ ਘੰਟਿਆਂ ਦੇ ਅੰਦਰ ਹਾਥੀ ਦਾਨ ਕਰਕੇ ਹੀ ਹੋ ਸਕਦਾ ਹੈ।’

‘ਪਾਂਧਾ ਜੀ ਹਾਥੀ ਕਿਥੋਂ ਲੱਭਣੈ, ਕੋਈ ਹੋਰ ਜੁਗਤੀ ਦੱਸੋ! ਕਿਵੇਂ ਇਹ ਕਰੜਾਈ ਦੇ ਮਾਨੋ ਦਿਨ ਲੰਘਣ।

‘ਦੂਜਾ ਉਪਾਉ ਜਜਮਾਨਣੀ ਇਹ ਹੈ ਵਈ ਹਾਥੀ ਜਿੱਡਾ ਪਾਥੀਆਂ ਦਾ ਗੁਹਾਰਾ ਹੋਵੇ, ਉਤੇ ਤੂੰ ਕੰਬਲ ਪਾ ਦੇਹ, ਮੈਂ ਉਸ ਨੂੰ ਹਾਥੀ ਮੰਨ ਕੇ ਮੰਤਰ ਪੜ੍ਹ ਕੇ ਢੱਬੀਆ ਉਤਾਰ ਦਿੰਦਾ ਹਾਂ।’

ਕਹਿੰਦੇ ਜਿਨ੍ਹਾਂ ਚਿਰ ਪਾਥੀਆਂ ਦਾ ਗੁਹਾਰਾ ਢੱਬੀਦਾ ਰਿਹਾ ਪੰਡਤ ਜੀ ਵਾਰ ਵਾਰ ਪਾਥੀਆਂ ਉਤੇ ਧੂਪ ਪਾ ਪਾ ਕੇ ਇਸ ਮੰਤਰ ਦਾ ਪਾਠ ਕਰਦੇ ਰਹੇ-

ਦੀਰਘ ਗੁਹਾਰੇ ਕੰਬਲ ਢਕੰਤੰ

ਹਸਤੰ ਬਨੰਤੰ ਸੂਾਹ... ... ....

ਏਵੇਂ ਜਿਵੇਂ ਆਖੇ! ਦੋ ਬ੍ਰਾਹਮਣਾਂ ਦੇ ਦੋ ਮੁੰਡੇ, ਅੱਡ ਹੋਏ! ਘਰ ਦੀਆਂ ਚੀਜ਼ਾਂ ਪੂਰੀਆਂ ਹੋਣ ਵਿਚ ਨਾ ਆਉਣ। ਆਖਰ ਉਨ੍ਹਾਂ ਨੇ ਸੋਚਿਆ ਕਿ ਪਹਿਲਾਂ ਪੀਹਣ ਵਾਲੀਆਂ ਚੱਕੀਆਂ ਦਾ ਪ੍ਰਬੰਧ ਕਰੀਏ। ਇਕ ਬ੍ਰਾਹਮਣ ਜਜਮਾਨਾਂ ਦੇ ਘਰ ਗਿਆ ਤੇ ਸਾਹਮਣੇ ਚੱਕੀ ਦੇਖ ਕੇ ਮੰਤਰ ਦਾ ਪਾਠ ਕਰਨ ਲੱਗ ਪਿਆ-

‘ਪੁੰਨੰ, ਪੁੰਨੰ ਮਹਾ ਪੁੰਨੰ

ਚੱਕੀ ਸਣੇ ਗਡੰ’

ਦੂਜੇ ਭਾਈ ਨੇ ਦੂਜੇ ਘਰ ਜਾ ਕੇ ਉਚੇ ਗੰਡ ਵਾਲੀ ਚੱਕੀ ਦੇ ਜਾ ਨਿਗਾਹ ਟਿਕਾਈ ਤੇ ਆਪਣੇ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ-

‘ਚੱਕੀ ਚਕਮ ਚੱਕੀ,

ਹਬੜਾ ਕੀਲੀ ਸਣੇ ਮਾਨਵੀ।

ਤੇਰੇ ਪਿੱਤਰ ਸੁਰਗਾਂ ਨੂੰ ਜਾਣ,

ਹਿਲ ਹਿਲ ਪੀਹੇ ਬ੍ਰਾਹਮਣੀ।’

ਇਸ ਤਰ੍ਹਾਂ ਦੋ ਜਜਮਾਨਾਂ ਨੂੰ ਸਵਰਗ ਅਤੇ ਦਾਨ ਦੇ ਸਹੰਸਰ ਗੁਣਾ ਹੋਣ ਦੇ ਲਾਰੇ ਲਾ ਕੇ ਦੋਨੋਂ ਭਰਾ ਚੱਕੀਆਂ ਲੈ ਗਏ।

ਸਿੰਘ ਸਭਾ ਵਾਲਿਆਂ ਨੇ ਪੰਡਤਾਂ ਦੇ ਲੋਕਾਂ ਨੂੰ ਠੱਗਣ ਦੇ ਚੁਟਕਲੇ ਘੜ ਕੇ ਵਿਚਾਰਿਆਂ ਦੀ ਖੂਬ ਮਿੱਟੀ ਪਲੀਤ ਕੀਤੀ ਹੋਈ ਸੀ। ਉਦੋਂ ਪੰਡਤਾਂ, ਸਾਧਾਰਨ ਸੰਤਾਂ ਨੂੰ ਚਰਚਾ ਕਰਕੇ ਲੋਕਾਂ ਵਿਚ ਆਪਣੀ ਵਿਦਵਤਾ ਦਾ ਰੋਹਬ ਜਮਾਉਣ ਹੁੰਦਾ ਸ਼ੋਕ ਦਾ ਸੀ। ਭਾਈ ਸਾਹਿਬ ਰਣਪੀਰ ਸਿੰਘ ਜੀ ਨਾਰੰਗਾਵਾਦ ਵਾਲਿਆਂ ਨੇ ਇਕ ਗੱਲ ਦੱਸੀ ਉਹ ਲਾਈ+ ਬੀ. ਏ. ਵਿਚ ਪੜ੍ਹਦੇ ਗਰਮੀਆਂ ਦੀਆਂ ਛੁਟੀਆਂ ਨੂੰ ਪਿੰਡ ਆਏ, ਅਗੋਂ ਛਪਾਰ ਦਾ ਮੇਲਾ ਲੱਗਣਾ ਸੀ। ਛਪਾਰ ਦੇ ਮੇਲੇ ਉਤੇ ਇਕ ਪਰਮਹੰਸ ਸਾਧ ਹਰ ਸਾਲ ਸਭਾ ਲਾਉਂਦਾ ਹੁੰਦਾ, ਉਸ ਨੇ ਸਾਗੀ ਪ੍ਰਲਕਤ ਸਾਹਮਣੇ ਢੰਡੇਗਾ ਪਿਟਾਉਣਾ, ਵਈ ਜਿਸਦਾ ਜੀਅ ਕਰਦਾ ਹੋਵੇ ਮੇਰੇ ਨਾਲ ਬਹਿਸ ਕਰ ਲਵੇ? ਭਾਈ ਸਾਹਿਬ ਹੁਗੀਂ ਕਹਿੰਦੇ, ਮੈਨੂੰ ਪਿੰਡ ਦੇ ਲੋਕ ਸ਼ਿੰਗਾਰ ਕੇ ਲੈ ਗਏ ਕਿ ਚਲੋ ਤੁਸੀਂ ਪੜ੍ਹੋ ਲਿਖੋ ਹੋ, ਸਾਧ ਨਾਲ ਬਹਿਸ ਕਰਾਉਣੀ

है।

बਾਈ ਸਾਹਿਬ ਨੇ ਦੱਸਿਆ ਕਿ ਜਦੋਂ ਮੈਂ ਉਸ ਸਾਧ ਦੇ ਅੱਡੇ 'ਤੇ ਆਪਣੇ ਸਾਬੀਆਂ ਨਾਲ ਪੁੱਜਿਆ, ਤਾਂ ਅੱਧਾ ਮੇਲਾ ਇਥੇ ਇਕੱਠਾ ਹੋਇਆ ਵੇਖਿਆ।

ਸਾਧ ਨੇ ਚਾਦਰ ਵਿਛਾ, ਉਸ ਉਤੇ ਇਕ ਚੌਂਕੀ ਰੱਖ ਕੇ, ਖੱਲ ਦੀ ਤੇਲ ਨਾਲ ਚੌਪੜੀ ਇਕ ਜੁੱਤੀ ਰੱਖੀ ਹੋਈ ਸੀ।

ਉਹ ਉਚੀ ਉਚੀ ਆਖ ਰਿਹਾ ਸੀ—

‘ਸਭ ਮੈਂ ਬਰੂਮ ਹੈ’ ‘ਹਮ ਮੈਂ ਅੱਰ ਤੁਮ ਮੈਂ, ਇਸ ਜੁੱਤੀ ਮੈਂ ਏਕ ਸਮਾਨ ਬਰੂਮ ਹੈ।’ ‘ਕੁਝ ਭੁੱਲੜ ਭਰਾ ਬਤਾਤੇ ਹੈਂ, ਕਿ ਰੱਬ ਮੱਕੇ ਮੈਂ ਹੀ ਹੈ, ਕੁਰਾਨ ਸਗੀਫ਼ ਕੋ ਪਵਿੱਤਰ ਮਾਨਤੇ ਹੈਂ। ਵੇਦਾਂ ਕੋ ਈਸ਼ਵਰ ਕਾ ਸਰੂਪ ਸਮਝਤੇ ਹੈਂ। ਮੈਂ ਇਨ ਤੂਲੇ ਭਟਕੇ ਲੋਗੋਂ ਕੋ ਬਤਾਤਾ ਹੁੰਕਿ ਭਾਈ ਬਰੂਮ ਉਨ ਚੀਜ਼ਾਂ ਮੈਂ ਹੈ, ਵੱਡੇ ਬਰੂਮ ਇਸ ਜੁੱਤੀ ਮੈਂ ਬੀ ਹੈ, ਤੋਂ ਆਪ ਇਸ ਕੋ ਭੀ ਮੱਥਾ ਟੇਕਿਆ ਕਰੋ ਅੱਰ ਈਸ਼ਵਰ ਕਾ ਰੂਪ ਸਮਝੋ। ਅਗਰ ਇਸ ਜੁੱਤੀ ਮੈਂ ਬਰੂਮ ਨਹੀਂ ਤੋਂ ਹਮਾਰੇ ਸਾਥ ਬਹਿਸ ਕਰ ਲੋ।’

ਬਾਈ ਸਾਹਿਬ ਜੀ ਕਹਿੰਦੇ,—‘ਪਹਿਲਾਂ ਤਾਂ ਮੈਂ ਦੇਖਿਆ ਕਿ ਕੋਈ ਹਿੰਦੂ ਮੁਸਲਮਾਨ ਇਸਦਾ ਜਵਾਬ ਦਿੰਦਾ। ਜਦੋਂ ਸਭ ਲੋਕ ਉਸ ਦੇ ਸਾਹਮਣੇ ਬਿੱਲੀ ਅੱਗੇ ਕਬੂਤਰ ਵਾਂਗ ਅੱਖਾਂ ਮੀਰ ਖੜ੍ਹੇ ਦੇਖੇ, ਤਾਂ ਹਜੂਮ ਵਿਚੋਂ ਅੱਗੇ ਵੱਧ ਕੇ ਮੈਂ ਸੰਤਾਂ ਦੀ ਚੌਂਕੀ ਤੋਂ ਜੁੱਤੀ ਚੁੱਕ ਲਈ। ਦੋਵੇਂ ਜੁੱਤੀਆਂ ਖੜ੍ਹੇ ਦੰਦੇ ਕਰਕੇ ਸਾਧ ਦੇ ਘੋਨੇ ਸਿਰ ਉਤੇ, ਜਿਵੇਂ ਦਮਾਮਾ ਵਜਾਈਦਾ ਹੈ, ਜਦੋਂ ਤੇਜ਼ੀ ਨਾਲ ਖੜਕਾਉਣੀਆਂ ਸ਼ੁਰੂ ਕੀਤੀਆਂ ਤਾਂ ਸੰਤ ਜੀ ਪੁਕਾਰ ਉਠੇ—

‘ਅਰੇ ਭਾਈ ਮੁੜੇ ਕਿਉਂ ਪੀਟਤੇ ਹੋ, ਮੁਖ ਸੇ ਬਾਤ ਕਰੋ। ‘ਸੰਤ ਜੀ! ਹਮ ਭੀ ਬਰੂਮ ਹੈਂ, ਤੁਮ ਭੀ ਬਰੂਮ ਹੋ, ਯੇ ਜੁੱਤੀ ਭੀ ਬਰੂਮ ਹੈਂ, ਕੌਣ ਕਿਸ ਕੋ ਕੁਟਤਾ ਹੈ ਮਤ ਬੋਲੋ।’ ਇਹ ਕਹਿ ਕੇ ਮੈਂ ਜੁੱਤੀਆਂ ਦੀ ਟੁਣਕਾਰ ਫਿਰ ਤੇਜ਼ ਕਰ ਦਿੱਤੀ, ਸਾਧ ਦੇ ਕੰਨਾਂ ਚੌਂ ਖੁਨ ਵਗੇ ਤੇ ਬਥੇਰੀ ਹਾਲ ਦੁਹਾਈ ਪਾਏ, ਪਰ ਉਸ ਨੂੰ ਕੋਈ ਛੁਡਾਉਣ ਲਈ ਅਗੇ ਨਾ ਵਹਿਆ। ਤੇ ਹਾਰ ਖਾ ਕੇ ਉਥੋਂ ਨੱਸ ਗਿਆ। ਲੋਕ ‘ਸਭ ਮੈਂ ਬਰੂਮ ਹੈ, ਦੀ ਸਾਰੀ ਖੇਲ ਮੌਜ ਨਾਲ ਦੇਖਦੇ ਰਹੇ। ਉਸ ਪਿੱਛੋਂ ਮੁੜ ਉਹ ਸੰਤ, ਫੇਰ ਕਦੇ ਛਪਾਰ ਦੇ ਮੇਲੇ ਉਤੇ ਆਏ ਨਹੀਂ ਸੁਣੇ।’

ਕਿਸੇ ਕਿਸੇ ਦਿਨ ਇਸ ਤਰ੍ਹਾਂ ਦੀਆਂ ਵਾਕਫੀ ਭਰੀਆਂ ਗੱਲਾਂ ਦੇ ਸੁਆਦ ਵਿਚ ਧੂਣੀ ਦਾ ਇਜ਼ਲਾਸ ਬਿਨ੍ਹਾਂ ਕਿਸੇ ਸਮਾਪਤੀ ਦੀ ਸੁਚਨਾ ਦੇ ਅਗਲੇ ਦਿਨ ਲਈ ਆਪਣੇ ਆਪ ਹੀ ਉਠ ਜਾਂਦਾ ਹੈ।

\* \* \* \* \*

ਧੂਣੀਆਂ ਮਘਾਉਣ ਲਈ ਹੰਢੇ-ਵਰਤੇ ਗਾਲੜੀਆਂ ਦੀ ਮੌਜੂਦਗੀ ਬੜੀ ਜ਼ਰੂਰੀ ਸਮਝੀ ਜਾਂਦੀ ਹੈ।

ਇਥੇ ਕਾ ਨਿਹਾਲ ਸਿੰਘ ਮੇਰੇ ਪਿੰਡ ਦੀਆਂ ਧੂਣੀਆਂ ਦਾ ਬਾਦਸ਼ਾਹ ਮੰਨਿਆ ਜਾਂਣਾ ਸੀ। ਉਸ ਨੇ ਜਿਸ ਮਹੱਲੇ ਦੀ ਧੂਣੀ ਉਤੇ ਆਪਣੀਆਂ ਇਕ ਦਿਨ ਕਥਾ ਕਹਾਣੀਆਂ ਅਤੇ ਵਾਰਤਾ ਸੁਣਾਉਣੀਆਂ, ਦੂਜੇ ਦਿਨ ਉਸ ਧੂਣੀ ਉਤੇ ਬੈਠਣ ਨੂੰ ਥਾਂ ਮਿਲਣੀ ਮੁਸ਼ਕਲ ਹੋ ਜਾਣੀ।

ਤੇਤਾ ਮੈਨਾ ਦੀਆਂ ਕਹਾਣੀਆਂ, ਅਲਫ ਲੈਲਾ ਵਾਲੇ ਅਲਾਦੀਨ ਦੇ ਚਰਾਗ ਦੀਆਂ ਕਰਾਮਾਤਾਂ, ਰਿਸ਼ਾਂ ਮੁਨੀਆਂ ਦੇ ਰਾਤ ਨੂੰ ਅੰਗ ਅੰਗ ਵੱਖ ਕਰਕੇ ਸੌਣ ਦੇ

ਕਿੱਸੇ, ਇੰਦਰ ਦੇ ਅਖਾੜੇ ਵਿਚ ਅਪੱਛਰਾਂ ਦੇ ਨਾਚ, ਪਰੀਆਂ ਦਾ ਸੋਲਾਂ ਸਿੰਗਾਰ ਲਾ ਕੇ ਰਿਸ਼ੀਆਂ ਮੁਨੀਆਂ ਦੇ ਤਪ ਭੰਗ ਕਰਨ ਦੀਆਂ ਪੌਰਾਣਕ ਕਬਾਵਾਂ, ਉਸਨੇ ਕਈ ਕਈ ਦਿਨ, 'ਬਾਬੀ ਕੱਲ' ਦੀ ਸੂਚਨਾ ਦਿੱਤੇ ਬਿਨਾਂ ਈ ਚਲਾਈ ਰੱਖਣੀਆਂ।

ਵਧੇਰੇ ਸਰਧਾ ਨਾਲ ਉਹ ਅਵਤਾਰਾਂ ਦੀਆਂ ਕਬਾਂ ਸੁਣਾਉਂਦਾ ਹੁੰਦਾ ਸੀ? ਰਾਮ ਚੰਦਰ ਜੀ ਦਾ ਬਣਵਾਸ, ਰਾਵਣ ਦਾ ਸੀਤਾ ਹਰਨ, ਹਨੂਮਾਨ ਦੀਆਂ ਕਰਮਾਤਾਂ ਰਾਵਣ ਦੇ ਕਾਲਜੇ ਵਿਚ, ਜਿੱਥੇ ਕਹਿੰਦੇ ਅਮੀ ਜਲ ਦਾ ਸੋਮਾ ਸੀ, ਪਹਿਲਾਂ ਇਕ ਤੌਰ ਨਾਲ ਅਖੇ? ਰਾਮ ਜੀ ਨੇ ਉਹ ਅੰਮ੍ਰਿਤ ਸੁਕਾਇਆ, ਫਿਰ ਦੂਜੇ ਨਾਲ ਰਾਵਣ ਬੱਧ ਕੀਤਾ। ਇਨ੍ਹਾਂ ਵਾਰਤਾਂ ਨੂੰ ਉਸ ਨੇ ਖੁਬ ਜੋਸ਼ ਨਾਲ ਸੁਣਾਉਣਾ।

ਹਨੂਮਾਨ ਜੀ ਕਹਿੰਦੇ ਸੀਤਾ ਨੂੰ ਭਾਲਣ ਗਏ ਲੰਕਾ ਦੀ ਥਾਂ ਬਲੰਕਾ ਜਾਂ ਡਿੱਗੇ ਅਗੋਂ ਗੋਹੇ ਚੁੱਕਦੀ ਬੁੜੀ ਨੂੰ ਜਦੋਂ ਪੁੱਛਿਆ ਤਾਂ ਉਸ ਨੇ ਕਿਹਾ, ਪੁੱਤ! ਹੁਣ ਪੁੱਠੀ ਛਾਲ ਮਾਰ, ਲੰਕਾ ਵਿਚਾਲੇ ਐ ਉਥੇ ਆਪੇ ਜਾ ਡਿੱਗੇਗਾ?

ਹਨੂਮਾਨ ਜੀ ਦਾ ਸੰਜੀਵਨੀ ਬੂਟੀ ਲੱਭਣ ਗਿਆ ਪਹਾੜ ਹੀ ਚੁੱਕ ਲਿਆਉਣਾ ਪੂਛ ਲੰਮੀ ਕਰਕੇ ਪਹਿਲਾਂ ਰੰਗ ਬੰਨ੍ਹਵਾਈ ਜਾਣੀ ਤੇ ਪੂਛ ਨੂੰ ਅੱਗ ਲੱਗਣ ਤੇ ਇਕ ਪੜਛਾਣੇ ਨਾਲ ਸੋਨੇ ਦੀ ਲੰਕਾ ਨੂੰ ਅੱਗ ਲਾ ਕੇ ਢੂਕ ਦੇਣਾ, ਨਿਹਾਲ ਸਿੰਘ ਦੀ ਰਾਮਾਇਣ ਦੇ ਖਾਸ ਦਿਲਚਸਪ ਗੁਣ ਸਨ।

ਸ੍ਰੀ ਕ੍ਰਿਸ਼ਨ ਜੀ ਨੂੰ ਕਿਵੇਂ ਰਾਤੇ ਰਾਤ ਜੰਮਦਿਆਂ ਹੀ ਓਥੋਂ ਕੱਢਿਆ ਗਿਆ ਤੇ ਉਨ੍ਹਾਂ ਨੇ ਕਿਵੇਂ ਚੀਂਚੀ ਤੱਤ ਪਹਾੜ ਚੁੱਕਿਆ, ਕੁਰਛੇਤਰ ਦੀ ਯੁਧ ਭੂਮੀ ਦੇ ਗੀਤਾ ਗਿਆਨ ਤੱਕ, ਉਸ ਨੇ ਸਭ ਗੱਲਾਂ ਆਪਣੇ ਰੰਗ ਵਿਚ ਬੰਨ੍ਹ ਕੇ ਅਜੇਹੀਆਂ ਕਹਿਣੀਆਂ ਵਈ ਸੁਣਨ ਵਾਲੇ ਬੁੱਤ ਬਣੇ ਰਹਿਣੇ। ਗੋਪੀਆਂ ਦੀ ਰਾਸ ਲੀਲਾ ਉਸ ਨੇ ਅਜੇਹੇ ਅਦਬੀ ਭਾਵ ਨਾਲ ਸੁਣਾਉਣੀ ਜਿਵੇਂ ਕ੍ਰਿਸ਼ਨ ਜੀ ਗੋਪੀਆਂ ਨਾਲ ਰਚਾਉਣ ਵੇਲੇ ਕੋਈ ਤਪ ਸਾਧ ਰਹੇ ਹੁੰਦੇ ਹਨ।

ਅਖੇ! ਇਕ ਵਾਰ ਗੋਪੀਆਂ ਦੁਰਖਾਬਾ ਰਿਖੀ ਨੂੰ ਭੇਟਾ ਲੈ ਕੇ ਜਾ ਰਹੀਆਂ ਸਨ, ਅਗੋਂ ਜਮਨਾ ਜੀ ਵਿਚ ਹੜ੍ਹ ਆ ਗਿਆ, ਗੋਪੀਆਂ ਨੇ ਕ੍ਰਿਸ਼ਨ ਭਗਵਾਨ ਨੂੰ ਕਿਹਾ: ਸਾਡੀ ਪ੍ਰਤੱਗਿਆ ਹੁਣ ਕਿਵੇਂ ਪੂਗੀ ਹੋਵੇ! ਕਹਿੰਦੇ ਕ੍ਰਿਸ਼ਨ ਜੀ ਨੇ ਕਿਹਾ:—‘ਜਮਨਾ ਨੂੰ ਕਹਿ ਦੇਣਾ ਵਈ ਜੇ ਕ੍ਰਿਸ਼ਨ ਜੀਹੇ ਜਤੀ ਹਨ ਤਾਂ ਬੱਲੇ ਲਹਿ ਜਾਹ’। ਅਖੇ ਜਦੋਂ ਗੋਪੀਆਂ ਨੇ ਇਹ ਕਿਹਾ, ਜਮਨਾ ਗਿੱਟੇ ਗਿੱਟੇ ਵਗਣ ਲੱਗ ਪਈ। ਗੋਪੀਆਂ ਹੈਰਾਨ ਕਿ, ਕ੍ਰਿਸ਼ਨ ਜੀ ਚੰਗੇ ਜਤੀ ਹਨ, ਸਾਨੂੰ ਤਿੰਨ ਸੌ ਛਿੱਹਤਰਾਂ ਨੂੰ ਸਭ ਖੇਡਾਂ ਵੀ ਖਿਡਾਉਂਦੇ ਨੇ ਅਤੇ ਫਿਰ ਜਤੀ ਦੇ ਜਤੀ? ਓਧਰ ਕਹਿੰਦੇ ਮੁੜਨ ਵੇਲੇ ਰਿਸ਼ੀ ਜੀ ਨੂੰ ਸਾਰੇ ਫਲ ਫਰੂਟ ਖੁਆ ਕੇ ਜਦੋਂ ਆਗਿਆ ਮੰਗੀ ਤਾਂ ਗੋਪੀਆਂ ਨੇ ਕਿਹਾ ‘ਮਹਾਰਾਜ! ਕਿਧਰੇ ਜਮਨਾ ਚੜ੍ਹ ਨਾ ਜਾਵੇ। ਉਨ੍ਹਾਂ ਪੁਛਿਆ ਆਉਣ ਵੇਲੇ ਕੀ ਕੀਤਾ ਸੀ? ਗੋਪੀਆਂ ਨੇ ਸਾਰੀ ਗੱਲ ਦੱਸ ਦਿੱਤੀ। ਕਹਿੰਦੇ ਰਿਸ਼ੀ ਜੀ ਨੇ ਕਿਹਾ, ‘ਹੁਣ ਤੁਸੀਂ ਆਖ ਦੇਣਾ, ਜੇ ਦੁਰਬਾਜ਼ਾ ਨਿਰਾਹਾਰੀ ਹੈ ਤਾਂ ਜਮਨਾ ਬੱਲੇ ਲਹਿ ਜਾਹ। ਕਹਿੰਦੇ ਏਸੇ ਤਰ੍ਹਾਂ ਈਂਡੀ ਗੱਲ ਹੋਈ, ਜਮਨਾ ਬੱਲੇ ਲਹਿ ਗਈ। ਗੋਪੀਆਂ ਫਿਰ ਹੈਰਾਨ, ਵਈ ਰਿਸ਼ੀ ਜੀ ਸਾਡੀ ਸਾਰੀ ਭੇਟਾ ਤਾਂ ‘ਬਿਨਾਂ ਡਕਾਰ ਮਾਰੇ ਹੀ ਹਜ਼ਮ ਕਰ ਗਏ ਇਹ ਨਿਰਾਹਾਰੀ ਕਿਵੇਂ ਹੋਏ? ਇਹ ਕੀ ਲੀਲਾ ਹੋਈ? ਇਉਂ ਭਾਈ ਅਵਤਾਰਾਂ ਦਾ ਕੋਈ ਪਾਰਾਵਾਰ ਨਹੀਂ ਹੁੰਦਾ?

ਦੱਤਾ ਤੈਅ ਨੇ ਕਿਵੇਂ 28 ਅਵਤਾਰ ਧਾਰੇ, ਬਗਲੇ ਦੀ ਸਮਾਧੀ ਦੇਖੀ ਤਾਂ, ਸਿਰ ’ਤੇ ਘੜਾ ਲਈ ਜਾਂਦੀ ਦੇਖੀ ਤਾਂ, ਉਸ ਨੇ ਸਭਨਾਂ ਨੂੰ ਦੇਖ ਕੇ ਸਮਾਧੀ ਲਾਉਣ ਦੇ ‘ਗੁਰ’ ਹੀ ਸਿਖੇ। ਜਦੋਂ ਉਸ ਨੇ ਹੋਣ ਵਾਲੇ ਨਿਹਕਲੰਕ ਅਵਤਾਰ ਦੀ ਕਬਾ ਸੁਣਾਉਣੀ ਤਾਂ

ਸੁਣਨ ਵਾਲਿਆਂ ਨੇ ਇਹ ਸਮਝਣ ਲਈ ਮਜਬੂਰ ਹੋ ਜਾਣਾ ਕਿ ਕਿਧਰੇ ਨਿਹਾਲ ਸਿਉਂ ਨਿਹਕਲੰਕ ਦੇ ਨਾਲ ਦਾ ਬੰਦਾ ਤਾਂ ਨਹੀਂ? ਏਨੀਆਂ ਗੱਲਾਂ ਦਾ ਏਹਨੂੰ ਹੋਰ ਕਿਵੇਂ ਪਤਾ ਲੱਗ ਸਕਦਾ ਹੈ?

‘ਸਰਵਣ ਬੀਰ ਬਿਨਾਂ ਮੇਰੀ ਗੱਠੜੀ ਬਣਾਂ ਵਿਚ ਰੁਲਦੀ।’ ਸਰਵਣ ਦੀ ਮਾਤਾ ਪਿਤਾ ਦੀ ਸੇਵਾ ਦੀ ਘਾਲਣਾ, ਕਿਵੇਂ ਪਾਣੀ ਨੂੰ ਗਏ ਸਰਵਣ ਦੇ ਤੀਰ ਲੱਗਿਆ ਉਸ ਦੇ ਮਰਨ ਦਾ ਉਹਦੇ ਬੇ-ਸਹਾਰਾ ਅੰਨੇ ਮਾਤਾ-ਪਿਤਾ ਨੂੰ ਕਿੰਨਾ ਦੁੱਖ ਹੋਇਆ। ਜਦੋਂ ਉਸਨੇ ਪ੍ਰਾਸ ਅੰਦਾਜ਼ੇ ਬਿਆ ਨਾਲ ਪੇਸ਼ ਕਰਨਾ, ਤਾਂ ਸੁਣਨ ਵਲਿਆਂ ਦੇ ਰੌਂਗਟੇ ਖੜੇ ਹੋ ਜਾਣੇ।

ਗਜਾ ਹਗੀ ਚੰਦ ਤੇ ਸਲੋਚਨਾ ਗਣੀ ਦੇ ਦੁਖੜੇ, ਆਪਣਾ ਪੁੱਤਰ ਮਰੇ ਤੋਂ ਵੀ ਹਰੀ ਚੰਦ ਦਾ ਹਾਕਮ ਦੇ ਹੁਕਮ ਮੁਤਾਬਕ ਸਿਵਿਆਂ ਵਿਚ ਟੈਕਸ ਲੈਣਾ ਕਬੀਰ ਅਤੇ ਲੋਈ ਦੀ ਕਹਾਣੀ, ਕਿ ਕਿਵੇਂ ਸੰਤਾਂ ਦੇ ਭੰਡਾਰੇ ਲਈ ਕਬੀਰ ਨੇ ਸੀਧੇ ਖਾਤਰ ਲੋਈ ਇਕ ਸ਼ਾਹੂਕਾਰ ਨੂੰ ਵੇਚ ਦਿਤੀ ਸੀ, ਉਸ ਦੀਆਂ ਖਾਸ ਅਸਰਦਾਇਕ ਕਥਾਵਾਂ ਮੰਨੀਆਂ ਜਾਂਦੀਆਂ ਜਾਂਦੀਆਂ ਸਨ।

ਗਜੇ ਗਸਾਲੂ ਦੀ ਤਾਕਤ ਦੇ ਜਾਂਦੂ ਤੇ ਉਹਦਾ ਦਿਉਂਆਂ ਨਾਲ ਲੜ ਕੇ ਹਜ਼ਿਤਣਾ, ਨਲ ਦਾਮਿਐਤੀ ਦੀ ਕਥਾ, ਬੀਬੀ ਰਜਨੀ ਦੀ ਪਿੰਗਲੇ ਦੀ ਸੇਵਾ, ਧਰੂ ਭਗਤ ਨੂੰ ਮਤੇਈ ਮਾਂ ਦੀਆਂ ਇੜਕਾਂ, ਪ੍ਰਹਿਲਾਦ ਉਤੇ ਉਸ ਦੇ ਪਿਉ ਹਰਨਾਕਸ਼ ਵਲਾਂ ਕੀਤੇ ਜ਼਼ਲਮ, ਉਸ ਨੂੰ ਇਸ ਤਰ੍ਹਾਂ ਯਾਦ ਸਨ, ਜਿਵੇਂ ਉਹ ਸਭਨਾਂ ਦੇ ਨਾਲ ਰਹਿ ਰਹਿ ਕੇ ਰੋਜਨਾਮਚੇ ਤਿਆਰ ਕਰਦਾ ਰਿਹਾ ਹੋਵੇ।

ਧੰਨੇ ਭਗਤ ਦਾ ਪੱਥਰ ਵਿਚੋਂ ਰੱਬ ਕੱਢ ਕੇ ਡੰਗਰ ਚਰਾਉਣੇ ਤੇ ਨੱਕੇ ਛਡਾਉਣਾ, ਜਦੋਂ ਭਰਵੇਂ ਜੋਸ਼ ਨਾਲ ਸੁਣਾਉਣੇ, ਤਾਂ ਕਈ ਕਿਸਾਨਾਂ ਦੇ ਮਨ ਭਗਤੀ ਕਰਨ ਭਾਵਾਂ ਵਲ ਬਦੋ-ਬਦੀ ਖਿਚੇ ਜਾਣੇ ਕਿ, ਚਲੋ ਜੇ ਹੋਰ ਕੁਝ ਨਹੀਂ, ਰੱਬ ਤੋਂ ਡੰਗਰ ਤਾਂ ਚਰਾਇਆ ਕਰਾਂਗੇ।

ਰੂਪ ਬਸੰਤ ਦੋਵੇਂ ਭਗ ਕਿਵੇਂ ਛੋਟੇ ਹੁੰਦੇ ਘਰੋਂ ਕੱਢੇ ਗਏ, ਕਿਵੇਂ ਮਤਰੇਈ ਦੇ ਮਹਿਲੀਂ ਗੈਂਦਾ ਫਿੱਗੀ ਤੇ ਉਹ ਲੈਣ ਗਏ। ਮਤਰੇਈ ਨੇ ਸੋਹਣਾ ਰੂਪ ਦੇਖ ਕੇ ਸੋਹਤ ਹੋਣਾ, ਉਨ੍ਹਾਂ ਦੇ ਬੁਰੇ ਕਮ ਲਈ ਨਾ ਮੰਨਣ ਤੋਂ ਆਪੇ ਹੀ ਆਪਣੇ ਕਪੜੇ ਪਾੜ ਕੇ ਗਜੇ ਕੋਲ ਉਨ੍ਹਾਂ ਲਾ ਕੇ, ਉਨ੍ਹਾਂ ਨੂੰ ਬਣੋਵਾਸ ਦਿਵਾਉਣਾ, ਕਿਵੇਂ ਸਮੁੰਦਰ ਵਿਚੋਂ ਉਹ ਬੱਚ ਕੇ ਕਿਸੇ ਹੋਰ ਗਜੇ ਦੀ ਨਗਰੀ ਗਏ, ਇਹ ਸਾਰੀ ਕਹਾਣੀ ਅਜਿਹੀ ਦਰਦਨਾਕ ਅਤੇ ਰਸੀਲੀ ਬਣਾ ਕੇ ਸੁਣਉਣੀ, ਕਿ ਲੋਕਾਂ ਧੂਣੀ ਸੇਕਣ ਦਾ ਖ਼ਿਆਲ ਹੀ ਭੁਲਾ ਛੱਡਣਾ।

ਇਕ ਦਿਨ ਉਹ ਕਹਾਣੀਆਂ ਸੁਣਾਉਂਦਾ ਰਿਹਾ ਅਤੇ ਲੋਕ ਸੁਣਦੇ ਰਹੇ। ਸਾਰੀ ਰਾਤ ਲੰਘ ਗਈ, ਪਹਿਰ ਦੇ ਤੜਕੇ ਦਾ ਤਾਰਾ ਚੜ੍ਹਨ ਤੋਂ ਲੋਕਾਂ ਨੇ ਖੂਹ ਖਾਡੇ ਜੋੜਨੇ ਸ਼ੁਰੂ ਕਰ ਦਿੱਤੇ। ਖੂਹ ਚਲਾਉਣ ਜਾਂਦੇ ਕਿਰਸਾਨ ਨੇ ਧੂਣੀ ਲੱਗੀ ਦੇਖ ਕੇ ਕਿਹਾ—‘ਮੈਨੂੰ ਜਗਾ ਅੱਗ ਦਾ ਕਿਣਕਾ ਈ ਦੇ ਦੇਵੈਂ, ਖੂਹ ਉਤੇ ਧੂਣੀ ਲਾ ਕੇ ਪੈਰ ਨਿੱਘੇ ਕਰ ਲਵਾਂਗੇ।

ਅੱਗ ਦੀ ਭਾਲ ਵਿਚ ਜਦੋਂ ਉਸ ਨੇ ਆਪਣੀ ਬਲਦ ਹਿੱਕਣ ਵਾਲੀ ਪਰਾਣੀ ਅੱਗ ਭਾਲਣ ਲਈ ਧੂਣੀ ਵਿਚ ਫੇਰੀ ਤਾਂ ਅੱਗੋਂ ਇਕ, ਇਕ ਕਾਲੀ ਕਤੂਗੀ-ਜਿਹੜੀ ਉਥੇ ਸ਼ਾਮਾਂ ਤੇ ਗਲੂੰਡੀ ਮਾਰੀ ਬੈਠੀ ਸੀ, -ਚੂੰ ਚੂੰ ਕਰਦੀ ਉਠ ਕੇ ਭੱਜ ਟੁਗੀ।

ਧੂਣੀ ਉਤੇ ਬੈਠੇ ਸਾਰੇ ਲੋਕ, ਜੇਹੜੇ ਬੀਤੀ ਰਾਤ ਤੋਂ ਹੱਥ ਫੈਲਾ ਫੈਲਾ ਕੇ ਆਪਣੇ ਭੁੱਣੇ ਅੱਗ ਸੇਕ ਰਹੇ ਸੀ, ਜਿੱਚ ਹੋਏ ਇਕ ਦੂਜੇ ਵਲ ਲਗੇ ਵੇਖਣ। ਧੂਣੀ ਤਾਂ ਇਕ ਮਿਲ ਬੈਠਣ ਦਾ ਬਹਾਨਾ ਸੀ, ਨਿੱਘ ਤਾਂ ਲੋਕ ਗੱਲਾਂ ਤਾ ਤੇ ਇਕ ਦੂਜੇ ਨਾਲ ਲੱਗ ਕੇ ਬੈਠਣ ਨਾਲ ਹੀ ਮਾਣਦੇ ਸਨ ਅਤੇ ਉਹ ਅੱਜ ਵੀ ਪੂਰਾ ਮਿਲ ਰਿਹਾ ਸੀ।

ਇਕ ਦਿਨ ਨਿਹਾਲ ਸਿੰਘ ਪੂਰਨ ਭਗਤ ਦੀ ਕਹਾਣੀ ਸੁਣਾ ਰਿਹਾ ਸੀ। ‘ਪਾਪਣ ਲੂਣਾ ਪੂਰਨ ਦੀ ਚੜ੍ਹਦੀ ਜਵਾਨੀ ਦੇਖ ਕੇ ਮੋਹਤ ਹੋ ਗਈ। ਉਸ ਦਾ ਧਰਮ ਤੋੜਨ ਲਈ ਲੱਗੀ ਸੁਆਲ ਜੁਆਬ ਕਰਨ, ਉਸ ਨੇ ਪ੍ਰਸ਼ਨ ਉਤਰ ਬੜੇ ਵਧਾ ਚੜਾ ਕੇ ਸੁਣਾਏ।

ਧੁਣੀ ਸੇਕਣ ਵਾਲਿਆਂ ਵਿਚੋਂ ਇਕ ਖੁਲ ਖਿਲਾਸੇ ਜਿਹੇ ਬੰਦੇ ਦੇ ਮੂੰਹੋਂ ਨਿਕਲ ਗਿਆ। ‘ਮੈਂ ਤਾਂ ਕਹਿਨਾ ਤਾਇਆ, ਪੂਰਨ ਕਮਲਾ ਈ ਸੀ, ਜਦੋਂ ਉਸ ਨੂੰ ਪੱਤਾ ਸੀ ਕਿ ਇਸ ਨੇ ਉੱਕੰਘਾ ਕਰਵਾ ਛੱਡਣੈ, ਜੋ ਮੈਂ ਹੁੰਦਾ, ਮੈਂ ਤਾਂ ਗਉਂ ਦੀ ਸਹੁੰ ਲੂਣਾ ਦੀ ਗੱਲ ਝੱਟ ਮੰਨ ਲੈਂਦਾ।’

‘ਹੱਤ ਤੇਰੀ ਲੁਚੇ ਬਦਮਾਸ ਦੀ, ਪਹਿਲਾਂ ਤੁਸੀਂ ਲੋਕ ਇਹ ਕਬਾ ਸੁਣਨ ਦੇ ਅਧਿਕਾਰੀ ਹੀ ਨਹੀਂ। ਅੱਜ ਤੋਂ ਮੈਂ ਵੀ ਬੰਦੇ ਦਾ ਪੁੱਤ ਨਹੀਂ ਜੇ ਤੁਹਾਨੂੰ ਕੋਈ ਗੱਲ ਸੁਣਾਵਾਂ।’

ਇਹ ਕਹਿ ਕੇ ਰੋਸੇ ਨਾਲ ਭਰਿਆ ਹੋਇਆ ਉਹ ਅਜੇਹਾ ਗਿਆ ਕਿ ਮੁੜ ਕੇ ਪਿੰਡ ਦੀ ਕਿਸੇ ਧੂਣੀ ਉਤੇ ਨਾ ਆਇਆ। ਸਾਰੇ ਸਿਆਣੇ ਲੋਕ ਉਸ ਦੀਆਂ ਮਿੰਨਤਾਂ ਕਰ ਥੱਕੇ ਉਸ ਦਾ ਇਕੋ ਜਵਾਬ ਸੀ, ਵਈ ਇਹਨਾਂ ਕਲਜੁਗੀ ਲੋਕਾਂ ਨੂੰ ਤਮੀਜ਼ ਨਹੀਂ ਮੈਂ ਕਿਸੇ ਭਗਤ ਦੀ ਬੇਅਦਬੀ ਨਹੀਂ ਹੋਣ ਦੇਣੀ। ਧੂਣੀਆਂ ਉਤੇ ਜਦੋਂ ਦਿਹੌ ਜਿਹੀਆਂ ‘ਗੱਲਾਂ ਹੋਣ ਲੱਗ ਫਿਰ ਧੂਣੀ, ਧੂਣੀ ਨਹੀਂ ਰਹਿ ਜਾਂਦੀ। ਧੂਣੀਆਂ ਤਾਂ ਧਰਮ ਦੀਆਂ ਗੱਲਾਂ ਲਈ ਸਿਆਣੇ ਲਾਉਂਦੇ ਸਨ। ਮੈਂ ਜਿੰਨਾ ਚਿਰ ਜਿਉਂਦਾ ਹਾਂ ਹੁਣ ਮੁੜ ਧੂਣੀ ਉਤੇ ਨਹੀਂ ਆਵਾਂਗਾ।’

‘ਠੀਗਾ ਠਾਗੀ ਜਬ ਹੋਵਤ ਦੇਖੀ।


ਤਬ ਉਠ ਗਏ ਕਬੀਰ ਬਿਬੇਕੀ।’


ਉਹ ਮਰਨੀ ਮਰ ਗਿਆ, ਪਰ ਆਪਣੇ ਪ੍ਰਣ ਤੋਂ ਨਾ ਫਿਰਿਆ। ਧੂਣੀਆਂ ਤਾਂ ਮੇਰੇ ਪਿੰਡ ਹੁਣ ਵੀ ਲੱਗਦੀਆਂ ਹਨ, ਪਰ ਧੂਣੀਆਂ ਦੀ ਮੁੱਢ ਕਦੀਮਾਂ ਤੋਂ ਚਲੀ ਆ ਨਾ ਉਹ ਪਰੰਪਰਾ ਹੀ ਰਹੀ ਹੈ ਅਤੇ ਨਾ ਉਹ ਪਵਿੱਤਰਤਾ, ਅਤੇ ਨਾ ਹੀ ਉਹ ਅਧਿਆਤਮਕ ਰੰਗ।

ਬੰਦਾ ਮਰ ਜਾਂਦਾ ਹੈ, ਪਰ ਉਸ ਦੀ ਨੇਕੀ ਨਹੀਂ ਮਰਦੀ। ਨਿਹਾਲ ਸਿੰਘ ਭਾਵੇਂ ਮਰ ਚੁਕਿਆ ਹੈ ਪਰ ਉਸ ਦੇ ਧੂਣੀਆਂ ਦੀ ਪਵਿੱਤਰਤਾ ਲਈ ਪਾਏ ਪੁਰਨੇ ਅਤੇ ਲੋਕਾਂ ਦੇ ਮਨਾਂ ਉਤੇ ਉਸ ਇਸ ਕਿਸਮ ਦੇ ਪ੍ਰਭਾਵ, ਕਿ, ਧੂਣੀਆਂ ਉਤੇ ਕਿਹੋ ਜਿਹੀਆਂ ਸਲੀਕੇ ਵਾਲੀਆਂ ਗੱਲਾਂ ਕਰੀਦੀਆਂ ਹਨ, ਹਾਲਾਂ ਹੀ ਕਾਇਮ ਹਨ।

ਮੇਰੇ ਪਿੰਡ ਵਿਚ ਜਿਨ੍ਹਾਂ ਚਿਰ ਧੂਣੀਆਂ ਦਾ ਪੂੰਅਂ ਧੁਖਦਾ ਰਹੇਗਾ ਉਨ੍ਹਾਂ ਚਿਰ ਧੂਣੀਆਂ ਦੇ ਬਾਦਸ਼ਾਹ ਝਾਬੇ ਕੇ ਨਿਹਾਲ ਸਿੰਘ ਦੇ ਗੱਲ-ਬਾਤੀਂ, ਗਿਆਨ ਤੇ ਕਬਾਵਾਂ ਦੇ ਹੁੱਨਰਾਂ ਦੀ ਚਰਚਾ ਵੀ ਉਠਦੀ ਰਹੇਗੀ।

ਉਹ ਮੇਰੇ ਪਿੰਡ ਦਾ ਇਕ ਵੱਡਾ ਗਹਿਣਾ ਸੀ।





‘ਜਿਸ ਪੱਤਣ ਅੱਜ ਪਾਣੀ ਵਰਗਦਾ ਫੇਰ ਨਾ ਲੰਘਣਾ ਭਲਕੇ,  
ਬੇੜੀ ਦਾ ਪੂਰ ਤਿੰਝਣ ਦੀ ਕੁੜੀਆਂ ਸਦਾ ਨਾ ਬੈਠਣਾ ਰਲਕੇ’

ਚਰਖਿਆਂ ਦੀ ਘੂਕਰ, ਤੂੰ ਦੇ ਹਵਾ ਵਿਚ ਉਡਦੇ ਫੰਭਿਆਂ ਦੀਆਂ ਹੰਸ ਉਡਾਗੀਆਂ, ਨਿੰਮੇ ਨਿੰਮੇ ਦੀਵੇ ਦੇ ਚਾਨਣ ਵਿਚ ਭੋਲੀਆਂ ਭਾਲੀਆਂ ਕੜੀਆਂ ਦੇ ਚਾਂਦੀ ਰੰਗੀ ਚਿੱਟੀਆਂ ਚਾਦਰਾਂ ਤਾਰਾਂ ਜਿਹੇ ਤੰਦ, ਭੰਡਾਰਾ (ਛੋਪ) ਕੱਤਣ ਜਿੰਨਾਂ ਵਕਤ ਲੰਘਾਣ ਨਾਲੋਂ ਵੀ ਵੱਧ ਗੀਤਾਂ ਦੇ ਭੰਡਾਰੇ, ਟਿਕੀ ਹੋਈ ਰਾਤ ਵਿਚ ਟੁਣਕਦੇ ਲੰਮੀਆਂ ਹੇਕਾਂ ਵਾਲੇ ਗੀਤ, ਮੇਰੇ ਪਿੰਡ ਦੇ ਤਿੰਝਣ ਦੇ ਵਰਨਣ ਯੋਗ ਰੂਪ ਹਨ। ਗਰਮੀ ਦੀ ਰੁੱਤੇ ਇਹ ਤਿੰਝਣ ਦੁਪਹਿਰਾਂ ਨੂੰ ਖੁਲ੍ਹੀਆਂ ਸਬਾਤਾਂ, ਜਾਂ ਵੇਹਿੜਾਂ ਵਿਚ ਜਾਂ ਨਿੰਮਾਂ ਤੇ ਤੂਤਾਂ ਦੀਆਂ ਛਾਵਾਂ ਹੇਠ ਜੁੜਦਾ ਸੀ। ਪੁਰਨਮਾਸੀ ਦੀ ਰਾਤ ਨੂੰ ਕੋਠਿਆਂ ਉਤੇ ਤਾਰਿਆਂ ਦੀ ਲੋਅ ਵਿਚ, ਸੱਜ ਵਿਆਹੀਆਂ ਤੇ ਕੁਮਾਰੀਆਂ ਦੇ ਹੁਸਨ ਸਾਹਮਣੇ-ਚੰਨ ਪਕਾਵੇ ਰੋਟੀਆਂ ਤਾਰਾ ਕਰੇ ਰਸੋਂ ਜਦੋਂ, ਚੌਕੇ ਰਲ੍ਹੇ ਦਾ ਕੰਮ ਚੰਨ ਤਾਰੇ ਕਰਦੇ ਮਾਲੂਮ ਹੁੰਦੇ ਹਨ, ਓਦੋਂ ਮਘਦਾ ਹੈ! ਬਰਸਾਤ ਦੀ ਰੁੱਤੇ ਕਣੀਆਂ ਦੀ ਕਿਣ ਮਿਣ ਦੇ ਨੀਲੇ ਬਦਲਾਂ ਦੀਆਂ ਝੁਰਮਟਾਂ ਵਿਚ ਜਦ ਮੋਰ ਪਪੀਹੇ ਬੋਲਦੇ ਹੋਣ, ਓਦੋਂ ‘ਤਿੰਝਣ ਬਿਨਾਂ ਹੋਰ ਕੋਈ ਹੀਲਾ ਹੀ ਕਿਹੜਾ ਰਹਿ ਜਾਂਦਾ ਹੈ, ਜਿਥੇ ਦਿਲ ਦੀਆਂ ਫੋਲਣ ਲਈ ਆਪਣੀਆਂ ਹਾਨਣਾਂ ਦਾ ਜੋੜ ਮੇਲਾ ਬਣ! ਪਰ ਸਭ ਤੋਂ ਵੱਧ ਤਿੰਝਣ ਸਿਆਲਾਂ ਦੀਆਂ ਰਾਤਾਂ ਦੇ ਜਗਰਾਤਿਆਂ ਵਿਚ ਮਘਦਾ ਹੈ ਇੱਕ ਸਿਆਲ ਵਿਚ ਮੈਂ ਆਪਣੇ ਪਿੰਡ ਜਾ ਕੇ ਆਪਣੇ ਘਰ ਦੀ ਸਬਾਤ ਵਿਚ ‘ਤਿੰਝਣ’ ਲਾਉਣ ਦਾ ਆਹਰ ਕੀਤਾ ਤਾਂ ਜੋ ਉਸ ਦੀ ਹੁ ਬ ਹੁ ਤਸਵੀਰ ਖਿਚ ਸਕਾਂ।

‘ਨਹੀਂ ਪੁੱਤ ਤਿੰਝਣ ਕਿਸੇ ਦੇ ਘਰੇ ਲੱਗਣਾ ਚੰਗਾ ਨਹੀਂ ਹੁੰਦਾ ਜੀਹਦੇ ਘਰ ਲੱਗੇ ਬਸ ਉਜਾੜ ਹੀ ਭਾਲਦਾ ਹੈ।’ ਮੇਰੀ ਭਰਮਾਂ ਦੀ ਮਾਰੀ ਮਾਂ ਕੋਲੋਂ ਆਪਣੀ ਸਿਆਣਪ

ਘੋਟੇ ਬਿਨਾਂ ਰਿਹਾ ਨਾ ਗਿਆ, ਪਰ ਉਧਰ ਮੇਰੀ ਚਾਵਾਂ ਭਰੀ ਭੈਣ ਨੇ ਆਪਣੀਆਂ ਸਹੇਲੀਆਂ, ਤਿੰਦਣ ਦੀਆਂ ਕੁੜੀਆਂ ਨੂੰ ਸੁਨੇਹਾ ਪਹੁੰਚਾ ਦਿਤਾ ਹੋਇਆ ਸੀ।

ਦੇਖਦਿਆਂ ਦੇਖਦਿਆਂ ਹੀ ਸਬਾਤ ਵਿਚ ਮੇਲਾ ਲੱਗ ਗਿਆ। ਚੱਕੀ ਚਰਖੇ ਤੇ ਹੱਥ ਵਿਚ ਬੋਹਟੀ ਬੋਹੀਏ (ਜਿਹੜਾ ਕਾਨਿਆ ਤੇ ਕਾਗਜ਼, ਗੱਤੇ ਦੇ ਕੱਟ ਕੁੱਟ ਬਣਾਏ ਹੁੰਦੇ ਸੀ) ਕਈ ਰਕਾਨਾਂ ਕੱਤਣੀਆਂ ਲੈ ਕੇ ਸਾਡੇ ਘਰ ਆ ਪਹੁੰਚੀਆਂ। ਜਿਨ੍ਹਾਂ ਦੇਖਕੇ ਯਾਦ ਆਇਐ—

ਹੱਥ ਪੂਣੀਆਂ ਢਾਕ 'ਤੇ ਚਰਖਾ ਚੱਲੀ ਆ ਕੱਤਣੇ ਨੂੰ।

ਇਕ ਘੇਰੇ ਵਿਚਾਲੇ ਛੱਜ ਵਿਚ ਛੋਪ ਪਾਕੇ ਗੋਹੜੇ ਰਖੇ ਗਏ। ਕਿਸੇ ਦੀਆਂ ਚਿੱਟੀਆਂ ਪੂਣੀਆਂ, ਕਿਸੇ ਦੀ ਫੁੱਟਾਂ ਕਪਾਹ ਤੇ ਕਿਸੇ ਦੀ ਵੜੇਵਿਆਂ ਦੇ ਭੰਨ ਵਾਲੀ ਨੂੰ ਦੀਆਂ ਪੂਣੀਆਂ, ਕਿਸੇ ਦੀਆਂ ਲੋਗੜ ਜਾਂ ਖਾਕੀ ਕਪਾਹ ਦੇ ਗੋਹੜੇ ਗੱਲ ਕੀ ਸਭ ਕਿਸਮਾਂ ਦੀਆਂ ਪੂਣੀਆਂ ਦੇ ਗੁੱਛੇ ਜੋੜ ਜੋੜ ਕੇ ਇਕ ਦੂਜੇ ਦੇ ਗੁੱਛੇ ਉਤੇ ਜੋਟੇ ਬਣਾ ਕੇ ਚਿਣ ਲਏ। 'ਚੱਲ੍ਹ ਨੀ ਛੋਪ ਤਾਂ ਪੈ ਗਿਆ, ਬੈਠੇ ਹੁਣ। ਨਾਲੇ ਗੁੱਡੇ ਕੌਣ ਸਿਟੇਰੀ? ਇਸ ਪ੍ਰਸ਼ਨ ਦਾ ਉਤੁਰ ਆਪੇ ਹੀ ਲੱਭ ਕੇ, 'ਪ੍ਰੀਤੇ ਦਾ ਹੱਥ ਕਾਹਲਾ ਹੈ ਭਾਈ ਨਾਲੇ ਇਹੋ ਈ ਬਣਦੀ ਤਣਦੀ ਏ।' ਆਖ ਕੇ ਇਕ ਮੁਰੈਲੂਣ ਕੁੜੀ ਦੇ ਸਾਹਮਣੇ ਛੱਜ ਰੱਖ ਦਿੱਤਾ, ਜਿਹੜੀ ਆਪਣੇ ਹਿੱਸੇ ਦਾ ਪਹਿਲਾਂ ਕੱਤ ਕੇ ਸਾਰੀਆਂ ਕੁੜੀਆਂ ਦੇ ਸਾਹਮਣੇ ਉਹਨਾਂ ਦੀਆਂ ਪੂਣੀਆਂ ਦੇ ਗੁੱਛੇ ਸੁੱਟੀ ਜਾਂਦੀ ਸੀ ਕਿਸੇ ਦਾ ਚਰਖਾ ਰੰਗੀਨ, ਕਿਸੇ ਦਾ ਅੱਧ ਪੁਰਾਣਾ, ਜਦੋਂ ਸਾਰੇ ਚਰਖੇ ਇਕ ਸੁਰ ਵਿਚ ਗੁੰਜੇ ਤਾਂ ਵਾਯੂ ਮੰਡਲ ਵਿਚ ਜੋਸ਼ੀਲੀ, ਪਰ ਜੋਗੀ ਦੀ ਬੀਣ ਵਾਂਗ ਰਸੀਲੀ ਘੂਕਰ ਪੱਸਰ ਗਈ।

ਮੇਰੀ ਕੱਤਣੀ ਫੁਰਾਟੇ ਮਾਰੇ, ਪੂਣੀਆਂ ਦੇ ਸੱਪ ਬਣ ਗਏ।'

ਚਰਖਿਆਂ ਦੀ ਘੂਕਰ ਬੱਝ ਗਈ। ਪਲੀ ਪਲੀ ਕਰਕੇ ਇਕੱਠਾ ਕੀਤੇ ਸਰੋਂ ਦੇ ਤੇਲ ਦੇ ਧੀਮੇ ਧੀਮੇ ਮੱਚਦੇ ਦੀਵੇ ਦੀ ਲੋਅ ਸਾਹਮਣੇ ਦੀਵਟ ਕੋਲ, ਮੰਜੇ ਉਤੇ ਕਾਗਜ਼ ਕਲਮ ਲੈ ਕੇ ਮੈਂ ਵੀ ਬੈਠ ਗਿਆ।

'ਹੱਛਾ ਵਈ ਸੁਣਾਓ ਅੱਜ ਤ੍ਰੀਵਣ ਦੇ ਗੀਤ ਜਿੰਨੇ ਤੁਹਾਨੂੰ ਆਉਂਦੇ ਨੇ:-

'ਨਾ ਭਾਈ ਤੰਤ ਤਾਂ ਲਿਖਲੇਂਗਾ' ਕੁੜੀਆਂ ਵਿਚੋਂ ਇਕ ਜਾਣੀ ਨੇ ਇਉਂ ਕਿਹਾ, ਜਿਵੇਂ ਗੀਤ ਲਿਖ ਕੇ ਮੈਂ ਕੋਈ ਬੁੱਧ ਖੂਨ ਕਰ ਦੇਣਾ ਹੁੰਦਾ ਹੈ।

'ਲਿਖਣਾ ਕੋਈ ਮਾੜੀ ਗੱਲ ਨਹੀਂ। ਕਿਤਾਬਾਂ ਵਿਚ ਨਾਉਂ ਆ ਜਾਂਦਾ ਹੈ। ਸਾਰੇ ਬਾਵਾਂ ਪੜ੍ਹਿਆ ਜਾਂਦਾ ਹੈ। ਮਸਾਂ ਤਰਲੇ ਕਰ ਕਰਕੇ ਕੁੜੀਆਂ ਦਾ ਮਨ ਠੀਕ ਕੀਤਾ।

'ਜੋਗੀ ਉਤੁਰ ਪਹਾੜੇ ਆਇਆ ਚਰਖੇ ਦੀ ਘੂਕ ਸੂਣ ਕੇ।'

ਇਕ ਕੁੜੀ ਨੇ ਜਦੋਂ ਸ਼ਰਮੀਲਾ ਮੂੰਹ ਪਰੇ ਨੂੰ ਕਰਕੇ ਸੰਗ ਦਾ ਬੱਰ ਤੋੜਦਿਆਂ ਇਹ ਗੀਤ ਗਾਇਆ ਤਾਂ ਇਉਂ ਮਲੂਮ ਹੋਇਆ ਜਿਵੇਂ ਗੀਤ ਦੀ ਚੁੱਝ ਸਿੱਧੀ ਮੇਰੇ ਕਾਲਜੇ ਉਤੇ ਅਣਿਆਲੇ ਤੀਰ ਵਾਂਗ ਆ ਲੱਗੀ ਹੈ—

'ਪੂਰ ਬੇੜੀ ਤ੍ਰੀਵਣ ਦੀਆਂ ਕੁੜੀਆਂ, ਸਬੱਬ ਨਾਲ ਹੋਣ ਕੱਠੀਆਂ।'

ਇਕ ਕੁੜੀ ਨੇ ਅਮਰ ਹਕੀਕਤਾਂ ਭਰਿਆ ਇਹ ਟੱਪਾ ਕੀ ਗਾਇਆ, ਸਾਰੀਆਂ ਦੇ ਭੂਤ ਭਵਿੱਖ ਨੂੰ ਸਾਹਮਣੇ ਦੀ ਲੰਘਾ ਕੇ ਸਭਨਾਂ ਦੇ ਮਨ ਯਰਕਾ ਦਿਤੇ। ਦੂਜੀ ਨੇ 'ਹਰ ਚਰਖੇ ਦੇ ਗੋੜੇ, ਯਾਦ ਕਰਾਂ ਵੀਰਨ ਨੂੰ' ਗਾਇਆ। ਮੈਨੂੰ ਇਹ ਗੀਤ ਸ਼ੱਕੀ ਲਗਿਆ, ਪਰ ਪਿੰਡ ਦੀ ਪਰੇ ਵਿਚ ਕੁੜੀਆਂ ਅੰਦਰ ਬੈਠਿਆਂ 'ਵੀਰਨ' ਕਹਿਣਾ ਹੀ ਫਬਦਾ ਸੀ। ਕੀ ਪਤਾ ਅਸਲ ਗੀਤ ਏਹੋ ਹੀ ਹੋਵੇ। 'ਮਿੱਤਰਾਂ ਨੂੰ ਯਾਦ ਕਰਾਂ' ਵਾਲਾ 'ਅੜੰਗਾਂ' ਯਾਰਾਂ ਮਿੱਤਰਾਂ ਵਲੋਂ ਹੀ ਵਰਤਿਆਂ ਜਾਂਦਾ ਹੋਵੇ। ਇਹੋ ਜਿਹਾ ਈ ਸ਼ੁਧੀ ਕਰਣ ਕੀਤਾ ਹੋਇਆ

ਇਕ ਹੋਰ ਟੱਪਾ ਉਸ ਨੇ ਗਾਇਆ—‘ਜਦੋਂ ਯਾਦ ਵੀਰਨ ਦੀ ਆਈ ਕਤਣੀ ਤੇ ਲੁਟਕ ਪਈ’ ਪਰ ਨਾਲ ਦੇ ਟੱਪੇ ਨੇ ਗੱਲ ਨਿਖਾਰ ਦਿਤੀ—

‘ਚਰਖਾ ਮੈਂ ਆਪਣਾ ਕੱਤਾਂ, ਤੰਦ ਤੇਰਿਆਂ ਦੁੱਖਾਂ ਦੇ ਪਾਵਾਂ।’

ਤ੍ਰਿੰਝਣ ਮੱਘ ਪਿਆ। ‘ਸ਼ਾਵਾ ਘੂਕਰ ਚਰਖੇ ਦੀ। ਕਹਿਣ ਕਹਾਉਣ ਵਾਲੀ ਗੱਲ ਨਾ ਰਹੀ।’ ਇਹ ਗੀਤ ਤਾਂ ਜਿਵੇਂ ਚਰਖਿਆਂ ਦੀ ਘੂਕਰ ਵਿਚ ਆਪੂਰੀ ਘੂਕਦਾ ਫਿਰ ਰਿਹਾ ਸੀ।

\* \* \* \* \*

ਚੀਕੇ ਚਰਖਾ ਬਿਸ਼ਨੀਏ ਤੇਰਾ, ਲੋਕਾ ਭਾਣੇ ਮੇਰ ਕੁਕਦਾ।

ਇਹ ਤੁਕ ਪੇਸ਼ ਕਰਕੇ ਮੈਂ ਕਿਹਾ—ਇਹੋ ਜਿਹੇ ਗੀਤ ਜਿਨ੍ਹਾਂ ਨੂੰ ਆਉਂਦੇ ਨੇ ਪਹਿਲਾਂ ਉਹ ਸੁਣਾਓ। ਜਿਵੇਂ ਇਕ ਟੱਪਾ ਹੋਰ ਗਾਉਂਦੇ ਹੁੰਦੇ ਹਨ—

‘ਕਿਸੇ ਅੱਖੀਆਂ ਦਾ ਤੀਰ ਚਲਾਇਆ, ਕਤਣੀ ਦੀ ਤੀਲ ਟੁੱਟ ਗਈ।’ ਇਹ ਕਿਤੇ ਕੁੜੀਆਂ ਦਾ ਗੀਤ ਹੈ ਇਹ ਤਾਂ ਮੁੰਡੇ ਬੋਲੀਆਂ ਪਾਉਂਦੇ ਹੁੰਦੇ ਹਨ ਕੁੜੀਆਂ ਦੇ ਹੋਰ ਵੀ ਹੁੰਦੇ ਹਨ। ਇਕ ਕੁੜੀ ਨੇ ਮੇਰੀ ਗਲਤੀ ਨੂੰ ਦੁਰਸਤ ਕਰਦਿਆਂ ਕਿਹਾ।

‘ਚਲੋ ਜਿਵੇਂ ਕੁੜੀਆਂ ਦੇ ਹੁੰਦੇ ਨੇ ਓਵੇਂ ਹੀ ਸੁਣਾਓ—’

‘ਪਹਿਲਾਂ ਕੱਤਣੀ ਦੇ ਸੁਣਾਓ ਨਹੀਂ। ਜੀਹਨੂੰ ਜੇਹੜਾ ਜੇਹੜਾ ਯਾਦ ਆਉਂਦੈ ਸੁਣਾਈ ਜਾਵੇ’ ਕਹਿਣ ਵਾਲੀ ਕੁੜੀ ਨੇ ਫੇਰ ਕਹੋਰੀਆਂ ‘ਜੇਹੜਾ ਬੋਲੇ ਉਹੀ ਕੁੰਡਾ ਥੋਲੇ।’ ਪਹਿਲਾਂ ਮੈਂ ਈ ਜੇਹੜੇ ਚਾਰ ਟੱਪੇ ਚੇਤੇ ਹਨ। ਸੁਣ ਲਵੇ—

ਕੱਤਣੀ ਦੀ ਤੀਲ ਟੁੱਟ ਗਈ ਖੰਬ ਸਿਟ ਜਾ ਕਲੈਹਰੀਆ ਮੇਰਾ।

ਕੱਤਣੀ ਬਣਾਉਣੀ ਵੇ, ਤੂੰ ਲਗ ਮੋਰਾਂ ਦਾ ਪਾਲੀ।

ਇਸਦੇ ਜਵਾਬ ਵਿਚ ਢੁੱਕਦਾ ਗੀਤ ਸਾਹਮਣੇ ਚਰਖੇ ਵਾਲੀ ਨੇ ਗਾ ਕੇ ਮੌਜੂਦਾ—

ਅੱਗ ਲੱਗੇ ਕੱਤਣੀ ਨੂੰਹ, ਜੀਉਂਦੇ ਮੇਰ ਦਾ ਪਾਪ ਨਹੀਂ ਲੈਣਾ।

ਇਕ ਹੋਰ ਨੇ ਕਿਹਾ—

ਕਰ ਮੋਰਾਂ ਦੀ ਸੇਵਾ ਜੇ ਕੱਤਣੀ ਬਣਾਉਣੀ ਹੈ।

ਆਮ ਤੌਰ ਤੇ ਕੱਤਣੀ ਸਰਕੜੇ, ਮੁੰਜ ਜਾਂ ਕਣਕ ਦੀਆਂ ਤੀਲਾਂ ਦੀ ਬਣਾਈ ਜਾਂਦੀ ਹੈ। ਪਰ ਸਭ ਤੋਂ ਵਧੀਆ ਮੇਰ ਦੇ, ਫੰਘਾਂ ਦੀ ਹੁੰਦੀ ਹੈ। ਕੀ ਮੁਟਿਆਰਾਂ ਦੇ ਘੇਰੇ ਵਿਚ ਪਈ ‘ਕੱਤਣੀ’ ਕੱਤਣੀ ਹੀ ਰਹਿ ਜਾਂਦੀ ਹੈ? ਨਹੀਂ ਨਹੀਂ, ਕੱਤਣੀ ਤਾਂ ਇਕ ਪਟਾਗੀ ਬਣ ਜਾਂਦੀ ਹੈ ਤੇ ਉਸ ਵਿਚ ਪਈਆਂ ਪੂਣੀਆਂ ਸੱਪ!

‘ਮੇਰੀ ਕੱਤਣੀ ’ਚੋ ਪੈਣ ਛੁਕਾਰੇ,

ਪੂਣੀਆਂ ਦੇ ਸੱਪ ਬਣ ਗਏ।

ਜਦੋਂ ਕੋਈ ਅੱਲੜ ਆਪਣੇ ਹੱਥਾਂ ਨਾਲ ਕੱਤਣੀ ਵਿਚ ਪੂਣੀਆਂ ਪਾਉਂਦੀ ਹੈ, ਸੋਹਲ ਹੱਥਾਂ ਦੀ ਛੋਹ ਪਿਛੋਂ ਉਹ ਨਿਰਜਿੰਦ ਨਰਮ ਤੂੰ ਦੀਆਂ ਪੂਣੀਆਂ ਨਹੀਂ ਰਹਿ ਜਾਂਦੀਆਂ, ਓਥੇ ਤਾਂ ਕੁਝ ਹੋਰ ਹੀ ਤਮਾਸ਼ਾ ਬਣ ਗਿਆ ਹੁੰਦਾ ਹੈ—

‘ਹੀਰ ਬੰਗਾਲਣ ਨੇ ਸੱਪ ਧੂਹ ਕੇ ਪਟਾਗੀ ਵਿਚ ਪਾਏ।’

‘ਤੂੰ ਉਹ ਕਿਉਂ ਨਹੀਂ ਬੋਲੀ ਪਾਉਂਦੀ ਨੀ ਜੇਹੜੀ ਵਿਚ ਕੱਤਣੀ ’ਚ ਲੱਡਾਂ ਦੀ ਗੱਲ ਆਉਂਦੀ ਹੈ? ਛੱਡ ਨੀ ਪਰੇ ਫੇਰ ਓਹੋ ਗੱਲਾਂ। ਜੇ ਥੋਨੂੰ ਸੰਗ ਲਗਦੀ ਐ ਤਾਂ ਮੈਂ

ਪਾ ਦਿੰਦੀ ਹਾਂ।'-ਆਖਦੀ ਹੋਈ ਛੋਪ ਦੀ ਮਰੈਲੁਣ ਕੁੜੀ ਨੇ ਮੂੰਹ ਵਿਚੋਂ ਈ ਤੰਦ ਕੱਢ ਕੇ ਨਿਸੰਗਤਾ ਨਾਲ ਕਿਹਾ-

‘ਮੇਰੀ ਕੱਤਣੀ ਨਸੀਬਾਂ ਵਾਲੀ, ਭਗੀ ਰਹਿੰਦੀ ਲੱਡੂਆਂ ਦੀ।’

‘ਲੈ ਹੁਣ ਮੈਤੋਂ ਵੀ ਸੁਣੋ।’ ਕੋਲ ਬੈਠੀ ਗਲੋਟੇ ਅਟੇਰ ਰਹੀ ਬੁੜੀ ਨੇ ਆਪਣੇ ਮੂੰਹੋਂ ਢੁੱਕਦਾ ਇਕ ਟੱਪਾ ਸੁਨਾਉਣ ਤੋਂ ਪਹਿਲਾਂ ਕਿਹਾ-

ਪੀਏ ਚੱਜ ਨਾ ਵਸਣ ਤੇਰੇ, ਕੱਤਣੀ 'ਚ ਪਈਆਂ ਰਿਉੜੀਆਂ।

ਅੰਮਾਂ ਫਿਰ ਇਉਂ ਵੀ ਤਾਂ ਹੈ-

‘ਸੱਸੇ ਮੇਰੀਆਂ ਕਰੇ ਤਕੜਾਈਆਂ, ਆਪਣੇ ਤੂੰ ਦਿਨ ਭੁੱਲਗੀ।’

‘ਲੈ ਸੁਣ ਲਉ ਨੀ ਕਿਹੜਾ ਜਮਾਨਾ ਆ ਗਿਆ ਹੈ ‘ਇੱਟ ਚੁੱਕਦੀ ਨੂੰ ਹੈ ਨਾ ਪੱਥਰ ਤਿਆਰ’ ਵਾਲੀ ਗੱਲ। ਚੰਗਾ ਭਾਈ ਗਾਹਾ ਨੂੰ ਕੁਝ ਨਹੀਂ ਆਖਦੀ।

ਅੰਮਾਂ ਇਹ ਕਿਤੇ ਗੁੱਸੇ ਹੋਣ ਵਾਲੀ ਗੱਲ ਹੈ। ਐਵੇਂ ਮੂੰਹੋਂ ਗੱਲ ਨਿਕਲ ਗਈ ਸੀ, ਜੇ ਤੈਨੂੰ ਬੁਗੀ ਲੱਗਦੀ ਹੈ ਤਾਂ ਭਾਈ ਮਾਫ਼ੀ ਦੇ ਦੇ।

‘ਨਾ ਗੁੱਸਾ ਕਾਹਦਾ ਭਾਈ, ਮੇਰੀ ਵੀ ਐਵੇਂ ਜੁਬਾਨ ’ਚੋਂ ਨਿਕਲ ਗਿਆ ਸੀ। ਖੇਡੇ ਮੱਲੋ, ਸੁਖ ਨਾਲ ਬੋਡੇ ਦਿਨ ਨੇ। ਏਹੀ ਤਾਂ ਕੁੜੀਆਂ ਦੇ ਚਾਰ ਦਿਨ ਖੇਡਣ ਦੇ ਹੁੰਦੇ ਹਨ।’ ਬੱਢੀ ਮਾਈ ਨੇ ਮਾਪਿਆਂ ਵਾਲਾ ਫਰਜ਼ ਪੁਰਾ ਕੀਤਾ।

ਮਾਮਲਾ ਵਧਦਾ ਵਧਦਾ ਮਸਾ ਖਤਮ ਹੋਇਆ, ਨਹੀਂ ਤਾਂ ਸੱਸਾਂ ਦੀ ਨਿੰਦਿਆਂ ਦਾ ਜਿਵੇਂ ਬੁੜੀ ਨੇ ਉਸ ਵੇਲੇ ਬਦਲਾ ਲੈਣਾ ਹੁੰਦਾ ਹੈ। ਤਕੜਾ ਵਿਰੋਧੀ ਹਮਲਾ ਬੋਲ ਦਿਤਾ ਸੀ।

\* \* \* \* \*

ਚਰਖੇ ਦਾ ਗੀਤਾ ਗਾਓ ਨੀ, ਜਿਹੜਾ ਤੀਆਂ ਨੂੰ ਰੁੜੀ ਧੀ ਨੇ ਗਾਇਆ ਸੀ।’ ਇਕ ਕੁੜੀ ਨੇ ਦੂਜੀਆਂ ਵਲ ਇਸ਼ਾਰਾ ਕਰਕੇ ਕਿਹਾ-

‘ਪਿੱਛੋਂ ਚੱਕੋਗੀਆਂ ਵੀ?’ ਕੁੜੀ ਨੇ ਬਾਕੀਆਂ ਨੂੰ ਆਪਣੇ ਗੀਤ ਦੀ ਸੁਰ ਵਾਂਗ ਉਗੀਸਦਿਆਂ ਦਿੱਤਾ-

‘ਤੂੰ ਗਾ ਤਾਂ ਸਹੀ ਇਕ ਵਾਰ’ ਮੈਨੂੰ ਵੀਰ ਦੀ ਸਹੁੰ ਜੋ ਧਮੱਚੀ ਨਾ ਪੱਟ ਦੇਈਏ, - ਇਸ ਹੱਲਾ ਸ਼ੇਰੀ ਪਿੱਛੋਂ ਸੁਝਾਉ ਦੇਣ ਵਾਲੀ ਕੁੜੀ ਨੇ ਆਪਣੀ ਭਰਵੀਂ ਸੁਰ ਤੇ ਚਰਖੇ ਦੇ ਹਥੜੇ ਨੂੰ ਤਾਲ ਵਿਚ ਘੁਮਾਂਦਿਆਂ, ਪੂਣੀ ਦੇ ਤੰਦ ਦੇ ਨਾਲ ਨਾਲ ਗੀਤ ਦੀ ਤੰਦ ਵੀ ਛੋਹ ਦਿੱਤੀ-

‘ਕਾਗੀਗਰ ਨੂੰ ਦਿਉ ਵਧਾਈ, ਚਰਖਾ ਜਿੰਨੇ ਬਣਾਇਆ।

ਰੰਗਲੇ ਮੁੰਨੇ ਰੰਗੀਨ ਗੁੱਡੀਆਂ, ਗੋਲ ਮਝੇਰੂ ਪਾਇਆ।

ਮੇਖਾਂ ਲਾਈਆਂ ਵਿਚ ਸੁਨਿਹਰੀ, ਹੀਰਿਆਂ ਜੜਤ ਜੜਾਇਆ।

ਬੀੜੀਆਂ ਦੇ ਨਾਲ ਖੋਰੇ ਦਮਕੜਾ, ਤਕਲਾ ਫਿਰੇ ਸਵਾਇਆ।

ਕੱਤ ਲੈ ਕੁੜੀਏ ਨੀ, ਤੇਰੇ ਵਿਆਹ ਦਾ ਲਾਰੀ ਆਇਆ।’

ਅਖੀਰਲੀ ਤਕ ਉਤੇ ਸਾਰੀਆਂ ਕੁੜੀਆਂ ਨੇ ਉਹ ਤੋੜਾ ਠੰਡਾ ਹੁੰਦਿਆਂ ਹੀ ਰੌਣੇ ਭੈਣੇ ਚਰਖੇ ਦਾ ਸਤੋਤਰ ਆਰੰਭ ਕਰ ਦਿੱਤਾ।

ਚਰਖਾ ਮੇਰਾ ਰੌਣਾ ਭੈਣਾ, ਵਿਚ ਸੋਨੇ ਦੀਆਂ ਮੇਖਾਂ।

ਮਾਂ ਮੇਰੀ ਦੀਆਂ ਯਾਦਾਂ ਆਵਣ, ਜਦ ਚਰਖੇ ਵਲ ਵੇਖਾਂ।  
 ਮਾਂ ਮੇਰੀ ਚਰਖਾਂ ਦਿੱਤਾ, ਪੀੜ੍ਹੀ ਕਰਾ ਦੇ ਤੂੰ।  
 ਵੇ ਸਾਰੀ ਰਾਤ ਕੱਤਿਆ ਕਰੂੰ, ਕੱਤਿਆ ਕਰੂੰ ਤੇਰਾ ਤੂੰ।  
 ‘ਭੇਜੋ ਨੀ ਏਹਦੇ ਸਹੁਰੀ ਸੁਨੋਹਾ ਤੂੰ ਏਥੇ ਈ ਭੇਜ ਦੇਣਾ’।  
 ਦੂਜੀਆਂ ਕੁੜੀਆਂ ਨੇ ਸਾਂਈਆਂ ਦੀ ਨਵੀਂ ਵਿਆਹੀ ਸਗੀਫਾਂ ਨੂੰ ਠੱਠਾ ਕੀ  
 ਕੀਤਾ ਵਿਚਾਰੀ ਸ਼ਰਮ ਨਾਲ ਗੁੱਛਾ ਮੁੱਛਾ ਹੋ ਗਈ।  
 ‘ਇਹ ਤਾਂ ਗੀਤ ਸੀ। ਇਸ ਵਿਚ ਹੋਰ ਕਿਹੜੀ ਗੱਲ ਐ। ਚਲੋ ਹੁਣ ਨਹੀਂ  
 ਗਾਉਂਗੀ। ਸ਼ਗੀਫਾਂ ਨੇ ਇਹ ਕਹਿਕੇ, ਰੋਸ ਨਾਲ ਚੁਪੱ ਵੱਟ ਲਈ।  
 ‘ਫੇਟ ਨੀ’ ਇਹ ਤਾਂ ਸੱਚੀ ਈਂ ਗੁੱਸਾ ਕਰ ਗਈ। ਕੌਲ ਦੇ ਚਰਖਿਆਂ ਵਾਲੀਆਂ  
 ਦੋ ਕੁੜੀਆਂ ਨੇ ਕੁਤਕਤਾਰੀਆਂ ਕੱਢ ਕੇ ਮਸਾਂ ਮਸਾਂ ਉਹਦੇ ਮੁਰਝਏ ਮੂੰਹ ਉੱਤੇ ਮੁਸਕਰਾਹਟ  
 ਲਿਆਂਦੀ।  
 ਤੁਸੀਂ ਆਪਣੀਆਂ ਲੜਾਈਆਂ ਫੇਰ ਲੜ ਲੈਣੀਆਂ ਮੈਨੂੰ ਅੱਜ ਚੱਜ ਨਾਲ  
 ਗੀਤ ਸੁਣਾਓ।’ ਮੈਂ ਕੁੜੀਆਂ ਦੇ ਹਾਸੇ ਠੱਠੇ ਦੇ ਵਗ ਰਹੇ ਵਹਿਣ ਵਿਚ ਅੜਿੱਕਾ  
 ਡਾਹੁੰਦਿਆਂ ਕਿਹਾ—  
 ‘ਜਾਡੇ ਕਿਹੜਾ ਲਿਖੇ ਹੋਏ ਨੇ ਜਿਹੜਾ ਯਾਦ ਆਉਂਦੇ ਸੁਣਾਈ ਜਾਦੀਆਂ ਹਾਂ।’  
 ਇਕ ਅਲਗਰਜ ਜਿਹੀ ਕੁੜੀ ਦੇ ਇਹ ਲੜਜ ਮੇਰੇ ਕੰਨਾਂ ਤੱਕ ਪੁਜਦਿਆਂ ਹੀ, ਦੂਜੀ  
 ਕੁੜੀ ਦੇ ਮੂੰਹਾਂ ਨਿਕਲਿਆ ਗੀਤ ਆਪਣੇ ਖੰਬ ਫੜ ਫੜਾਉਂਦਾ ਉਡਦਾ ਉਡਦਾ ਮੇਰੇ  
 ਸਿਰ ਉੱਤੋਂ ਦੀ ਲੰਘਦਾ ਮਾਲੂਮ ਹੋਇਆ—  
 ‘ਇਸ ਦੇਸ ਦਾ ਚੰਦਰਾ ਪਾਣੀ, ਚੰਦਰੀ ਜਿਹੀ ਇਹ ਥਾਂ।  
 ਛਾਵੇਂ ਬਹਿ ਕੇ ਕੱਤਣ ਲੱਗੀ, ਮੇਰੀ ਚੁੰਢੀ ਲੈ ਗਿਆ ਕਾਂ।  
 ਕਾਵਾਂ ਕਾਵਾਂ ਚੁੰਢੀ ਦੇ ਜਾਹ, ਲੈ ਕੇ ਰੱਬ ਦਾ ਨਾਂ।  
 ਚੁੰਢੀ ਤੇਰੀ ਤਾਂ ਦਿਉ ਹੀਰੇ, ਜੇ ਦੱਸੇ ਮਾਹੀਂ ਦਾ ਨਾਂ।  
 ਜਿਹੜਾ ਮੇਰੇ ਦਿਲ ਦਾ ਵਾਲੀ, ਰਾਂਝਾ ਉਹਦਾ ਨਾਂ।  
 ਚੁੰਢੀ ਦੇ ਜਾ ਵੇ! ਮੈਂ ਬੁਲਬੁਲ ਤੂੰ ਕਾਂ।’  
 ਇਸ ਗੀਤ ਦੀ ਅਖੀਰਲੀ ਧਾਰਨਾ ਦੀ ਤੁਕ ਉਤੇ ਵੀ ਕੁੜੀਆਂ ਨੇ ਦੂਹਰਾ  
 ਤਾਲ ਦੇ ਕੇ ਖੂਬ ਰੱਣਕ ਬੰਨੀ। ਤੇ ਤ੍ਰਿਵਣ ਕੋਲ ਬੈਠੀ ਗਲੋਟੇ ਅਟੇਰਦੀ, ਸਾਡੀ ਸਿਆਣੀ  
 ਗਵਾਂਦਣ ਨੇ ਕੁੜੀਆਂ ਨੂੰ ਵੰਗਾਰਿਆ—  
 ‘ਘੁਕਰੇ ਨੂੰ ਆਉਂਦੇ।’ ਇਕ ਕੁੜੀ ਨੇ ਜਵਾਬ ਦਿੱਤਾ।  
 ‘ਚੌਗਾ ਫਿੰਦ ਉਹ ਗਾ ਕੇ ਸੁਣਾਓ? ਬੁੜੀ ਨੇ ਪੂਰਾ ਵਾਰਾ ਸਾਰਾ ਲੈਣ ਲਈ  
 ਕਿਹਾ।

ਇਹ ਤਾਂ ਬੜੀਆਂ ਦਾ ਗੀਤ ਐ, ਅਸੀਂ ਕੁੜੀਆਂ ਮਾਨੀਆਂ ਕਾਹਨੂੰ ਗਾਈਏ।’  
 ਕੁੜੀਆਂ ਨੇ ਬੁੜੀ ਦੇ ਹੁਣੇ ਕਰੇ ਵਾਕਾਂ ਦਾ ਲਾਭ ਉਠਾਂਦਿਆਂ ਕਿਹਾ।  
 ‘ਨਾ ਭਾਈ, ਇਉਂ ਨੀ ਆਪਾਂ ਦੋਵੇਂ ਜਣੀਆਂ ਈ ਗਾਉਂਦੀਆਂ ਹਾਂ। ਇਹ ਕਹਿ  
 ਕੇ ਦੋਵਾਂ ਬੁੱਢੀਆਂ ਨੇ ਮਿਲਵੀਂ ਸੁਰ ਕੱਢ ਕੇ ਲੰਮੀ ਹੇਕ ਵਿਚ ਗੀਤ ਦਾ ਰਸ ਭਿੰਨਾ  
 ਅਲਾਪ ਆਰੰਭ ਦਿਤਾ—  
 ‘ਚਰਖਾ ਤਾਂ ਮੇਰਾ ਤ੍ਰਿਵਣਾ ਦਾ ਸਰਦਾਰ ਨੀ ਮਾਏ।  
 ਜਿੰਨੇ ਤਾਂ ਬੀਡਿਆ ਨੀ ਚਰਖਾ ਮੇਰਾ,  
 ਉਹ ਤੋਂ ਜਾਵਾਂ ਬਲਹਾਰ ਨੀ ਮਾਏ।

ਚਾਚੀ ਨੇ ਬੰਨੀਆਂ ਚਰਮਖ਼ਾਂ,  
ਵੱਡੀ ਭਾਬੀ ਨੇ ਦਿੱਤਾ ਤੱਕਲਾ ਸਵਾਰ ਨੀ ਮਾਏ।  
ਤਰਖਾਣਾਂ ਨੇ ਘੜਿਆ ਸੀ ਚਰਖਾ ਮੇਰਾ,  
ਤ੍ਰਿਵਣਾ ਦਾ ਸਰਦਾਰ ਨੀ ਮਾਏ।

ਚਾਚੀ ਨੇ ਸੀਤੀਆਂ ਗੁੱਡੀਆਂ, ਸੁਨਿਆਰੇ ਨੇ ਘੜਿਆ ਸੀ ਹਾਰ।  
ਕੌਣ ਖੇਲੋਗੀ ਗੁੱਡੀਆਂ, ਮੇਰਾ ਕੌਣ ਪਹਿਨਾਏਗੀ ਹਾਰ।  
ਕੌਣ ਕੱਤੂ ਮੇਰਾ ਚਰਖਾ ਨੀ, ਮਾਏ ਤ੍ਰਿਵਣਾ ਦਾ ਸਰਦਾਰ।  
‘ਭਤੀਜੀਆਂ ਖੇਲਣ ਗੁੱਡੀਆਂ, ਮੇਰੀ ਭੂਆ ਪਹਿਨੇਗੀ ਹਾਰ।

ਭਾਬੋ ਕੱਤੇਗੀ ਚਰਖਾ ਮੇਰਾ,  
ਇਹ ਤ੍ਰਿਵਣਾ ਦਾ ਸਰਦਾਰ ਨੀ ਮਾਏ।’

ਇਕ ਗੀਤ ਹੋਰ ਵੀ ਤਾਂ ਗਾਉਂਦੀਆਂ ਹੁੰਦੀਆਂ ਹਨ, ਜੀਹਦੇ ਵਿਚ ਛੋਪ ਵੀ  
ਆਉਂਦਾ ਹੈ—ਇਕ ਕੁੜੀ ਨੇ ਨਵੇਂ ਗੀਤ ਦੀ ਯਾਦ ਦਿਲਾਉਂਦਿਆਂ ਕਿਹਾ—

‘ਸੁਣਾ ਬੀਬੀ ਰਾਣੀ ਬੜੀ ਸਿਆਣੀ ਹੈ।’ ਮੇਰੇ ਕਹਿਣ ਦੀ ਦੇਰ ਸੀ ਕੁੜੀ  
ਲਾਜਵੰਤੀ ਵਾਂਗ ਕੁਮਲਾ ਗਈ। ‘ਭਾਈ ਬਹੁਤਾ ਇਉਂ ਨਾ ਕਰੋ ਮੈਨੂੰ ਸੰਗ ਲੱਗਦੀ ਹੈ,  
ਜਦੋਂ ਮੇਰਾ ਮਨ ਮੰਨਿਆ ਮੈਂ ਆਪੇ ਈ ਸੁਣਾ ਦੇਉ—ਬੋੜੀ ਜਿਹੀ ਚੁੱਪ ਪਿਛੋਂ ਉਸ ਕੁੜੀ ਨੇ  
ਗੀਤ ਦੀ ਸੁਰ ਉਚੀ ਕਰ ਦਿੱਤੀ—

‘ਛਜ ਭਰ ਪਾਉਂਨੀਆਂ ਪੂਣੀਆਂ, ਪਾਉਨੀਆਂ ਨੌਂ ਤੇ ਵੀਹ,  
ਕੱਤਣ ਵਾਲੀਆਂ ਭਾਬੀਆਂ ਮੈਂ ਪਰਦੇਸਣ ਧੀ।

ਦੂਰੋਂ ਆਈ ਸੀ ਚੱਲ ਕੇ ਮੈਂ ਦਰ ਵਿਚ ਰਹੀ ਖਲੀ।  
ਭਾਬੀਆਂ ਸੁੱਖ ਨਾ ਪੁੱਛਿਆ, ਵੀਰਾਂ ਨਾ ਪੁਛੀ ਭਲੀ।’

‘ਗੀਤ ਤਾਂ ਕੁੜੇ ਬੜਾ ਸੁਹਣਾ ਸੀ, ਤੂੰ ਕਿਥੇ ਗੋਦੜੀ ਵਿਚ ਲਾਲ ਲੁਕੀ ਬੈਠੀ  
ਰਹੀ। ਹੁਣ ਹੋਰ ਵੀ ਸੁਣਾ, ਤੇਰੇ ਨਾਨਕਿਆਂ ਵੰਨੀ ਕਈ ਗੀਤ ਹੋਰਵੀ ਗਾਉਂਦੀਆਂ  
ਹੋਣਗੀਆਂ।’ ਇਕ ਕੁੜੀ ਨੇ ਚਰਖੇ ਦਾ ਹਬੜਾ ਠੱਲਦਿਆਂ, ਗੀਤ—ਗਾਇਕਾਂ ਨੂੰ ਭਰਵੀ  
ਪ੍ਰੇਰਨਾ ਕੀਤੀ।

‘ਮੈਨੂੰ ਤਾਂ ਐਵੇਂ ਇਕ ਦੋ ਈ ਆਉਂਦੇ ਨੇ, ਭੁੱਬ ਜਾਣਾ ਚੇਤਾ ਕਿਹੜਾ ਸਾਰੀਆਂ  
ਗੱਲਾਂ ਯਾਦ ਰੱਖਦਾ ਹੈ, ਜੇਹੜਾ ਆਉਂਦਾ ਹੋਰ ਸੁਣ ਲਵੇ।

ਛਲ ਪਰਛਾਵੀਂ ਚਰਖਾ ਡਾਹਿਆ, ਛੱਲੀਆਂ ਲਾਹੀਆਂ ਚਾਰ,  
ਨੀ ਨਣਦੇ ਇੰਜ ਬੋਲੇ, ਜਿਵੇਂ ਬੋਲੇ ਸਰਕਾਰ।

ਛਲ ਪਰਛਾਵੀਂ ਚਰਖਾ ਡਾਹਿਆ ਪੁੱਠੀ ਸਿੱਧੀ ਤੰਦ,  
ਨੀ ਨਣਦੇ ਇੰਜ ਬੋਲੇ, ਜਿਉਂ ਬੋਲੇ ਖਾਨ ਮਸੰਦ।

ਛਲ ਪਰਛਾਵੀਂ ਚਰਖਾ ਡਾਹਿਆ, ਛੱਲੀਆਂ ਕੱਤੀਆਂ ਚਾਰ,  
ਨੀ ਨਣਦੇ ਇੰਜ ਬੋਲੇ, ਜਿਵੇਂ ਵਹਿਆਂ ਦੀ ਬੀਮਾਰ।’

‘ਕਈ ਨਣਦਾ ਵੀ ਭੈਣੇ? ਬੜੀਆਂ ਸ਼ੈਤਾਨ ਹੁੰਦੀਆਂ ਹਨ। ਅੱਗੇ ਤਾਂ ਨਣਦ  
ਭਰਜਾਈ ਦਾ ਝੋਟੇ ਵਾਲਾ ਖੋਰ ਹੁੰਦਾ ਸੀ, ਤਾਂ ਹੀ ਤਾਂ ਚਰਖੇ ਦੇ ਗੀਤਾਂ ਵਿਚ ਨਣਦਾਂ ਦੀ  
ਛਿੱਲ ਲਾਹੀ ਗਈ ਹੈ—

ਜਿੱਥੇ ਨਣਦਾ ਦਾ ਬਸ ਚੱਲਦਾ ਹੈ ਉਹ ਕਿਹੜਾ ਘੱਟ ਗੁਜ਼ਾਰਦੀਆਂ ਹਨ। ਨਣਦਾ  
ਭਰਜਾਈ ਦੇ ਗੀਤ ਦੋਵੇਂ ਪਾਸਿਆਂ ਦੇ ਈ ਮਿਲਦੇ ਹਨ—

‘ਕਾਠ ਕਾਠ ਚਰਖਿਆ ਵੇ, ਕਾਠ ਕਾਠ ਗੁੱਡੀ,

ਤੇਰ ਕੇ ਨਨਾਣ ਨੂੰ, ਭਰਜਾਈਆਂ ਪਾਈ ਲੁੱਡੀ।  
 ਕਾਠ ਕਾਠ ਚਰਖਿਆ ਵੇ, ਰੱਖਾ ਤੈਨੂੰ ਡਾਹ,  
 ਫਿਰ ਛਿਮਾਹੀ ਆਣ ਦੇ ਧੀਆਂ ਦੇ ਇਹ ਰਾਹ।  
 ਜਿਥੇ ਭਰਜਾਈਆਂ ਦੀ ਚੱਲਦੀ ਹੈ ਉਥੇ ਉਹ ਵੀ ਘੱਟ ਨਹੀਂ ਕਰਦੀਆਂ ਭੋਲ੍ਹ  
 ਭਾਈ ਜੀ ਦੇ ਨਿੱਤ ਕੰਨ ਭਰ ਭਰ ਕੇ ਭੈਣਾਂ ਨਾਲੋਂ ਭਰਾਵਾਂ ਨੂੰ ਵੀ ਉਲਟ ਕਰ ਦਿੰਦੀਆਂ  
 ਹਨ—

‘ਜੇਹੜੀ ਤਾਂ ਤੇਰੀ ਭੈਣ ਵੇ, ਸਾਡੀ ਨਣਦ ਵੇ ਸਾਨੂੰ ਬਹੁਤ ਸਤਾਵੇ’  
 ਦਬ ਦੇ ਦੇਂਦੀ ਤਕਲੇ ਨੂੰ ਸਾਥੋਂ ਨਿੱਕਾ ਕਤਾਵੇ।  
 ‘ਉਹ ਘਰ ਨਹੀਂ ਵੱਸਦੇ ਜਿਥੇ ਨਣਦਾਂ ਦੀ ਸਰਦਾਰੀ।  
 ‘ਅੱਜ ਕੱਲ ਤਾਂ ਭਾਈ ਨਣਦ ਭਰਜਾਈ ਦੀ ਕਿਧਰੇ ਲੜਾਈ ਨਹੀਂ ਸੁਣੀ, ਉਹ  
 ਜ਼ਮਾਨੇ ਬਦਲ ਗਏ। ਹੁਣ ਤਾਂ ਜਦੋਂ ਕੋਈ ਨਵੇਂ ਗੀਤ ਜੋੜੇਗਾ ਨਣਦ ਭਰਜਾਈ ਦੇ  
 ਪਿਆਰ ਦੇ ਭਾਵੇਂ ਹੋਣ ’ ਇਹ ਕਹਿ ਕੇ ਇਕ ਕੁੜੀ ਨੇ ਨਣਦ ਭਰਜਾਈ ਦੇ ਰਿਸ਼ਤੇ ਵਿਚ  
 ਹੋਏ ਸੁਧਾਰ ਬਾਰੇ ਦੱਸਿਆ।

ਲੋਕ ਗੀਤਾਂ ਦੇ ਪਾਰਥੂ ਆਖਦੇ ਹਨ। ਗੀਤ ਪਹਾੜਾਂ ਦੇ ਵੱਟਿਆਂ ਵਾਂਗ ਲੋਕਾਂ  
 ਦੀ ਜੀਭ ਤੇ ਘਸ ਘਸ ਕੇ ਕੁੱਲ ਹੋਏ ਹਨ, ਇਹ ਗੱਲ ਗਲਤ ਹੋਵੇ ਜਾਂ ਦਰੁਸਤ, ਪਰ ਜੋ  
 ਸੋਜ਼ ਤੇ ਲੈਕ ਲੰਮੀ ਹੋਕ ਦੇ ਗੀਤਾਂ ਦੇ ਗਾਉਣਾਂ ਵਿਚ ਹੈ ਇਸ ਬਾਰੇ ਤਾਂ ਉੱਕਾ ਹੀ ਸੰਦੇਹ  
 ਨਹੀਂ? ਕਿੰਨੇ ਹੀ ਕਰੋੜ ਕੋਮਲ ਬੁਲ੍ਹਾਂ ਤੇ ਜੀਭਾਂ ਦੀ ਕੋਮਲਤਾ ਇਨ੍ਹਾਂ ਗੀਤਾਂ ਦੀ ਲੈਅ  
 ਵਿਚ ਸਮੇਂਪੀ ਪਈ ਹੈ। ਜੇ ਇਨ੍ਹਾਂ ਧੁਨਾਂ ਦੀ ਸੰਭਾਲ ਨਾ ਕੀਤੀ ਗਈ ਤਾਂ ਪਤਾ ਨਹੀਂ  
 ਅਸੀਂ ਕਿਤਨੀਆਂ ਸਦੀਆਂ ਪੁਰਾਣੀਆਂ ਲੋਕ ਸੁਰਾਂ ਤੇ ਧੁਨੀਆਂ ਗੁਆ ਬੈਠੀਏ।

ਗਾਏ ਜਾ ਰਹੇ ਲੰਮੇ ਗੀਤ ਦੀ ਹੋਕ ਦੀ ਮੰਡਲਾਂ ਦੀ ਧਨੀ, ਹਾਲਾਂ ਨੀਲੇ  
 ਅਸਮਾਨ ਵਿਚ ਸੁੰਨ ਰੂਪ ਹੋਈ ਨਹੀਂ ਸੀ। ਕਿ ਕੋਲ ਬੈਠੀ ਦੂਜੀ ਗੁਆਂਢਣ ਦੇ ਗਲੋਟਿਆਂ  
 ਵਾਲਾ ‘ਤੌੜ’ ਤਰਾਨੇ ਦੇਣ ਲੱਗ ਪਿਆ। ਉਹ ਸਿਆਣੀ ਬੁੱਢੀ ਆਪਣੀਆਂ ਦੋਹਤੀਆਂ  
 ਦੀ ਮਿਨ੍ਹਾਂ ਵਿਚੋਂ ਇਕ ਤ੍ਰਿਕਣ ਵਿਚ ਕੱਤ ਰਹੀ ਸੀ, ਨਾਨੀ ਸੀ।

‘ਲੈ ਚੁਪ ਵਾਲੇ ਸੂਤ ਦਾ ਗੀਤ ਸੁਣੋ ਨੀ, ਮੈਂ ਵੀ ਤੁਹਾਨੂੰ ਸੁਣਾਵਾਂ।’ ਇਹ  
 ਆਖਦਿਆਂ ਹੀ ਉਸ ਨੇ ਬਿਨਾਂ ਕਿਸੇ ਮਿਨਤ ਖੁਸ਼ਾਮਦ ਤੋਂ ਗੀਤ ਦੀ ਹੋਕ ਨਾਲ ਸਾਰਿਆਂ  
 ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਚਰਖਿਆ ਦੀ ਘੂੰਕਰ ਮੱਧਮ ਹੋ ਗਈ,  
 ਪੂਣੀਆਂ ਫੜਣ ਵਾਲੇ ਪੋਟਿਆਂ ਵਿਚ ਤੰਦ ਹੌਲੇ ਤੇ ਲੰਮੇ ਹੋ ਗਏ, ਲੰਮੀਆਂ ਲੰਮੀਆਂ  
 ਤੰਦਾਂ ਦੇ ਨਾਲ ਇਸ ਗੀਤ ਦੀ ਹੋਕ ਦੇ ਨਾਲ ਹੱਥਾਂ ਪੈਰਾਂ ਦੇ ਲੰਮੇ ਤਾਲ ਵੀ ਮਚਲਣ  
 ਲਗ ਪਏ—

‘ਬਾਬਲ ਕਾਜ ਰਚਾਇਆ, ਸਭ ਪ੍ਰਵਾਰ ਬੁਲਾਇਆ।  
 ਪਾਂਧੇ ਬੇਟਾ ਬੁਲਾਵੇ, ਸਾਹਾ ਪੁਰ ਪੁੱਹੁੰਚਾਵੇ।  
 ਪਹਿਲੀ ਚਿੱਠੀ ਮੇਰੀ ਨਾਨਕੜੇ, ਬਾਬਲ ਕਾਜ ਰਚਾਇਆ।  
 ਕੱਤ ਨੀ ਨਾਨੜੀਏ ਸੂਤ ਕੁੜੇ, ਤੂੰ ਸਿਆਲਾਂ ਦੀ ਰਾਤੀ,  
 ਨਾਨੀ ਸੁਪਤੜੀ ਸੂਤ ਕੱਤੇ ਨਾਨੇ ਠੋਕ ਬਣਾਇਆ।  
 ਸਰਹਿੰਦ ਤੋਂ ਲਿਆਂਦੀ ਮਜ਼ੀਠ ਨੀ ਸੂਹਾ ਛੋਪ ਰੰਗਾਇਆ।  
 ਕਢ ਨੀ ਅੰਮਾੜੀਏ ਚੋਪ ਕੁੜੇ ਨੀ ਸੂਤ ਕਤਾਇਆ।  
 ‘ਮੇਰੀ ਨਾਨੀ ਨੂੰ ਆਪਣੀ ਹੀ ਪਈ ਹੈ।’ ਕੁੜੀ ਨੇ ਸ਼ਰਮਿੰਦਗੀ ਤੋਂ ਬਚਣ ਦਾ  
 ਹੱਲ ਕੱਢ ਕੇ ਕਿਹਾ।

‘ਇਹ ਕੇਹੜੀ ਗੱਲ ਹੈ। ਜੇ ਅੱਜ ਏਥੇ ਆਈ ਵੀ ਸੀ ਤਾਂ ਗਾ ਲਿਆ, ਨਾਲੇ ਨਾਨਕ ਛੱਕਾਂ ਨਾਨੀਆਂ ਬਿਨਾਂ ਕੈਣ ਪੂਰਦਾ ਹੈ। ‘ਚਲੋ ਛੱਡੋ ਨੀ ਇਹ ਰੌਲਾ, ਹੋਰ ਕਰੋ ਕੋਈ ਗੱਲ। ਐਵੇਂ ਗੱਲੀਂ ਨਾ ਪੈ ਜਾਇਆ ਕਰੋ’ ਦੂਜੀ ਬੁੱਢੀ ਗੁਆਂਢਣ ਨੇ ਫਿਰ ਆਪਣੀ ‘ਸਿਆਣੀ’ ਰਾਏ ਦਿੱਤੀ।

‘ਤਾਈ ਤੈਨੂੰ ਦੱਸ ਭਲਾ ਐਨੀ ਕੀ ਕਾਹਲੀ ਸੀ, ਭੋਲਾਂ ਨੂੰ ਝੱਟ ਸਹੁਰੀ ਤੋਰਨ ਦੀ ਕੀਤੀ। ਅਗਲਿਆਂ ਨੂੰ ਇਕ ਦੋ ਗੋੜੇ ਤਾਂ ਮਾਰ ਲੈਣ ਦਿੰਦੀ। ਹੁਣ ਕੱਲੀ ਬੈਠੀ ਡੁਸਕਦੀ ਗਹਿੰਦੀ ਐ। ਇਹੋ ਜਿਹੀਆਂ ਮਾਵਾਂ ਬਾਰੇ ਹੀ ਤਾਂ ਗੀਤ ਹੈ-

‘ਤ੍ਰਿਵਣਾ ਦੇ ਵਿਚ ਕੱਤਣ ਸਹੇਲੀਆਂ,  
ਗੁੱਡੀਆਂ ਨਾਲ ਗੁੱਡੀਆਂ ਜੋੜ।

ਹੁਣ ਕਿਉਂ ਰੋਦੀ ਹੈ, ਧੀਆਂ ਨੂੰ ਸਹੁਰੀ ਟੋਰ।’

‘ਨਾ ਕਰਾਉ ਨੀ ਮਾੜੀਆਂ ਗੱਲਾਂ ਯਾਦ। ਕਿਸੇ ਦੇ ਦੁੱਖਾਂ ਨੂੰ ਐਵੇਂ ਨਹੀਂ ਫਰੋਲਿਦਾ। ਧੀਆਂ ਆਪਣੇ ਘਰ ਈ ਸ਼ੋਭਦਿਆਂ ਨੇ।’ ਹੱਥ ਦਾ ਅਟੇਰਨ ਰੋਕ ਕੇ ਚੰਦੇ ਬੁੜੀ ਨੇ ਹਟਕੋਰਾ ਲੈਂਦੀ ਨੇ ਕਿਹਾ।

ਮੈਂ ਤਾਂ ਕਹਿੰਦੀ ਆ ਧੀਆਂ ਦਾ ਕਿਤੇ ਵੀ ਘਰ ਨਹੀਂ ਪੇਕੇ ਕਹਿੰਦੇ ਨੇ ਆਪਣੇ ਘਰ ਜਾਉਗੀ, ਸੌਗਰੀਂ ਜਾਂਦਿਆਂ ਅੱਗੇ ਸੱਸ ਪੈਰ ਨਹੀਂ ਲੱਗਣ ਦਿੰਦੀ। ਸੱਸ ਦੀ ਦੁਖਾਈ ਸੱਜ ਵਿਆਹੀ ਕੁੜੀ ਨੇ ਗੱਲ ਦੀ ਨੁਹਾਰ ਸੱਸਾਂ ਦੇ ਮਜ਼ਮੂਨ ਵਲ ਨੂੰ ਮੋੜਦਿਆਂ ਕਿਹਾ:

‘ਅੱਗੇ ਸੱਸ ਬਧਿਆੜੀ ਟੱਕਰੀ, ਮਾਪਿਆਂ ਨੇ ਰੱਖੀ ਲਾਡਲੀ।’

‘ਤੇਰੀ ਸੱਸ ਤਾਂ ਕੁੜੇ ਬੜੀ ਚੰਗੀ ਐ। ਸੱਸ ਤਾਂ ਬੰਤੇ ਦੀ ਬਹੇਲ ਸੁਣੀਦੀ ਐ। ਏਹਨੂੰ ਵੀ ਤਾਂ ਜਾਣਾਗੀਆਂ, ਜੇ ਪਹਿਲੇ ਹੱਲੇ ਈ ਤਕਲੇ ਵਾਂਗ ਸਿੱਧੀ ਨਾ ਕੀਤੀ? ਨਹੀਂ ਇਸ ਦੀ ਹੈਂਕੜ ਅਸੀਂ ਕੋਈ ਨੀ ਮੰਨਣੀ।’ ਇਕ ਕੁੜੀ ਨੇ ਕਿਹਾ।

ਸੱਸਾਂ ਸਾਰੀਆਂ ਇਹੋ ਜਿਹੀਆਂ ਈ ਹੁੰਦੀਆਂ ਨੇ। ਜਿਵੇਂ ਕਹਿੰਦੇ ਨੇ, ਮਿਰਗਾਂ ਵਿਚ ਕੋਈ ਕਮਚਾਲਾ ਨਹੀਂ ਹੁੰਦਾ। ਕਹਿੰਦੇ ਠਹਿਆਂ ਨੂੰ ਕਿਸੇ ਨੇ ਪੁੱਛਿਆ, ‘ਬੋਡੇ ਵਿਚੋਂ ਕੇਹੜਾ ਵੱਧ ਜ਼ਹਿਰੀਲਾ ਹੈ।’ ਉਹ ਕਹਿੰਦੇ, ‘ਕਿਸੇ ਦੀ ਪੂਛ ਨੂੰ ਹੱਥ ਲਾ ਵੇਖੋ। ਸੱਸਾਂ ਬਾਰੇ ਇਸ ਤਰ੍ਹਾਂ ਦੀ ਚਰਚਾ ਛਿੜੀ ਦੇਖ ਕੇ ਮੈਨੂੰ ਇਸ ਮਜ਼ਮੂਨ ਬਾਰੇ ਗੱਲ ਚਲਾਉਣ ਦੀ ਫੁਰ ਆਈ। ਸੱਸਾਂ ਦੀ ਬੋਲੀਆਂ ਤਾਂ ਤੁਹਾਨੂੰ ਬਹੁਤ ਆਉਂਦੀਆਂ ਹੋਣਗੀਆਂ। ਕੁੜੀਆਂ ਸੱਸਾਂ ਬਾਰੇ ਕੀ ਰਾਵਾਂ ਰੱਖਦੀਆਂ ਹਨ, ਕਉ ਉਹ ਵੀ ਸੁਣਾਓ?

ਪੀਤੇ ਨੂੰ ਬਾਹਲੀਆਂ ਆਉਂਦੀਆਂ ਨੇ।’

‘ਤੈਨੂੰ ਕਿਹੜਾ ਘੱਟ ਆਉਂਦੀਆਂ ਨੇ ਤੁੰ ਕਿਉਂ ਨਹੀਂ ਗਾਉਂਦੀ।’

ਲੈ ਜੋਹੜੀ ਮੈਨੂੰ ਆਉਂਦੀ ਐ ਮੈਂ ਗਾ ਦਿੱਦੀ ਹਾਂ ਫੇਰ ਆਪਣੀ ਵਾਗੀ ਚੁੱਪ ਨਾ ਕਰੀਂ? ਬੰਤੇ ਨੇ ਦੂਜੀ ਨੂੰ ਪਰੇਰਦਿਆਂ ਕਿਹਾ:

‘ਕਿਉਂ ਚੁਪ ਕਿਉਂ ਕਰਨੈ’, ਲੈ ਪਹਿਲਾਂ ਮੈਤੇ ਹੀ ਸੁਣ ਲੈ-

ਮੇਰੀ ਸੱਸ ਤੇ ਚਮਕਦੇ ਵਾਲੇ, ਬਾਪੂ ਮੈਨੂੰ ਸੰਗ ਲੱਗਦੀ।

ਉਹਨੇ ਆਪਣੇ ਸੌਕ ਨੂੰ ਪਾਏ, ਤੈਨੂੰ ਕਾਹਦੀ ਸੰਗ ਕੁੜੀਏ।’

‘ਤੈਨੂੰ ਕੁੜੇ ਕਾਹਦੋਂ ਸੰਗ ਲੱਗੀ ਪਏ ਚਮਕਣ ਸੰਗ ਤਾਂ ਓਦੋਂ ਲੱਗਦੀ ਹੁੰਦੀ ਹੈ, ਜਦੋਂ ਨਵੀਂ ਵਿਆਹੀ ਦੂਜੀ ਸੱਸ ਆਵੇ ਤੇ ਅਗੋਂ ਘਰੇ ਨੂੰਹ ਵਸ ਰਸ ਰਹੀ ਨੂੰ, ਸੱਸ ਘਰੇ ਲਿਆ ਕੇ ਪੀੜ੍ਹੀ ਤੇ ਬਿਠਾਉਣੀ ਪਵੇ।

‘ਮੇਰੀ ਸੱਸ ਮੁਕਲਾਵੇ ਆਈ ਬਾਪੂ ਮੈਨੂੰ ਸੰਗ ਲੱਗਦੀ।

ਮੱਥਾ ਟੇਕ ਕੇ ਗੱਡੀ ਚੋਂ ਲਾਹ ਲੱਈ ਤੈਨੂੰ ਸੰਗ ਕਾਹਦੀ ਕੁੜੀਏ।’

‘ਬਾਪੂ ਵੀ ਜਾਏ ਖਾਣਾ ਕੋਈ ਸੌਕੀ ਹੀ ਹੋਵੇਗਾ, ਵਈ ਚਲੋ ਨਵੀਂ ਕੁੜਮਣੀ ਨਾਲ ਹੱਸਾਂ ਖੇਡਾਂਗੇ। ਨਹੀਂ ਤਾਂ ਧੀਆਂ ਨੂੰ ਅਗਲੇ ਪਹਿਲਾਂ ਹੀ ਸੱਸੋਂ ਬਾਹਰਾ ਘਰ ਲੱਭਦੇ ਹਨ।’ ਕੁੜੀਆਂ ਨੇ ਆਪਣੀ ਆਲੋਚਨਾ ਕਰਦਿਆਂ ਕਿਹਾ।

‘ਇਹੋ ਜਿਹੀਆਂ ਸੱਸਾਂ ਬਥੇਰੇ ਹਾਲ ਕਰਦੀਆਂ ਨੇ, ਜੇ ਕਿਧਰੇ ਬੁੜੇ ਨਾਲ ਵਿਆਹੀਆਂ ਜਾਣ, ਫੇਰ ਤਾਂ ਉਈ ਖੁੱਲ੍ਹੇ ਹੋ ਜਾਂਦੀ ਹੈ। ਤਾਂਹੀ ਤਾਂ ਨੂੰਹਾਂ ਨੇ ਉਨ੍ਹਾਂ ਦੇ ਟੋਟਕੇ ਜੋੜੇ ਹੋਏ ਨੇ—

‘ਸੁਨਿਆਰਿਆ ਵੇ ਮੇਰੀ ਨੱਥ ਘੜ ਦੇ ਉਤੇ ਤਾਂ ਪਾ ਦੇ ਮੇਰਨੀਆਂ, ਵੇ ਮੈਂ ਸੱਸ ਮੁਕਲਾਵੇ ਟੋਰਨੀਆਂ।

‘ਮੇਰੀ ਸੱਸ ਨੇ ਬਾਣੀਆਂ ਕੀਤਾ, ਆਪਾਂ ਦੋਵੇਂ ਖੰਡ ਫੱਕੀਏ।’

‘ਮੁਹਰੇ ਬਾਣੀਆਂ ਮਰਾਰ ਸੱਸ ਮੇਰੀ ਛਸਾਂ ਛਸਾਂ ਚੜ੍ਹੇ ਪਉੜੀਆਂ।’

‘ਇਕ ਪੁਤ ਜੰਮ ਸੱਸੀਏ ਨੀ ਮੈਂ ਲੌਢਾ ਦਿਉਰ ਖਿਲਾਵਾਂ।’

‘ਧੀਆਂ ਗੋਰੀਆਂ ਪੁੱਤ ਰੰਗ ਦੇ ਕਾਲੇ, ਕਿੱਥੋਂ ਲਿਆਈ ਬੀਅ ਸੱਸੀਏ।’

‘ਮੇਰੀ ਸੱਸ ਨੇ ਚੰਗਿਆੜਾ ਪੁੱਤ ਜੰਮਿਆ, ਨਾ ਧਰਿਆ ਅੱਗ ਮੱਚਣਾ।’

‘ਮੇਰੀ ਸੱਸ ਨੇ ਕਹਿਣਾ ਪੁੱਤ ਜੰਮਿਆ ਸੇਵੀਆਂ ਦੀ ਪਿੱਛ ਮੰਗਦਾ।’

ਇਹੋ ਜਿਹੀਆਂ ਅੜਬ ਸੱਸਾਂ ਜੇ ਮੱਕੀ ਦੇ ਟੁੱਕ ਦਾ ਖੰਨਾ ਮਾਰ ਕੇ ਬਾਂਹ ਭੰਨ ਦੇਣ, ਤਾਂ ਕੀ ਅਲੋਕਾਰ ਗੱਲ ਹੈ?

‘ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ ਡੋਲੇ ਕੋਲੋਂ ਬਾਂਹ ਭੰਨਤੀ।’

‘ਕਿਉਂ ਨੀ ਭੋਲਾ, ਕੋਈ ਸੱਚੀ ਗੱਲ ਵੀ ਐ, ਕਿ ਉਈਂ ਵਿਚਾਰੀ ਸੱਸ ਦਾ ਗੁੱਡਾ ਬੰਨ੍ਹੀ ਫਿਰਦੀ ਹੈ।

‘ਮੈਤੋਂ ਕੀ ਪੁੱਛਦੀਆਂ ਹੋ, ਇਹ ਤਾਂ ਜੇਹੜਾ ਕੁੜੀਆਂ ਦਾ ਵਿਹਾਰ ਹੁੰਦਾ ਹੈ, ਗੀਤਾਂ ਵਿਚ ਕਰ ਲੈਂਦੀਆਂ ਹਨ।’ ਪੀਤੋਂ ਨੇ ਚਰਖੇ ਦੇ ਹਥੜੇ ਨੂੰ ਜੋਰ ਨਾਲ ਘੂਮਾ ਕੇ ਨਿੱਕਾ ਤੰਦ ਕੱਚਦਿਆਂ ਕਿਹਾ। ‘ਲੈ ਹੁਣ ਤੂੰ ਵੀ ਸੁਣਾ।’ ਜੇਹੜੇ ਮੈਨੂੰ ਆਉਂਦੇ ਨੇ ਮੈਤੋਂ ਸੁਣ ਲਵੇ। ਕਹਿ ਕਿ ਭੋਲਾ ਜਿਥੇ ਮੂੰਹ ਬਣਾ ਕੇ ਕੁੜੀ ਨੇ ਗੀਤਾਂ ਦੀ ਉਹ ਛਹਿਬਰ ਲਾਈ ਕਿ ਸਾਰਾ ਤੁੰਦਣ ਹਾਸਿਆਂ ਦੀ ਗੁੰਜ ਨਾਲ ਛਣਕ ਉਠਿਆ—

‘ਸੱਸ ਦੇ ਪੰਜਾਹ ਕੁੜੀਆਂ, ਮੱਥਾ ਟੇਕਦੀ ਨੂੰ ਬਾਰਾਂ ਬੱਜ ਜਾਂਦੇ।

‘ਸੱਸ ਨੇ ਸੰਦੂਕ ਜੰਮਿਆਂ, ਹੁਣ ਦੇਉਗੀ ਧੀਆਂ ਦੇ ਮੁਕਲਾਵੇ।

‘ਗੁੱਡਾ ਭਰਿਆ ਨੰਦਣ (ਲੰਦਨ) ਨੂੰ ਜਾਵੇ, ਸੱਸੀਆਂ ਕੁਪੱਤੀਆਂ ਦਾ।

‘ਜੇ ਮੈਂ ਜਾਣਦੀ ਸੱਸਾਂ ਦੀ ਮੰਡੀ ਲੁੱਗਦੀ, ਸੱਸ ਨੂੰ ਵੜੇਵੇਂ ਚਾਰਦੀ।

ਸੱਸ ਰਾਮ ਗਉ ਛੱਡ ਦੇਣੀ ਗਲ ਵਿਚ ਪਾਕੇ ਖੰਮਣੀ।’

‘ਹੈ ਨੀ ਤੇਰੇ, ਜਾਨੀਉਂ ਟੁਟਣੀਏ? ਤੈਂ ਤਾਂ ਸੱਸ ਨਾ ਬਣੇ, ਜਿਹੋ ਜਿਹੀ ਅਗਲੀ ਵਰਤੂਗੀ, ਓਹੋ ਜਿਹੀਆਂ ਉਹ ਕਹਾ ਲਉ।’

‘ਛੱਡੇ ਨੀ ਗੱਲਾਂ, ਪੀਤੋਂ ਤੋਂ ਸੁਣਨ ਦਿਉ ਹੁਣ ਦੋ ਚੌਂਦੀਆਂ ਚੌਂਦੀਆਂ। ਸੱਸ ਸੰਦੂਕ ਦੇ ਓਹਲੇ ਕੁੱਟਣ ਵਾਲੀ ਬੋਲੀ ਦਸ ਨੀ ਪੀਤੋਂ ਕਿਵੇਂ ਐ—

ਕਿਉਂ ਤੈਂ ਕੁਟਣੀ ਹੈ? ਤਾਂ ਕਰ ਲੈ ਯਾਦ—

‘ਬਾਪੂ ਨਿਮ ਦਾ ਕਰਾ ਦੇ ਘੋਟਣਾ ਸੱਸ ਓਹਲੇ ਮੈਂ ਸੰਦੂਕ ਦੇ ਕੁੱਟਣੀ।’

‘ਮੇਰੇ ਸੋਟੇ ਨੂੰ ਲਵਾ ਦੇ ਪੂੰਗਰੂ ਸੱਸ ਮੁਸ਼ਟੰਡੀ ਕੁੱਟਣੀ।’

ਕਿੱਕਰਾਂ ਵੀ ਲੰਘ ਆਈ, ਬੈਰੀਆਂ ਵੀ ਲੰਘ ਆਈ

ਲੰਘਣਾ ਰਹਿ ਗਿਆ ਤੂਤ,

ਜੇ ਮੇਰੀ ਸੱਸ ਮਰ ਜਾਏ, ਦੂਰੋਂ ਮਾਰਾ ਕੁਕ ’

‘ਪਟਮੇਲੀ ਪੈਣੀਏ, ਹਾਲੇ ਸੱਸ ਦਾ ਤੈਂ ਕੀ ਦੇਖਿਆ ਹੈ। ਕੁੱਟ ਲੈਣ ਦੇ ਚਾਰ ਦਿਨ ਵਿਚਾਰੀ ਨੂੰ ਚੰਗੀਆਂ ਸੱਸਾਂ ਦੇ ਫਾਇਦੇ ਵੀ ਬੜੇ ਹੁੰਦੇ ਨੇ, ਨੂੰਹਾਂ ਨੂੰ ਨਾ ਫਿਕਰ ਨਾ ਛਾਕਾ, ਸਾਰੀ ਕਬੀਲਦਾਰੀ ਆਪ ਹੀ ਚਲਾਉਂਦੀਆਂ ਹਨ।’ ਕੌਲ ਬੈਠੀ ਗਲੋਟੇ ਅਟੇਰਦੀ ਬੁੱਢੀ ਨੇ ਸੱਸਾਂ ਦੇ ਹੱਕ ਵਿਚ ਹਾਅ! ਦਾ ਨਾਹਰਾ ਮਾਰਿਆ।

‘ਮੈਂ ਕਿਤੇ ਆਪ ਦੀ ਸੱਸ ਨੂੰ ਕਹਿੰਦੀਆਂ ਉਹ ਤਾਂ ਮੈਨੂੰ ਦੇਖ ਦੇਖ ਕੇ ਜਿਉਂਦੀ ਐ। ਇਹ ਤਾਂ ਉਹਨਾਂ ਦੀਆਂ ਗੱਲਾਂ ਨੇ ਜੇਹੜੀਆਂ ਜਾਏ ਖਾਣੀਆਂ ਅਗਲੀਆਂ ਨੂੰ ਦੇਖ ਨੀ ਲੰਘਦੀਆਂ।’ ਕਹਿ ਕੇ ਕੁੜੀ ਨੇ ਪੁਜੀਸ਼ਨ ਸਾਫ਼ ਕੀਤੀ।

ਏਹਦੀ ਸੱਸ ਤਾਂ ਰੋਜ਼ ਪੁਛਦੀ ਰਹਿੰਦੀ ਐ—‘ਮੇਰੀ ਸੋਨੇ ਵਰਗੀਏ ਧੀਏ! ਤੇਰਾ ਵੀਰ ਕਦੋਂ ਆਉਗਾ।’ ਮਜਾਲ ਐ ਮੱਥੇ ਵੱਟ ਪਾਏ। ਜਿਨ੍ਹਾਂ ਬਾਰੇ ਮਾੜੀਆਂ ਗੱਲਾਂ ਜੋੜੀਆਂ ਹੋਈਆਂ ਨੇ, ਉਹ ਸੱਸਾਂ ਹੋਰ ਹੁੰਦੀਆਂ ਹਨ। ਦੂਜੀ ਕੁੜੀ ਨੇ ਗਵਾਹੀ ਪਾ ਕੇ ਗੱਲ ਪੱਕੀ ਕੀਤੀ।

‘ਇਹਨੇ ਤਾਂ ਪਤਾ ਨਹੀਂ ਭਾਈ! ਸੱਸ ਨੇ ਜਾਂਦੀ ਦੇ ਈ ਕੀ ਸਿਰ ਪਾ ਲਿਆ ਐ’ ‘ਦੇਖੋ ਕਿਵੇਂ ਸੱਸ ਦੇ ਗੁਣ ਗਾਉਣ ਲੱਗੀ ਹੋਈ ਐ।’ ਜੇਹੜੀਆਂ ਅਗਲੀਆਂ ਦੇ ਵੀਰਾਂ ਨੂੰ ਦੇਖ ਨਹੀਂ ਸੁਖਾਈਆਂ ਉਨ੍ਹਾਂ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ। ਇਕ ਜਣੀ ਨੇ ਆਪਣੇ ਭਰਾ ਨਾਲ ਕੀਤੇ ਬੁਰੇ ਵਰਤਾਉ ਨੂੰ ਦੁਖੀ ਹੋਈ ਕਾਰਨ ਨਵੀਂ ਪੂਣੀ ਵੀ ਲਾ ਲਈ ਤੇ ਸੱਸ ਦੇ ਟੱਪਿਆਂ ਵਿਚ ਕੁਝ ਨਵੇਂ ਟੱਪੇ ਵੀ ਛੋਹੇ।

‘ਸੱਸੇ ਤੇਰੀ ਮਹਿੰ ਮਰ ਜਾਏ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।

ਸੱਸ ਚੰਦਰੀ ਦੇ ਰੁਦਨ ਸੁਣਾਵਾਂ, ਉਰੇ ਹੋ ਕੇ ਬਹਿ ਜਾ ਵੀਰਨਾ।

ਜਦ ਵੀਰ ਪਰਾਹੁਣਾ ਆਇਆ, ਹੱਟੀਆਂ ਦੀ ਖੰਡ ਮੁੱਕ ਗਈ।

ਜਦ ਸੱਸ ਦਾ ਭਤੀਜਾ ਆਇਆ, ਖੰਡ ਦੀਆਂ ਆਈਆਂ ਬੋਗੀਆਂ।

ਖੱਟੀ ਲੱਸੀ ਅਤੇ ਮੱਕੀ ਦਾ ਦਲੀਆ, ਓਹਲੇ ਬਹਿ ਕੇ ਖਾ ਲੇ ਵੀਰਨਾ।

ਅੱਡ ਹੁਉਂਗੀ ਪਕਾ ਦੂੰ ਦੁੱਪੜਾਂ, ਖਾ ਲੈ ਵੀਰਾ ਚੁੱਪ ਕਰਕੇ।

ਅੱਗੇ ਪਾਉਂਦੀ ਢਾਈ ਚੁਲੀਆਂ, ਜਾਏ ਵੱਡੀ ਨੇ ਛੰਨਾਂ ਭਰ ਪਾਇਆ।

ਦੇਖੋ ਭਾਈ ਜੇ ਵੀਰ ਦੇ ਗੀਤ ਗਾਉਣੇ ਨੇ ਤਾਂ ਐਵੇਂ ਸੱਸਾਂ ਨੂੰ ਨਾ ਵਿਗੋਵੇਂ, ਢੇਰ ਸਿੱਧੇ ਵੀਰ ਦੇ ਗੀਤ ਈ, ਗਾਵੇ ਨਾਲੇ ਦੇਖੀ ਜਾਉ ਕੇਹੜੀ ਵਧਦੀ ਹੈ, ਇਕ ਹੋਰ ਕੁੜੀ ਸੰਜੀਦਾ ਜਿਹਾ ਸੁਭਾਉ ਪੇਸ਼ ਕੀਤਾ।

‘ਚਲੋ ਛੇਰ ਦੁਖੀ ਜਾਉ ਵੀਰ ਦੇ ਗੀਤ ਮੈਨੂੰ ਵੀ ਬਥੇਰੇ ਆਉਂਦੇ ਨੇ।’ ਇਕ ਚੁਪ ਚਪੀਤੀ ਤੇ ਸਾਉ ਜਿਹੀ ਕੁੜੀ ਵੀ ਬੋਲ ਉਠੀ ਛੇਸਲਾ ਕਰਨ ਪਿੱਛੋਂ ਸਾਰੀਆਂ ਆਪੇ ਆਪਣੇ ਥਾਵਾਂ ਤੇ ਸੁਚੇਤ ਹੋ ਕੇ ਵੀਰ ਦੇ ਗੀਤਾਂ ਦੇ ਟਾਕਰੇ ਦੀ ਦੌੜ ਵਿਚ ਚਰਖਿਆਂ ਨੂੰ ਘਕਾਉਣ ਲੱਗ ਪਈਆਂ। ਬੱਸ ਫਿਰ ਕੀ ਸੀ ਜਿੰਨੀਆਂ ਤੰਦਾਂ ਉਹਨੇ ਹੀ ਗੀਤ-

ਵੀਰ ਮੇਰੇ ਨੇ ਸੰਧਾਰੇ ਭੇਜੇ, ਕੱਤਣੀ ਚਾਂਦੀ ਦੀ।

ਮੇਰਿਆ ਵਡਿਆ ਕਬੀਲਦਾਰਾ ਵੀਰਨਾ, ਸਿੱਟਵਾਂ ਨਾ ਪਾਈਂ ਚਾਦਰਾ।

ਧੀ ਜੰਮ ਪਈ ਜਮਾਈ ਵਾਲਾ ਹੋ ਗਿਆ, ਟਸਰੀ ਨਾ ਬੰਨ੍ਹ ਵੀਰਨਾ।

ਮੇਰਾ ਵੀਰ ਧਨੀਏਂ ਦਾ ਬੁਟਾ, ਆਉਂਦੇ ਜਾਂਦੇ ਲੈਂਦੇ ਵਾਸ਼ਨਾ।

ਚੁੱਕੋ ਰੜਕੇ ਹੁੰਝ ਲਓ ਮੌਤੀ, ਏਥੋਂ ਦੀ ਮੇਰਾ ਵੀਰ ਲੰਘਿਆ।

ਮੇਰੇ ਵੀਰ ਦੀ ਮੇਮ ਨੇ ਆਉਣਾ, ਸੜਕਾਂ ਸਾਫ਼ ਕਰੋ।

ਠੰਡੀ ਸਰਦ ਕੋਠੜੀ ਖੋਲੋ, ਅਜ ਮੇਰਾ ਵੀਰ ਆਉਗਾ।

ਵੀਰਾ ਵਿਆਹ ਲੈ ਵੇ ਜੰਗਲ ਦੀਆਂ ਜਾਈਆਂ, ਖੱਟੇ ਮਿੱਠੇ ਪਾਉਣ ਘੱਗਰੇ।  
 ਤੈਨੂੰ ਨੱਤੀਆਂ ਬਹੁ ਨੂੰ ਛੁੱਲ ਪਾਵਾਂ, ਵਿਆਹ ਕਰਵਾ ਲੈ ਵੀਰਨਾ।  
 ਤੇਰਾ ਸੋਨੇ ਦੀ ਜੰਜੀਰੀ ਵਾਲਾ ਕੁੜਤਾ, ਕੇਹੜੇ ਕੀਲੇ ਟੰਗਾਂ ਵੀਰਨਾ।  
 ਮੇਰੇ ਵੀਰ ਦੇ ਜਲੇਬੀ ਜੂੜਾ, ਖਾ ਲਿਆ ਨਜ਼ਰਾਂ ਨੇ।  
 ਤੇਰੀ ਹਰ ਵੇਲੇ ਬਦਨਾਮੀ, ਨੰਗੇ ਜੂੜੇ ਵਾਲਿਆ ਵੀਰਨਾ।  
 ਵੀਰ ਆਇਆ ਨਾ ਸਕੂਲੋਂ ਛੁੱਟੀ ਲੈ ਕੇ, ਭੁਲਕਿਆਂ ਦੀ ਤਹਿ ਸੁੱਕ ਗਈ।  
 ਹੱਥ ਛੱਤੰਤਰੀ ਸੂਏ ਦੀ ਜਾਏ ਪਟੜੀ, ਅੱਹ ਵੀਰ ਦੀ, ਨਦੀਓਂ ਪਾਰ ਦਿਸਦੀ।  
 ਜਿਥੇ ਲੱਗਦੀ ਬੱਦਲ ਵਾਂਗੀਂ ਕਾਲੀ ਡਾਂਗ ਮੇਰੇ ਵੀਰ ਦੀ।  
 ਦਾਰੂ ਪੀ ਕੇ ਨਾ ਬੇਗਾਨੇ ਪਿੰਡ ਜਾਈਏ, ਕੁੜੀਆਂ ਨੇ ਕੇਸ ਪੱਟ ਤੇ।  
 ਕਾਲੀ ਘਟਾ ਵੇ ਬਨੇਰੇ ਕੋਲੋਂ ਮੁੜਰੀ ਵੀਰਾ! ਕੁਛ ਪੁੰਨ ਕਰਦੇ।  
 ਸਣੇ ਬਲਦ ਗੱਡਾ ਪੁੰਨ ਕੀਤਾ, ਵੀਰ ਮੇਰੇ ਧਰਮੀ ਨੇ।  
 'ਇਉਂ ਵੀਰਾਂ ਦੇ ਗੀਤ ਨਹੀਂ ਮੁਕਦੇ, ਕੁੜੀਆਂ ਚਿੜੀਆਂ ਵਿਚਾਰੀਆਂ ਕੋਲ ਹੋਰ  
 ਹੁੰਦਾ ਵੀ ਕੀ ਹੈ। ਇਕ ਪੁਰਾਣਾ ਗੀਤ ਮੈਨੂੰ ਵੀ ਯਾਦ ਆ ਗਿਆ।' ਮੇਰੀ ਮਾਂ ਤੋਂ ਜਿਹੜੀ  
 ਆਪਣੇ ਬਚਪਨ ਸਮੇਂ ਆਪਣੇ ਆਪ ਨੂੰ ਚੰਗੀ ਗੀਤ ਗਾਇਕ ਦਸਿਆ ਕਰਦੀ ਸੀ-  
 ਆਪਣਾ ਭੁਲਦਾ ਮਨ ਸੰਭਾਲਿਆ ਨਾ ਗਿਆ। ਲੈ ਜ਼ਰਿੰਦਰ ਕੁਰੇ ਤੂੰ ਲੱਗ ਮੇਰੇ ਨਾਲ  
 ਕਹਿ ਕੇ ਉਸ ਬੈਠਵੀਂ ਲੈਅ ਵਿਚ ਦਿੱਲੀ ਦੀ ਲੁੱਟ ਵਾਲਾ ਇਤਿਹਾਸਕ ਗੀਤ ਆਰੰਭ  
 ਦਿੱਤਾ-

ਕੱਤਦੀ ਕੱਤਦੀ ਭੈਣਾਂ ਨੀ ਮੇਰੀ ਪੁਣੀ ਹੱਲੀ।  
 ਮੈਨੂੰ ਦੇਉ ਵਧਾਈਆਂ ਨੀ ਮਾਹੀ ਨੈ ਦਿੱਲੀ ਮੱਲੀ।  
 ਕੱਤਦੀ ਕੱਤਦੀ ਭੈਣਾਂ ਨੀ ਮੇਰੀ ਪੁਣੀ ਛੁੱਟੀ,  
 ਮੈਨੂੰ ਦਿਉ ਵਧਾਈਆਂ ਨੇ ਸੋਹਣੇ ਨੈ ਦਿੱਲੀ ਲੁੱਟੀ।  
 ਕੱਤਦੀ ਕੱਤਦੀ ਭੈਣਾਂ ਮੇਰਾ ਮੇਢਾ ਛੁੱਲਿਆ,  
 ਮੈਨੂੰ ਦਿਉ ਵਧਾਈਆਂ ਨੀ ਜਾਨੀ ਅਟਕੋਂ ਚਲਿਆ।  
 ਗੀਤ ਦੀ ਧੁੰਨ ਮੱਧਮ ਹੋ ਹੋ ਕੇ ਲੇਪ ਹੁੰਦੀ ਗਈ। ਜਿਵੇਂ ਹਰ ਪੁੱਤ ਆਪਣੀ ਮਾਂ  
 ਦੀਆਂ ਲੋਗੀਆਂ ਵਿਚ ਆਪਣਾ 'ਆਪਾ' ਭੁਲ ਕੇ ਸੌਂ ਜਾਂਦਾ ਹੈ, ਮੇਰਾ ਵੀ ਉਹੋ ਹਾਲ  
 ਹੋਇਆ ਇਸ ਪਿੱਛੋਂ ਕੁੜੀਆਂ ਨੇ ਕੇਹੜੇ ਕੇਹੜੇ ਗੀਤ ਗਾਏ। ਕੇਹੋ ਜਿਹੀਆਂ ਬਾਤਾਂ ਅਤੇ  
 ਬੁਝਾਰਤਾਂ ਪਾ ਕੇ ਜਗਰਾਤਾ ਕੱਟਿਆ? ਜੇ ਸੁਣਦਾ ਤਾਂ ਤੁਹਾਨੂੰ ਉਨ੍ਹਾਂ ਵਿਚੋਂ ਵੀ ਕੁਝ ਦਸ  
 ਦਿੰਦਾ?

